


# ਭਗਵਤੀਚਰਣ ਵਰਮਾ (੧੯੦੩-੧੯੮੧) ਦਾ ਜਨਮ ੩੦ ਅਗਸਤ, ੧੯੦੩ ਨੂੰ ਸਫੀਪੁਰ (ਜ਼ਿਲ੍ਹਾ ਉਨਾਵ, ਪ੍ਰਿਤਾਨੀ ਪ੍ਰਦੇਸ਼) ਵਿਚ ਹੋਇਆ। ਆਪਣੇ ਪਿਤਾ ਸ਼੍ਰੀ ਦੇਵੀਚਰਣ ਦੀ ਅਚਾਨਕ ਮੌਤ ਨਾਲ ਭਗਵਤੀਚਰਣ ਨੂੰ ਬਚਪਨ ਤੋਂ ਜਵਾਨੀ ਤੱਕ ਆਰਥਕ ਸੈਕਟ ਦਾ ਸਾਹਮਣਾ ਕਰਨਾ ਪਿਆ। ਪਰਿਵਾਰਕ ਸੰਸਕਾਰਾਂ ਅਤੇ ਆਰੀਆ ਸਮਾਜ ਦੇ ਪ੍ਰਭਾਵ ਕਾਰਣ ਉਨ੍ਹਾਂ ਦੀ ਸਿਖਿਆ-ਦੀਖਿਆ ਹਿੰਦੀ ਮਾਣਿਆਮ ਨਾਲ ਹੋਈ। ਬਾਅਦ ਵਿਚ ਬਿਆਸੋਫ਼ੀਕਲ ਸਭੂਲ ਵਿਚ ਪੜ੍ਹਾਈ ਦੇ ਦੌਰਾਨ 'ਭਾਰਤ ਭਾਰਤੀ' ਅਤੇ 'ਸਰਸਵਤੀ' ਦੇ ਅੰਕਾਂ ਨਾਲ ਉਨ੍ਹਾਂ ਦੀ ਜਾਣਕਾਰੀ ਹੋਈ। ਅੱਠ ਸਾਲ ਦੀ ਉਮਰ ਵਿਚ ਹੀ ਉਨ੍ਹਾਂ ਦੀ ਪਹਿਲੀ ਕਵਿਤਾ ਗਣੈਸ ਸੰਕਰ ਵਿਦਿਆਰਥੀ ਦੁਆਰਾ ਸੰਪਾਦਿਤ 'ਪ੍ਰਤਾਪ' ਵਿਚ ਪ੍ਰਕਾਸ਼ਤ ਹੋਈ। ਇਸ ਦੇ ਬਾਅਦ ਉਹ ਸਾਹਿਤ ਦੀਆਂ ਸਭ ਵਿਧਾਵਾਂ ਵਿਚ ਲਿਖਣ ਲੱਗ ਪਏ। ਉਨ੍ਹਾਂ ਦੀਆਂ ਕੁਝ ਕਹਾਣੀਆਂ ਵੀ ਬਹੁਤ ਚਰਚਿਤ ਹੋਈਆਂ।

ਆਪਣੇ ਆਰੰਭਕ ਨਾਵਲ 'ਪਤਨ' (੧੯੨੮) ਤੋਂ ਲੈ ਕੇ ਸਥਾਨਿਕ ਨਾਵਲ ਰਾਮ ਗੁਸਾਈ  
ਤੱਕ ਦੀ ਉਨ੍ਹਾਂ ਦੀ ਯਾਤਰਾ ਕਈ ਮੇਜ਼ਾਂ ਦੌਰੀ ਹੋਈ ਉਨ੍ਹਾਂ ਦੇ ਲੇਖਣ ਨੂੰ ਸਿਖਰ ਤੱਕ  
ਲੈ ਗਈ। ਇਸ ਯਾਤਰਾ ਵਿਚ 'ਚਿੱਤਰਲੇਖਾ' ਵਰਗੀਆਂ ਵਿਚਾਰ-ਉਤੇਸਕ ਅਤੇ ਮੇਹਕ  
ਕਿਰਤਾਂ ਵੀ ਸਨ ਜਿਸ ਨੇ ਨਾ ਕੇਵਲ ਵਰਮਾ ਜੀ ਨੂੰ, ਸਗੋਂ ਹਿੰਦੀ ਨਾਵਲ ਵਿਧਾ ਨੂੰ ਸਫਲਤਾ  
ਦੇ ਨਵੀਂ ਸਿਖਰ 'ਤੇ ਪੁੰਚਾ ਦਿੱਤਾ। ਇਸ ਕਥਾ-ਕ੍ਰਿਤ ਉਪਰ ਫਿਲਮ ਵੀ ਬਣੀ। ਆਪਣੇ ਹੋਰ  
ਚਰਚਿਤ ਨਾਵਲਾਂ ਜਿਵੇਂ ਟੇਢੇ-ਮੇਢੇ ਰਾਸਤੇ, ਭੂਲੇ ਬਿਸਰੇ ਚਿੱਤਰ, (ਸਾਹਿਤ ਅਕਾਦਮੀ ਦੁਆਰਾ  
ਸਾਲ ੧੯੬੧ ਦੇ ਲਈ ਸਨਮਾਨਤ), ਸਾਮਰਥਯ ਐਰ ਸੀਮਾ, ਸੀਧੀ ਸੱਚੀ ਬਾਤਾਂ ਅਤੇ ਪ੍ਰਸ਼ਨ  
ਐਰ ਮਰੀਚਿਕਾ ਵਿਚ ਵੀ ਇਕ ਸਮਰਪਤ ਸਿਰਜਕ ਦੇ ਨਾਕੇ ਉਨ੍ਹਾਂ ਦੀ ਸਾਮਜਿਕ ਸੋਚ ਅਤੇ  
ਸਰੋਕਾਰਾਂ ਨੂੰ ਕਈ ਰੂਪਾਂ ਅਤੇ ਸਵਾਲਾਂ ਦੇ ਜਵਾਬ ਵਿਚ ਦੇਖਿਆ ਜਾ ਸਕਦਾ ਹੈ। ਵਰਮਾ ਜੀ  
ਦੀਆਂ ਕਵਿਤਾਵਾਂ, ਨਿਬੰਧਾਂ ਅਤੇ ਨਾਟਕਾਂ ਦੇ ਕਈ ਸੰਗ੍ਰਹਿ ਵੀ ਪ੍ਰਕਾਸ਼ਤ ਹੋਏ। ਆਪਣੇ ਲੰਬੇ  
ਅਤੇ ਸੰਪਰਕਸ਼ੀ ਸਾਹਿਤਕ ਜੀਵਨ ਵਿਚ ਵਰਮਾ ਜੀ ਕਈ ਸਾਹਿਤਕ ਸੰਸਥਾਵਾਂ ਨਾਲ  
ਸੰਬੰਧਿਤ ਰਹੇ। ਫਿਲਮਾਂ ਵਿਚ ਲੇਖਣ-ਕਾਰਜ ਨਾਲ ਵੀ ਜੁੜੇ ਰਹੇ। ਉਨ੍ਹਾਂ ਨੂੰ ੧੯੭੧ ਵਿਚ  
'ਪਦਮ ਭੂਸ਼ਣ' ਨਾਲ ਸਨਮਾਨਤ ਕੀਤਾ ਗਿਆ। ਉਹ ਉਤਰ ਪ੍ਰਦੇਸ਼ ਹਿੰਦੀ ਸੰਮਤੀ ਦੇ ਪ੍ਰਣਾਨ  
ਅਤੇ ਰਾਜ ਸਭਾ ਦੇ ਮਨੋਨੀਤ ਸੇਬਰ ਵੀ ਰਹੇ।

ਪ੍ਰਸਤੁਤ ਨਿਧੀਂ ਵਿਚ ਹਿੰਦੀ ਦੇ ਜਾਣੇ-ਪਛਾਣੇ ਕਥਾਕਾਰ ਸ਼੍ਰੀਲਾਲ ਸ਼ੁਕਲ ਨੇ ਭਗਵਤੀ  
ਚਰਣ ਵਰਮਾ ਦੇ ਸਾਹਿਤਕ ਜੀਵਨ ਦੇ ਉਤਰਾ-ਚੜਾਅ, ਸੰਕਲਪ, ਸੰਘਰਸ਼ ਅਤੇ ਅੰਤ  
ਉਚਾਈ ਦੀ ਗਾਥਾ ਨੂੰ ਬੜੇ ਰੈਚਕ ਢੰਗ ਨਾਲ ਪੇਸ਼ ਕੀਤਾ ਹੈ। ਉਨ੍ਹਾਂ ਦੀਆਂ ਕਈ ਰਚਨਾਵਾਂ  
ਪ੍ਰਕਾਸ਼ਤ ਹਨ, ਜਿਨ੍ਹਾਂ ਵਿਚੋਂ ਰਾਗ ਦਰਬਾਰੀ ਨੂੰ ਸਾਹਿਤ ਅਕਾਦਮੀ ਪੁਰਸਕਾਰ ਨਾਲ  
ਸਨਮਾਨਤ ਕੀਤਾ ਜਾ ਚੁੱਕਾ ਹੈ।

## ਸ਼੍ਰੀਲਾਲ ਸ਼ੁਕਲ

**ਭਾਰਤੀ  
ਸਾਹਿਤ ਦੇ  
ਨਿਰਮਾਤਾ**



ਭਾਰਤੀ ਸਾਹਿਤ ਦੇ ਨਿਰਮਾਤਾ

# ਭਗਵਤੀਚਰਣ ਵਰਮਾ

ਲੇਖਕ

ਸ਼੍ਰੀਲਾਲ ਸ਼ੁਕਲ

ਅਨੁਵਾਦਕ

ਬਲਦੇਵ ਸਿੰਘ 'ਬੱਦਨ'

ਅਸਤਰ ਤੇ ਮੁਰਤੀ ਕਲਾ ਦਾ ਜੋ ਇਹ ਪੜ੍ਹੀ ਰੂਪ ਪੇਸ਼ ਕੀਤਾ ਗਿਆ ਹੈ ਇਸ ਵਿਚ ਦਿਖਾਏ ਗਏ ਦ੍ਰਿਸ਼ ਵਿੱਚ ਤਿੰਨ ਜੇਤੂ ਰਾਜਾ ਸ਼ੁਦੇਦਨ ਨੂੰ ਮਹਾਤਮਾ ਬੁੱਧ ਦੀ ਮਾਤਾ - ਮਹਾਰਾਣੀ ਮਾਝਾ ਦੇ ਸੁਪਣੇ ਦੀ ਵਿਆਖਿਆ ਕਰਕੇ ਦੱਸ ਰਹੇ ਹਨ। ਉਹਨਾਂ ਦੇ ਹੇਠਾਂ ਇਕ ਮੁਨਕੀ ਬੈਠਾ ਹੈ, ਜੋ ਵਿਆਖਿਆ ਲਿਖਦਾ ਜਾ ਰਿਹਾ ਹੈ। ਸ਼ਾਇਦ ਆਦਿ ਕਾਲ ਦੀ ਭਾਰਤੀ ਸਿੜ੍ਹਕਲਾ ਦਾ ਚਿੜ੍ਹ ਰੂਪ ਵਿੱਚ ਪ੍ਰਾਪਤ ਇਹੀ ਰਿਕਾਰਡ ਹੈ।

ਨਾਗਾਰਜੁਨਕੌਂਡਾ, ਟੁਸਰੀ ਸਦੀ ਈਸਵੀ  
ਪੰਨਵਾਦ ਸਹਿਤ : ਨੈਸ਼ਨਲ ਮਿਊਜ਼ੀਅਮ, ਨਵੀਂ ਦਿੱਲੀ



ਸਾਹਿਤ ਅਕਾਦਮੀ

Bhagwati Charan Verma : Punjabi translation by Baldev Singh 'Baddan'  
of Shrilal Shukla's monograph in Hindi. Sahitya Akademi, New Delhi  
(1992), Rs. 15.

© ਸਾਹਿਤ ਅਕਾਦਮੀ

ਪਹਿਲੀ ਵਾਰ : 1992

ਸਾਹਿਤ ਅਕਾਦਮੀ

ਮੁੱਖ ਦਫ਼ਤਰ

ਰਹਿੰਦਰ ਭਵਨ, 35, ਛੀਰੋਜ਼ਾਹ ਮਾਰਗ, ਨਵੀਂ ਦਿੱਲੀ 110 001  
ਵਿਕਰੀ ਕੇਂਦਰ : 'ਸੁਆਤੀ', ਮੰਦਿਰ ਮਾਰਗ, ਨਵੀਂ ਦਿੱਲੀ 110 001

ਪ੍ਰਾਦੇਸ਼ਿਕ ਦਫ਼ਤਰ

ਜੀਵਨਤਾਂਾ ਬਿਲਡਿੰਗ, 23-ਏ /44 ਐਕਸ, ਡਾਈਪੈਡ ਹਾਰਬਰ ਰੋਡ, ਕਲਕੱਤਾ 700 053  
304-305, ਅੰਨਾ ਸਲਾਈ, ਤੇਨਾਮਪੇਟ, ਮਦਰਾਸ 600 018  
172, ਮੁਬਈ ਮਰਾਠੀ ਰ੍ਰੀਬ ਸੰਗ੍ਰਹਾਲਯ ਮਾਰਗ, ਦਾਦਰ, ਬੰਬਈ 400 014  
ਏ. ਡੀ. ਏ. ਰੰਗਮੰਦਿਰ, 109, ਜੀ. ਸੀ. ਮਾਰਗ, ਬੰਗਲੌਰ 560 002

ISBN 81-7201-379-5

ਮੁੱਲ : ਪੰਚਰੋ ਰੁਪਏ

ਲੋੜਰ ਟਾਈਪਸੈਟਿੰਗ :  
ਨੈਸ਼ਨਲ ਪ੍ਰੈਸ ਆਫ਼ ਇੰਡੀਆ, ਦਿੱਲੀ 110 006

ਪ੍ਰਿੰਟਰ :  
ਦੀਪ ਪ੍ਰਿੰਟਰਸ, ਦਿੱਲੀ 110 007

## ਵਿਸਤੈ ਸੂਚੀ

ਪਰਿਚਯ	7
ਆਰੰਭਕ ਜੀਵਨ	10
ਜੀਵਨ ਅਤੇ ਸਾਹਿਤ ਦੇ ਰੂਬਰੂ	18
ਰਚਨਾਵਾਂ : ਸਿਰਜਨ ਪ੍ਰਕਿਰਿਆ	52
ਉਪਸੰਹਾਰ	67

ਪਰਿਸ਼ਿਸ਼ਟ 1	72
ਪਰਿਸ਼ਿਸ਼ਟ 2	74
ਪਰਿਸ਼ਿਸ਼ਟ 3	76

## ਪਰਿਚਯ

ਭਗਵਤੀਚਰਣ ਵਰਮਾ ਆਪੁਨੀਕ ਭਾਰਤੀ ਸਾਹਿਤ ਦੇ ਉਨ੍ਹਾਂ ਗਿਣੇ-ਚੁਣੇ ਸਾਹਿਤਕਾਰਾਂ ਵਿਚੋਂ ਇਕ ਹਨ ਜੋ ਸਾਹਿਤ ਨੂੰ ਜੀਵਨ ਦੇ ਹੀ ਤੁੱਲ ਵਿਆਪਕ ਅਤੇ ਬਹੁਰੰਗ ਸਮਝ ਕੇ ਉਸ ਨਾਲ ਸੁੜਦੇ ਹਨ ਅਤੇ ਕੇਵਲ ਇਕ ਜਾਂ ਦੋ ਵਿਧਾਵਾਂ ਜਾਂ ਵਿਕਿਆਂ ਨੂੰ ਆਪਣੀ ਸਿਰਜਣਾ ਦਾ ਮਾਹਿਅਮ ਬਣਾ ਕੇ ਆਪਣੀਆਂ ਸੰਭਾਵਨਾਵਾਂ ਨੂੰ ਇਕ ਹੱਦ ਤੱਕ ਹੀ ਸੀਮਤ ਨਹੀਂ ਹੋਣ ਦਿੰਦੇ। ਕਵਿਤਾ, ਕਹਾਣੀ, ਨਾਵਲ, ਇਕਾਰੀ ਨਾਟਕ, ਨਿਰੰਧਰ, ਹਸ-ਵਿਅੰਗ - ਇਨ੍ਹਾਂ ਸਭ ਵਿਧਾਵਾਂ ਵਿਚ ਉਨ੍ਹਾਂ ਨੇ ਲਿਖਿਆ ਹੈ। ਇਹੀ ਨਹੀਂ, ੧੯੨੮ ਦੇ ਆਸਪਾਸ ਆਪਣੇ ਸਾਹਿਤਕ ਜੀਵਨ ਦੀ ਸ਼ੁਰੂਆਤ ਕਰਦੇ ਹੋਏ ਜੀਵਨ ਦੇ ਅਖਰੀ ਸਾਲ, ੧੯੮੧ ਤੱਕ - ਅਰਥਾਤ ਲੋਗਭਗ ਅੱਧੀ ਸ਼ਤਾਬਦੀ ਉਹ ਰਚਨਾ-ਕਰਮ ਨਾਲ ਸੁੜੇ ਰਹੇ ਅਤੇ ਇਹ ਅੱਧੀ ਸ਼ਤਾਬਦੀ ਕੋਈ ਅਹਿਮ ਘਟਨਾਵਾਂ ਰਹਿਤ ਕਾਲਬੰਡ ਨਹੀਂ ਹਨ, ਇਹ ਸਾਮਵਾਦ ਦੇ ਉੱਦੇ, ਨਾਜ਼ੀਵਾਦ ਦੇ ਉਬਾਨ-ਪਤਨ, ਪ੍ਰਮਾਣੂ ਹਿਕਿਆਰਾਂ ਦੀ ਥੇਜ਼, ਭਾਰਤ ਦੀ ਸੁਤੰਤਰਤਾ ਅਤੇ ਤਥਾਕਥਿਤ ਤੀਜੀ ਦੁਨੀਆਂ ਦੇ ਮੁੜ-ਨਿਰਮਾਣ ਦੀਆਂ ਵਿਰਾਟ ਘਟਨਾਵਾਂ ਦਾ ਯੋਗ ਹੈ। ਏਨੇ ਲੰਮੇ ਸਮੇਂ ਤੱਕ ਲਿਖਦੇ ਰਹਿਣ ਅਤੇ ਅਜਿਹੀਆਂ ਵਿਭਿੰਨ ਇਤਿਹਾਸਕ ਸਥਿਤੀਆਂ ਚੌਂ ਲੰਘਣ ਦਾ ਹੀ ਪਰਿਣਾਮ ਹੈ ਕਿ ਇਕ ਪਾਸੇ ਉਨ੍ਹਾਂ ਦਾ ਸਾਹਿਤ ਨਿੱਜੀ ਸੰਵੇਦਨਾਵਾਂ ਅਤੇ ਅਨੁਭਵਾਂ ਦੀ ਪੱਧਰ 'ਤੇ ਬਰਾਬਰ ਪਰਿਪੱਕ ਹੋਇਆ ਹੈ ਅਤੇ ਦੂਜੇ ਪਾਸੇ ਇਤਿਹਾਸਕ ਉਥਲ-ਪੁਥਲ ਦੀ ਚਣੌਤੀ ਦਾ ਉਹ ਰਚਨਾਤਮਕ ਪੱਧਰ ਤੇ ਸਮਰਥਾ-ਪੁਰਵਕ ਮੁਕਾਬਲਾ ਕਰਦਾ ਰਿਹਾ ਹੈ। ਮਾਨਵੀ ਸਥਿਤੀਆਂ ਦੀ ਗਹਿਰੀ ਅੰਤਰ-ਦ੍ਰਿਸ਼ਟੀ (ਇਨਸਾਈਟ) ਅਤੇ ਇਤਿਹਾਸਕ ਪਰਿਵਰਤਨਾਂ ਵਿਚਾਲੇ ਮਨੁੱਖ ਦੀ ਤਕਦੀਰ ਦੇ ਇਕ ਵਿਸ਼ੇਸ਼ ਪ੍ਰਦਰਸ਼ਨ (ਆਊਟਲੁਕ) ਦਾ

ਇਸ ਸਾਹਿਤ ਵਿਚ ਬਹੁਤ ਗਤੀਸੀਲ ਪਰਿਚਯ ਮਿਲਦਾ ਹੈ।

ਏਨੇ ਮਹੱਤਵਪੂਰਣ ਲੇਖਨ ਦੇ ਥਾਵਜੂਦ ਵਰਮਾ ਜੀ ਦਾ, ਇਕ ਲੇਖਕ ਦੇ ਤੌਰ ਤੇ ਖੁਦ ਅਪਣੇ ਪ੍ਰਤੀ ਬਹੁਤ ਹੀ 'ਸਿਨੀਕਲ' - ਲੱਗਡਗ ਅਵੱਗਿਆਪੂਰਨ ਰੁਖ ਰਿਹਾ ਹੈ। ਜਿਵੇਂ ਕਿ ਉਨ੍ਹਾਂ ਦੇ ਜੀਵਨ ਦੇ ਅੰਤਿਮ ਸਾਲ ਵਿਚ ਪ੍ਰਕਾਸ਼ਤ 'ਪੁੱਲ' ਨਾਮਕ ਉਨ੍ਹਾਂ ਦੀ ਪੁਸਤਕ ਤੋਂ ਪ੍ਰਗਟ ਹੁੰਦਾ ਹੈ, ਉਹ ਆਪਣੇ ਸੰਪੂਰਨ ਲੇਖਨ, ਸਿਰਜਣ ਅਤੇ ਪ੍ਰਾਪਤੀਆਂ ਨੂੰ ਧੁੱਪੱਲ ਜਾਂ ਸੰਜੋਗ-ਮਾਤਰ ਮੰਨਣ ਨੂੰ ਉਤਸੁਕ ਸਨ। ਉਹ 'ਭਾਗਵਾਦ' ਦੇ ਨਾਮ ਨਾਲ ਪ੍ਰਚਾਰਤ ਆਪਣੀ ਜਿਸ ਜੀਵਨ-ਦ੍ਰਿਸ਼ਟੀ ਦਾ ਬਰਾਬਰ ਉਲੇਖ ਕਰਦੇ ਰਹੇ ਸਨ, ਸ਼ਾਇਦ ਉਸ ਦਾ ਵਿਗਤਿਆ ਹੋਇਆ ਜਾਂ ਅਸਲ ਰੂਪ ਧੁੱਪੱਲ ਹੈ।

ਇਥੇ ਸੁਤ੍ਰ ਵਿਚ ਹੀ ਇਸ ਧੁੱਪੱਲਵਾਦ ਜਾਂ ਸੰਜੋਗਵਾਦ ਦਾ ਹਵਾਲਾ ਇਕ ਵਿਸ਼ੇਸ਼ ਸਥਿਤੀ ਦੇ ਕਾਰਨ ਦੇਣਾ ਪੈ ਰਿਹਾ ਹੈ। ਧੁੱਪੱਲਵਾਦੀ ਦ੍ਰਿਸ਼ਟੀ ਨਾਲ ਇਸ ਵਿਸ਼ੇਸ਼ ਲੇਖਕ ਦੇ ਮਨ ਵਿਚ ਜੋ ਅੱਗਿਆਵਾਦ ਜਾਂ 'ਸਿਨੀਸਿਜ਼ਮ' ਉਪਜਿਆ, ਉਸ ਦਾ ਪਰਿਣਾਮ ਇਹ ਹੋਇਆ ਕਿ ਵਿਸਤ੍ਰਿਤ ਜੀਵਨ-ਚਰਿਤਰ ਲਿਖਣ ਦੇ ਲਈ ਆਧੁਨਿਕ ਲੇਖਕਾਂ ਨਾਲ ਸੰਬੰਧਿਤ ਜਿੰਨੀ ਸਮੱਗਰੀ ਆਸਾਨੀ ਨਾਲ ਮਿਲ ਜਾਂਦੀ ਹੈ, ਉਨੀਂ ਵਰਮਾ ਜੀ ਦੇ ਬਾਰੇ ਵਿਚ ਉਪਲਬਧ ਨਹੀਂ ਹੈ। ਉਹ ਗੈਰ ਜ਼ਰੂਰੀ ਚਿੱਠੀ-ਪੱਤਰ ਨਹੀਂ ਕਰਦੇ ਸਨ ਅਤੇ ਖੁਦ ਉਨ੍ਹਾਂ ਕੋਲ ਜੇ ਪੱਤਰ ਆਉਂਦੇ ਸਨ, ਉਨ੍ਹਾਂ ਨੂੰ ਸੰਭਾਲ ਕੇ ਰੱਖਣਾ ਵੀ ਉਨ੍ਹਾਂ ਦੀ ਦ੍ਰਿਸ਼ਟੀ ਵਿਚ ਜ਼ਰੂਰੀ ਨਹੀਂ ਸੀ। ਉਨ੍ਹਾਂ ਨੇ ਕਦੇ ਡਾਇਰੀ ਨਹੀਂ ਰੱਖੀ ਅਤੇ ਕੁਝ ਫੋਟੀਆਂ-ਮੇਟੀਆਂ ਪ੍ਰਸਤਾਵਨਾਵਾਂ ਅਤੇ ਨਿਬੰਧਾਂ ਤੋਂ ਇਲਾਵਾ, ਜੋ ਬਿਰਧ ਅਵਸਥਾ ਵਿਚ ਲਿਖੇ ਗਏ, ਉਨ੍ਹਾਂ ਨੇ ਆਪਣੇ ਨਿਯਮਤ ਸੰਸਾਰਣ ਵੀ ਨਹੀਂ ਲਿਖੇ। ਉਨ੍ਹਾਂ ਦਾ ਜ਼ਿਆਦਾਤਰ ਜੀਵਨ ਭੈਤਿਕ ਸੰਘਰਸ਼ਾਂ ਵਿਚ ਬੀਤਿਆ ਅਤੇ ਦਿਲੀ-ਦਿਆ ਤੋਂ ਬਹੁਤ ਦੂਰ ਰਹਿਣ ਦੇ ਕਾਰਨ ਉਹ ਸ਼ਾਇਦ ਲਿਖਤੀ ਰੂਪ ਵਿਚ ਅਜਿਹਾ ਕੁਝ ਵੀ ਨਹੀਂ ਰੱਖਣਾ ਚਾਹੁੰਦੇ ਸਨ ਜੇ ਉਨ੍ਹਾਂ ਦੀਆਂ ਕਠਿਨਾਈਆਂ ਅਤੇ ਤਕਲੀਫ਼ਾਂ ਨੂੰ ਖਾਸ ਮਹੱਤਵ ਦੇਣ ਵਾਲਾ ਹੋਵੇ। ਸ਼ਾਇਦ ਇਸ ਕਾਰਨ ਉਹ ਉਨ੍ਹਾਂ ਸਾਰੇ ਅਨੁਭਵਾਂ ਨੂੰ - ਉਨ੍ਹਾਂ ਸੰਘਰਸ਼ਾਂ ਵਿਚੋਂ ਲੰਘਦੇ ਹੋਏ - ਅਲਿਖਤ ਹੀ ਛੱਡ ਦੇਣਾ ਚਾਹੁੰਦੇ ਸਨ। ਵਰਮਾ ਜੀ ਦੀ ਜੀਵਨੀ ਲਿਖਣ ਵਾਲੇ ਲੇਖਕ ਨੂੰ ਇਨ੍ਹਾਂ ਮੁਸਕਲਾਂ ਦਾ ਸਾਹਮਣਾ ਕਰਨਾ ਪਵੇਗਾ। ਇਹ ਸਾਡੀ ਖੁਸ਼ਬਿਸਮਤੀ ਹੈ ਕਿ ਉਨ੍ਹਾਂ ਨੇ ਆਪਣੇ ਜੀਵਨ ਦੇ ਅੰਤਿਮ ਦਿਨਾਂ ਵਿਚ ਆਪਣੇ ਬਾਰੇ ਵਿਚ ਦੇ ਪੁਸਤਕਾਂ ਲਿਖੀਆਂ ਹਨ। ਪਹਿਲੀ ਪੁਸਤਕ ਹੈ 'ਪੁੱਲ' ਜਿਸ ਦਾ ਵਰਨਣ ਅਸੀਂ ਪਹਿਲਾਂ ਕਰ ਚੁੱਕੇ ਹਾਂ। ਪਰ ਇਹ ਆਤਮਕਥਾ ਵੀ (ਜਿਸ ਨੂੰ ਪ੍ਰਕਾਸ਼ਕ ਨੇ, ਪਤਾ ਨਹੀਂ ਕਿਉਂ, 'ਜੀਵਨਪਰਕ ਉਪਨਿਆਸ' ਦਾ ਨਾ ਦਿਤਾ ਹੈ) ਲੇਖਕ ਨੇ ਖੁਦ ਨੂੰ ਮਜ਼ਾਕ ਬਣਾ ਕੇ, ਦੇ ਭਾਵ ਨਾਲ ਲਿਖੀ ਹੈ। ਉਸ ਦੀ ਇਕ ਪੰਕਤੀ ਦੀ ਪ੍ਰਸਤਾਵਨਾ ਹੈ, "ਸਿੰਦਰੀ ਦੂਜਿਆਂ ਦਾ ਮਜ਼ਾਕ ਉਡਾਉਣ ਵਿਚ ਬੀਤੀ ਹੈ, ਹੁਣ ਆਪਣਾ ਮਜ਼ਾਕ ਉਡਾ ਰਿਹਾ ਹੈ।" ਸੱਖਿਸ਼ਟ ਹੈ ਕਿ ਕਾਲ ਕ੍ਰਮ ਅਨੁਸਾਰ ਵਰਮਾ ਜੀ ਦੀ ਇਸ ਪੁਸਤਕ ਵਿਚ ਉਨ੍ਹਾਂ ਦੇ ਜਿਸ ਵਿਚਾਰਕ ਵਿਅਕਤਿਤਵ ਦੇ

ਬਾਰੇ ਜਾਣਕਾਰੀ ਦੀ ਆਸਾ ਕੀਤੀ ਜਾ ਸਕਦੀ ਸੀ, ਇਹ ਉਸ ਵਿਚ ਪੇਸ਼ ਨਹੀਂ ਹੁੰਦਾ ਹੈ।

ਦੂਜੀ ਪੁਸਤਕ 'ਕਹਿ ਨਾ ਜਾਜ, ਕਾ ਕਹਿਏ' ਸਿਰਲੇਖ ਹੇਠ ਉਪਲਬਧ ਇਕ ਹੈਰ ਆਤਮਕਥਾ ਹੈ ਜਿਸ ਨੂੰ ਉਨ੍ਹਾਂ ਨੇ ਆਪਣੇ ਜੀਵਨ ਦੇ ਅੰਤਮ ਵਿਤ੍ਤਿਆਂ ਵਿਚ ਲਿਖਣਾ ਸ਼ੁਰੂ ਕੀਤਾ ਸੀ। ਇਹ ਆਤਮਕਥਾ ਅਧੂਰੀ ਹੈ ਅਤੇ ਇਹ ੧੯੮੮ ਤੱਕ ਪ੍ਰਕਾਸ਼ਤ ਨਹੀਂ ਹੋਈ ਸੀ। ਇਸ ਵਿਚ ਵਰਮਾ ਜੀ ਨੇ ਆਪਣਾ ੧੯੩੫ ਤੱਕ ਦਾ ਹੀ ਜੀਵਨ ਚਰਿਤਰ ਪੇਸ਼ ਕੀਤਾ ਹੈ। ਇਹ ਪੁਸਤਕ ਮੈਨੂੰ ਉਨ੍ਹਾਂ ਦੇ ਪੁੱਤਰ ਸ੍ਰੀ ਪੀਰੋਂਦੂ ਵਰਮਾ ਤੋਂ ਪੜ੍ਹਨ ਲਈ ਮਿਲੀ ਹੈ। ਜੇਕਰ ਜੀਵਨ ਦੇ ਅੰਤਮ ਵਿਤ੍ਤਿਆਂ ਵਿਚ ਲਿਖੇ ਗਏ ਇਸ ਆਤਮ-ਜੀਵਨ ਵਿਚ ਅਨੁਭਵਾਂ ਅਤੇ ਵਿਸ਼ੇਸ਼ ਕਰਕੇ ਅਨੁਭੂਤੀਆਂ ਦੇ ਪ੍ਰਤੀ ਉਹ ਭਾਵਾਤਮਕ ਤਾਜ਼ਗੀ ਨਹੀਂ ਹੈ ਜੇ ਸੰਭਵ ਤੌਰ ਤੇ ਉਸ ਦੇ ੧੫-੨੦ ਸਾਲ ਪਹਿਲਾਂ ਲਿਖੇ ਜਾਣ ਤੇ ਮਿਲ ਸਕਦੀ ਸੀ, ਵਿਰ ਵੀ ਤੱਥਾਂ ਦੀ ਦ੍ਰਿਸ਼ਟੀ ਤੋਂ ਮੈਂ ਇਸ ਪੁਸਤਕ ਨੂੰ ਯਥਾਰਥ ਮੰਨ ਕੇ ਗੁਹਿਣ ਕੀਤਾ ਹੈ ਅਤੇ ਅਗਲੇਰੇ ਪੰਨਿਆਂ ਵਿਚ ਜੀਵਨ ਚਰਿਤਰ ਪੇਸ਼ ਕਰਨ ਲਈ ਇਸਦਾ ਉਦਾਰਤਾਪੂਰਵਕ ਪੂਰਾ ਪੂਰਾ ਉਪਯੋਗ ਕੀਤਾ ਹੈ।

## ਆਰੰਭਕ ਜੀਵਨ

ਉੱਤਰ ਪ੍ਰਦੇਸ਼ ਦੇ ਮੱਧ ਭਾਗ ਵਿਚ ਉਨਾਵ ਨਾਮ ਦਾ ਇਕ ਜ਼ਿਲ੍ਹਾ ਹੈ। ਇਸ ਦੇ ਪੱਛਮ ਵੱਲ ਕਾਨਪੁਰ ਅਤੇ ਪੂਰਬ ਵੱਲ ਲਖਨਊ ਹੈ। ਉਨਾਵ ਦੀ ਇਕ ਤਹਿਸੀਲ ਦੇ ਮੁੱਖ ਦਫਤਰ ਦਾ ਕਸਬਾ ਸਫੀਪੁਰ ਹੈ। ਇਸ ਕਸਬੇ ਵਿਚ ਭਾਦਰਪਦ ਸ਼ੁਕਰ ਅਸ਼ਟਮੀ, ਸੰਮਤ ੧੯੯੦ ਵਿਕਾਸੀ (੩੦ ਅਗਸਤ, ੧੯੦੩) ਨੂੰ ਦੁਪਹਿਰ ਬਾਅਦ ਸ੍ਰੀ ਭਗਵਤੀਚਰਣ ਵਰਮਾ ਦਾ ਜਨਮ ਹੋਇਆ। ਜਨਮ ਦਾ ਸਮਾਂ ਅਨੁਮਾਨਤ ਤਿੰਨ ਅਤੇ ਚਾਰ ਵਜੇ ਦੇ ਦਰਮਿਆਨ ਦਾ ਹੈ, ਨਿਸ਼ਚਤ ਸਮਾਂ ਦੱਸਣਾ ਮੁਸ਼ਕਲ ਹੈ ਕਿਉਂਕਿ, ਖੁਦ ਵਰਮਾ ਜੀ ਦੇ ਅਨੁਸਾਰ, ਸਫੀਪੁਰ ਵਿਚ ਉਨ੍ਹਾਂ ਦਿਨਾਂ ਵਿਚ ਗਿਟੀਆਂ-ਚੁਟੀਆਂ ਘੜੀਆਂ ਸਨ ਅਤੇ ਜੇ ਸਨ, ਉਨ੍ਹਾਂ ਵਿਚੋਂ ਜ਼ਿਆਦਾ ਮਹਾਂਭਾਗ ਸਨ ਜਾਂ ਇਉਂ ਕਹਿ ਲਵੇ ਕਿ ਭਰੋਸੇਗੇ ਨਹੀਂ ਸਨ।

ਉੱਜ, ਆਮ ਸਥਿਤੀ ਵਿਚ ਵਰਮਾ ਜੀ ਨੂੰ ਕਾਨਪੁਰ ਵਿਚ ਪੈਦਾ ਹੋਣਾ ਚਾਹੀਦਾ ਸੀ। ਉਨ੍ਹਾਂ ਦੇ ਪਿਤਾ ਸ੍ਰੀ ਦੇਵੀਚਰਣ ਕਾਨਪੁਰ ਨਗਰ ਵਿਚ ਪਟਕਾਪੁਰ ਮੁਹੱਲੇ ਦੇ ਨਿਵਾਸੀ ਸਨ। ਉਹ ਧੇਨੇ ਤੋਂ ਵਕੀਲ ਸਨ ਅਤੇ ਕਾਨਪੁਰ ਵਿਚ ਹੀ ਵਕਾਲਤ ਕਰਦੇ ਸਨ। ਭਾਵੇਂ ਇਸ ਨੂੰ ਅੰਧ ਵਿਸ਼ਵਾਸ ਤਾਂ ਨਹੀਂ ਕਿਹਾ ਜਾ ਸਕਦਾ, ਪਰ ਇਕ ਵਿਚਿਤਰ ਵਿਸ਼ਵਾਸ ਦੇ ਕਾਰਨ ਉਨ੍ਹਾਂ ਨੂੰ ਕਾਨਪੁਰ ਛੱਡ ਕੇ ਕੁਝ ਸਮੇਂ ਲਈ ਸਫੀਪੁਰ ਜਾ ਕੇ ਵਕਾਲਤ ਕਰਨੀ ਪਈ ਸੀ। ਕਾਨਪੁਰ ਵਿਚ ਰਹਿੰਦੇ ਹੋਏ ਉਨ੍ਹਾਂ ਦੀਆਂ ਲਗਾਤਾਰ ਦੇ ਸੰਤਾਨਾਂ ਦੀ ਜਨਮ ਦੇ ਬਾਅਦ ਹੀ ਮੌਤ ਹੋ ਗਈ। ਇਸ ਲਈ ਉਨ੍ਹਾਂ ਨੂੰ ਸਲਾਹ ਦਿਤੀ ਗਈ ਕਿ ਤੀਜੀ ਸੰਤਾਨ ਦਾ ਜਨਮ ਕਾਨਪੁਰ ਤੋਂ ਬਾਹਰ ਹੋਣਾ ਚਾਹੀਦਾ ਹੈ। ਵਰਮਾ ਜੀ ਦੇ ਪੂਰਵਵਜ਼ ਕਦੇ ਉਨਾਵ ਜ਼ਿਲ੍ਹੇ ਦੇ ਵਸਨੀਕ ਰਹੇ ਸਨ। ਉਨਾਵ ਦੇ ਇਸ ਸੰਬੰਧ ਨਾਲ ਅਤੇ ਸਫੀਪੁਰ ਵਿਚ ਵਕਾਲਤ ਦੀ ਸਹੂਲਤ ਦੇ ਕਾਰਨ ਦੇਵੀਚਰਣ

ਜੀ ਸੰਤਾਨ-ਲਾਭ ਲਈ ਕਾਨਪੁਰ ਛੱਡ ਕੇ ਸਫੀਪੁਰ ਆ ਗਏ ਸਨ ਅਤੇ ਇਕ ਕੱਚੇ ਮਕਾਨ ਵਿਚ ਕਿਰਾਏ ਤੋਂ ਰਹਿਣ ਲੱਗੇ। ਵਰਮਾ ਜੀ ਦੇ ਜਨਮ ਦੇ ਸੱਤ-ਅੱਠ ਮਹੀਨਿਆਂ ਬਾਅਦ ਉਹ ਵਾਪਸ ਕਾਨਪੁਰ ਆ ਗਏ ਅਤੇ ਪਹਿਲਾਂ ਵਾਂਗ ਵਕਾਲਤ ਕਰਨ ਲੱਗੇ ਪਟੇ।

ਭਗਵਤੀ ਬਾਬੂ ਕਾਯਸਥ ਵੱਸ ਵਿਚੋਂ ਸਨ ਪਰ ਉਨ੍ਹਾਂ ਦੇ ਪੂਰਵਜਾਂ ਵਿਚ 'ਸਿੰਹ' ਕੁਲਨਾਮ ਦਾ ਪ੍ਰਧੋਗ ਹੁੰਦਾ ਸੀ, ਜਿਸ ਨੂੰ ਖੱਤਰੀ ਲੇਕ ਵੀ ਆਪਣੇ ਨਾਮ ਨਾਲ ਜੋੜਦੇ ਹਨ। ਉਨ੍ਹਾਂ ਦੇ ਬਥੇ ਦਾ ਨਾਂ ਸਿਵਦੀਨ ਸਿੰਘ ਸੀ, ਉਸ ਤੋਂ ਪਹਿਲਾਂ ਸਨਮਾਨ ਲਈ 'ਬਾਬੂ' ਵੀ ਲਗਾਇਆ ਜਾਂਦਾ ਸੀ। ਬਾਅਦ ਵਿਚ ਭਗਵਤੀ ਬਾਬੂ ਨੇ ਆਪਣੇ ਲੜਕਿਆਂ ਦੇ ਨਾਮ ਨਾਲ 'ਸਿੰਹ' ਜੋੜ ਕੇ ਤਿੰਨ ਪੀੜੀਆਂ ਤੋਂ ਚਲੀ ਆ ਰਹੀ ਪ੍ਰੰਪਰਾ ਨੂੰ ਪੁਨਰ-ਜੀਵਤ ਕੀਤਾ। ਬਾਬੂ ਸਿਵਦੀਨ ਸਿੰਘ ਦੇ ਪਿਤਾ ਉਨਾਵ ਵਿਚ ਰਾਜੀਪੁਰ ਨਾਮ ਪਿੰਡ ਦੇ ਇੱਕ ਮੱਧ ਵਰਗ ਦੇ ਪਰਿਵਾਰ ਨਾਲ ਸੰਬੰਧ ਰੱਖਦੇ ਸਨ, ਜਿਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਚਾਚਾ ਨੇ ਕਾਨਪੁਰ ਲਿਆ ਕੇ ਉਨ੍ਹਾਂ ਦਾ ਪਾਲਣ-ਪੋਸ਼ਣ ਕੀਤਾ ਸੀ। ਬਾਬੂ ਸਿਵਦੀਨ ਸਿੰਘ ਡਾਕਘਰਾਂ ਦੇ ਨਿਰੀਕਸ਼ਕ (ਇੱਥੇਕਰਟ ਆਫ ਪੇਸਟ ਆਫੀਸਜ਼) ਸਨ ਜੋ ਉਨ੍ਹਾਂ ਦਿਨਾਂ ਵਿਚ ਬਹੁਤ ਦੰਗ ਅਹੁਦਾ ਮੰਨਿਆ ਜਾਂਦਾ ਸੀ। ਕਾਨਪੁਰ ਜ਼ਿਲ੍ਹੇ ਵਿਚ ਉਨ੍ਹਾਂ ਨੇ ਦੇ ਪਿਛਾਂ ਦੀ ਜ਼ਿੰਮੀਦਾਰੀ ਵੀ ਆਪਣੇ ਹੋਬ ਵਿਚ ਲੈ ਲਈ ਸੀ ਅਤੇ ਪਟਕਾਪੁਰ ਵਿਚ ਇਕ ਹੀ ਜਗਾ ਉਨ੍ਹਾਂ ਦੇ ਤਿੰਨ ਛੋਟੇ ਮਕਾਨ ਸਨ, ਜਿਨ੍ਹਾਂ ਨੂੰ ਮਿਲਾ ਕੇ ਉਨ੍ਹਾਂ ਨੂੰ ਬਾਹਰ ਤੋਂ ਇਕ ਵੱਡੇ ਮਕਾਨ ਦਾ ਰੂਪ ਦੇ ਦਿੱਤਾ ਸੀ। ਉਨ੍ਹਾਂ ਦੀ ਪਹਿਲੀ ਪਤਨੀ ਤੋਂ ਤਿੰਨ ਅਤੇ ਉਸ ਦੇ ਬਾਅਦ ਦੂਜੀ ਤੋਂ ਦੋ ਪੁੱਤਰਾਂ ਨੇ ਜਨਮ ਲਿਆ। ਕਾਲੀਚਰਣ ਅਤੇ ਭਗਵਤੀ ਬਾਬੂ ਦੇ ਜਨਮ ਤੋਂ ਬਹੁਤ ਪਹਿਲਾਂ ਤੋਂ ਹੀ, ਅਤੇ ਬਾਬੂ ਸਿਵਦੀਨ ਦੀ ਮੌਤ ਦੇ ਬਾਅਦ ਇਹ ਸੰਪੂਰਨ ਪਰਿਵਾਰ ਵੈਡ ਦੇ ਆਪਾਰ ਤੋਂ ਮਕਾਨ ਦੇ ਅਲਗ-ਅਲਗ ਹਿੱਸਿਆਂ ਵਿਚ ਰਹਿਣ ਲੱਗ ਪਿਆ ਸੀ। ਬਚਪਨ ਵਿਚ ਭਗਵਤੀ ਬਾਬੂ ਦੇ ਮਨ ਤੇ ਜਿਨ੍ਹਾਂ ਸੰਸਕਾਰਾਂ ਦਾ ਪ੍ਰਭਾਵ ਪਿਆ, ਇਹ ਇਸ ਸਾਂਚੇ ਪਰਿਵਾਰ ਦੇ ਸਨ। ਪਰਿਵਾਰ ਦੇ ਕੁਝ ਮੈਥਰ ਸੰਕਟਮੇਚਰਨ ਅਤੇ ਹਨੂਮਾਨ ਚਾਲੀਸਾ ਪੜ੍ਹਨ ਵਾਲੇ ਸਨ, ਕੁਝ ਸ਼ਕਤੀ ਦੇ ਉਪਾਸ਼ਕ ਅਤੇ ਕੁਝ ਆਰੀਆ ਸਮਾਜ ਦੇ ਸਮਰਥਕ ਸਨ। ਉਨ੍ਹਾਂ ਦਾ ਇਕ ਚਾਚਾ ਜੇਕਰ ਸ਼ਾਲ-ਸੈਕਤ ਅਤੇ ਸਰਾਬ ਦਾ ਸੈਕੀਨ ਸੀ ਤਾਂ ਦੂਜਾ ਭੇਗ ਦਾ, ਅਤੇ ਬਚਪਨ ਵਿਚ ਭਗਵਤੀ ਬਾਬੂ ਨੂੰ ਵੀ ਉਨ੍ਹਾਂ ਤੋਂ ਕਈ ਵਾਰ ਭੇਗ ਨਾਲ ਬਣੀ ਚੀਜ਼ ਖਾਣ ਨੂੰ ਮਿਲ ਭੁੱਕੀ ਸੀ।

੧੯੯੦ ਵਿਚ ਭਗਵਤੀ ਬਾਬੂ ਦੇ ਪਿਤਾ ਦੇਵੀਚਰਣ ਦੀ ਅਚਾਨਕ ਪਲੇਗ ਫੇਲਣ ਕਾਰਨ ਮੌਤ ਹੋ ਗਈ। ਉਸ ਸਮੇਂ ਉਨ੍ਹਾਂ ਦੀ ਉਮਰ ਕਰੀਬ ਚਾਰ ਸਾਲ ਸੀ। ਦੇਵੀਚਰਣ ਦੀ ਮੌਤ ਦੇ ਨਾਲ ਹੀ ਪਰਿਵਾਰ ਦੀ ਆਰਥਿਕ ਹਾਲਤ ਵਿਗੜ ਗਈ, ਕਿਉਂਕਿ ਉਨ੍ਹਾਂ ਦੀ ਵਿਧਵਾ ਮਾਂ ਨੂੰ ਆਪਣੇ ਹੋਰ ਤਿੰਨ ਛੋਟੇ ਬੱਚਿਆਂ ਦੇ (ਭਗਵਤੀ ਬਾਬੂ ਦਾ ਇਕ ਛੋਟਾ ਭਰਾ ਅਤੇ ਭੇਣ

ਵੀ ਸੀ) ਪਾਲਣ-ਪੇਸ਼ਣ ਲਈ ਖੰਡਿਤ ਪਰਿਵਾਰ ਦੇ ਕਿਸੇ ਦੂਜੇ ਹਿੱਸੇ ਤੋਂ ਸਹਾਇਤਾ ਦੀ ਆਸ਼ਾ ਨਹੀਂ ਸੀ। ਫਿਰ ਸਮਾਂ ਪਾ ਕੇ ਉਨ੍ਹਾਂ ਦੇ ਚਾਚਾ ਨੇ ਆਪਣੇ ਪਿਤਾ ਦੇ ਸਮੇਂ ਤੋਂ ਚਲੀ ਆ ਰਹੀ ਜਿੰਮੀਦਾਰੀ ਦੇ ਦੇ ਪਿਤਾ ਵਿਚੋਂ ਉਹ ਪਿੰਡ, ਜੋ ਉਤਰਾਧਿਕਾਰ ਵਿਚ ਭਗਵਤੀ ਬਾਬੂ ਅਤੇ ਉਨ੍ਹਾਂ ਦੇ ਛੇਟੇ ਭਰਾ ਆਨੰਦ ਸ੍ਰੁਧ ਵਰਮਾ ਦੇ ਹਿੱਸੇ ਪਿਆ ਸੀ, ਦਸ ਹਜ਼ਾਰ ਰੁਪਏ ਵਿਚ ਵੇਚ ਦਿਤਾ ਅਤੇ ਉਸ ਵਿਚੋਂ ਪੰਜ ਹਜ਼ਾਰ ਰੁਪਏ ਇਨ੍ਹਾਂ ਦੇਣਾਂ ਨਾਥਾਲਿਗਾਂ ਦੇ ਲਈ 'ਬਾਂਡਸ' ਵਿਚ ਲਾ ਕੇ ਪਰਿਵਾਰ ਦੇ ਲਈ ਲੋਗਤਗ ੨੨ ਰੁਪਏ ਮਹੀਨੇ ਦੀ ਪੱਕੀ ਵਿਵਸਥਾ ਕਰ ਦਿੱਤੀ। ਜਦ ਤੱਕ ਇਹ ਦੇਵੇਂ ਨਾਥਾਲਿਗਾਂ ਵੱਡੇ ਹੋ ਕੇ ਆਤਮ-ਨਿਰਭਰ ਨਹੀਂ ਹੋਏ, ਪੂਰੇ ਪਰਿਵਾਰ ਦਾ ਇਕ ਮਾਤਰ ਸਹਾਰਾ ਇਹੀ ਵਿਆਜ ਦੀ ਆਮਦਨੀ ਸੀ।

ਪੰਜ ਸਾਲ ਦੀ ਉਮਰ ਵਿਚ ਵਰਮਾ ਜੀ ਨੂੰ ਘਰ ਦੇ ਨੌਜੇ ਹੀ ਮਿਉਸਪਲ ਬੇਰਡ ਦੇ ਇਕ ਸਕੂਲ ਵਿਚ ਭਰਤੀ ਕਰਵਾ ਦਿਤਾ ਗਿਆ। ਇਥੋਂ ਕਲਾਸ 'ਅ' ਤੋਂ ਲੇ ਕੇ ਤੀਜੀ ਕਲਾਸ ਤੱਕ ਸਿੰਖਿਆ ਦੇਣ ਦਾ ਪ੍ਰਬੰਧ ਸੀ। ਵਰਨਣਪੇਗ ਗੱਲ ਦਿਹ ਹੈ ਕਿ ਉਸ ਸਮੇਂ ਦੀ ਪ੍ਰੇਪਰਾ ਦੇ ਅਨੁਸਾਰ ਉਨ੍ਹਾਂ ਨੂੰ ਉਰਦੂ ਦੀ ਸਿੰਖਿਆ ਨਾ ਦੇ ਕੇ ਹਿੰਦੀ ਦੀ ਸਿੰਖਿਆ ਦਿੱਤੀ ਗਈ। ਇਹ ਸ਼ਾਇਦ ਪਰਿਵਾਰ ਦੇ ਇਕ ਭਾਗ ਵਿਚ ਆਰੀਆ ਸਮਾਜੀ ਪ੍ਰਭਾਵ ਦੇ ਕਾਰਨ ਹੋਇਆ। ਪ੍ਰਾਇਮਰੀ ਸਕੂਲ ਤੋਂ ਉਹ ਇਕ ਨੇੜਲੇ ਆਰੀਆ ਸਮਾਜੀ ਸਕੂਲ ਵਿਚ ਭਰਤੀ ਹੋਏ ਜਿਥੇ ਇਕ ਪਾਸੇ ਉਸ ਸਕੂਲ ਦੇ ਪ੍ਰਭਾਵ ਨਾਲ ਸ਼ਾਮ ਦੀ ਆਰਤੀ ਅਤੇ ਵੇਦ-ਮੇਤਰਾਂ ਦੇ ਪਾਠ ਆਦਿ ਨੇ ਉਸ ਨੂੰ ਪ੍ਰਭਾਵਿਤ ਕੀਤਾ, ਦੂਜੇ ਪਾਸੇ ਘਰ ਦੇ ਦੂਜੇ ਸੰਸਕਾਰਾਂ ਦੇ ਕਾਰਨ ਉਸ ਨੂੰ ਹਨੂਮਾਨ ਚਾਲੀਸਾ, ਸੰਕਟਮੇਤਨ ਆਦਿ ਯਾਦ ਹੋ ਗਏ। ਚੇਥੇ ਦਰਜੇ ਵਿਚ ਕਲਾਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਦੇ ਕਾਰਨ ਉਨ੍ਹਾਂ ਨੂੰ ਸਿੱਧਾ ਛੋਵੇਂ ਦਰਜੇ ਵਿਚ ਦਾਖਲ ਕੀਤਾ ਗਿਆ। ਇਥੋਂ ਇਕ ਦਿਨ ਹਿਸਾਬ ਦਾ ਕੋਈ ਸਵਾਲ ਨਾ ਹਲ ਕਰ ਸਕਣ ਦੇ ਕਾਰਨ ਅਧਿਆਪਕ ਨੇ ਉਸ ਦੀ ਬੋਰਹਿਮੀ ਨਾਲ ਫੰਡਾ ਪਰੋਡ ਕੀਤੀ। ਇਸ ਦੇ ਸਿੱਟੇ ਵਜੋਂ ਉਸ ਦੀ ਮਾਂ ਨੇ ਇਸ ਸਕੂਲ ਤੋਂ ਉਸ ਦਾ ਨਾਂ ਕਟਾ ਲਿਆ। ਇਹ ਘਟਨਾ ੧੯੭੫ ਪਦੀ ਹੈ। ਇਥੋਂ ਉਨ੍ਹਾਂ ਨੂੰ ਬਿਨੋਸਾਫ਼ੀਕਲ ਸਕੂਲ ਵਿਚ ਭੇਜਿਆ ਗਿਆ। ਉਸ ਸਮੇਂ ਵਰਮਾ ਜੀ ਦੀ ਉਮਰ ੧੨ ਸਾਲ ਤੋਂ ਘੱਟ ਸੀ ਅਤੇ ਇਹ ਉਹੀ ਸਾਲ ਸੀ ਜਦ ਉਨ੍ਹਾਂ ਦੇ ਵੱਡੇ ਚਾਚਾ ਨੇ ਉਨ੍ਹਾਂ ਦੇ ਹਿੱਸੇ ਦਾ ਪਿੰਡ ਵੇਚ ਕੇ ਵਿਧਵਾ ਮਾਂ ਅਤੇ ਤਿੰਨ ਬੱਚਿਆਂ ਲਈ ਮਾਸਿਕ ਆਮਦਨ ਦਾ ਪ੍ਰਬੰਧ ਕੀਤਾ ਸੀ।

ਬਿਨੋਸਾਫ਼ੀਕਲ ਸਕੂਲ ਵਿਚ ਪੜ੍ਹਿਦਿਆਂ ਵਰਮਾ ਜੀ ਨੂੰ ਆਪਣੀ ਗਰੀਬੀ ਦਾ ਅਹਿਸਾਸ ਹੁੰਦਾ ਰਹਿੰਦਾ ਸੀ ਕਿ ਉਸ ਦੇ ਸਹਿਯੋਗੀ ਅਮੀਰ ਘਰਾਂ ਦੇ ਬੱਚੇ ਸਨ, ਜਦ ਕਿ ਵਰਮਾ ਜੀ ਸੁੱਤੀ ਨਾ ਹੋਣ ਦੇ ਕਾਰਨ ਸਕੂਲ ਨੰਗੇ ਪੇਰੀਆਂ ਜਾਂਦੇ ਸਨ। ਫਿਰ ਵੀ, ਉਸ ਘੱਟ ਉਮਰ ਵਿਚੋਂ ਉਨ੍ਹਾਂ ਵਿਚ ਏਨਾ ਸ੍ਰੇ-ਅਤਿਮਾਨ ਸੀ ਕਿ ਉਨ੍ਹਾਂ ਨੇ ਇਕ ਅਧਿਆਪਕ ਦੇ ਇਸ ਸੁਝਾਅ ਨੂੰ ਪ੍ਰਵਾਨਨ ਕੀਤਾ ਕਿ ਉਸ ਨੂੰ ਗਰੀਬ ਬੱਚਿਆਂ ਦੇ ਫੰਡ ਵਿਚੋਂ ਥੋੜ੍ਹੀ ਸਹਾਇਤਾ ਦਿੱਤੀ ਜਾਵੇ।

ਬਿਨੋਸਾਫ਼ੀਕਲ ਸਕੂਲ ਵਿਚ ਵਿਦਿਆਰਥੀ ਦੀ ਹੈਸੀਅਤ ਤੋਂ ਵਰਮਾ ਜੀ ਦਾ ਪ੍ਰਿਥਿਆ-ਫਲ ਪਹਿਲਾਂ ਨਾਲੋਂ ਹੇਠਾਂ ਵੱਲ ਆਉਂਦਾ ਚਲਾ ਗਿਆ। ਛੇਵੇਂ ਕਲਾਸ ਵਿਚ ਉਸ ਨੂੰ ਚੇਥਾ ਜਾਂ ਪੰਜਵਾਂ ਸਥਾਨ ਮਿਲਿਆ। ਸੱਤਵੀਂ ਕਲਾਸ ਵਿਚ ਉਹ ਸਿਰਫ ਪੂਰੇ ਨੰਬਰ ਲੈ ਕੇ ਹੀ ਪਾਸ ਹੋਏ ਪਰ ਨਾਲ ਹੀ ਹਿੰਦੀ ਵਿਸ਼ੇ ਦੇ ਫੇਲ੍ਹ ਹੋ ਗਏ।

ਉਸ ਦੇ ਹਿੰਦੀ ਦੇ ਅਧਿਆਪਕ ਜਗਮੋਹਨ 'ਵਿਕਸਤ' ਸਾਹਿਤਕ ਪ੍ਰਵਿਰਤੀ ਦੇ ਵਿਅਕਤੀ ਸਨ। ਹਿੰਦੀ ਵਿਚ ਵਰਮਾ ਜੀ ਦੀ ਅਸਫਲਤਾ ਤੋਂ ਉਨ੍ਹਾਂ ਨੇ ਦੁੱਖ ਪ੍ਰਗਟ ਕੀਤਾ, ਸਨੌਰ ਨਾਲ ਉਨ੍ਹਾਂ ਨੂੰ ਮਿਹਨਤ ਕਰਨ ਦੀ ਸਲਾਹ ਦਿੱਤੀ ਅਤੇ ਹਿੰਦੀ ਦੇ ਸੁਧਾਰ ਲਈ ਉਨ੍ਹਾਂ ਨੂੰ ਕੁਝ ਪੁਸਤਕਾਂ ਅਤੇ ਪੱਤਰ-ਪੰਡਿਕਾਵਾਂ ਪੜ੍ਹਨ ਦਾ ਸੁਝਾਅ ਦਿੱਤਾ। ਫਲਸਰੂਪ ਵਰਮਾ ਜੀ ਨੇ 'ਭਾਰਤ-ਭਾਰਤੀ' ਅਤੇ ਕੁਝ ਹੋਰ ਪੁਸਤਕਾਂ ਪੜ੍ਹੀਆਂ ਅਤੇ ਸਰਸਵਤੀ ਦੇ ਅੰਕਾਂ ਨੂੰ ਵੀ ਪੜ੍ਹਨਾ ਸ਼ੁਰੂ ਕੀਤਾ। ਇਥੋਂ ਹੀ ਭਗਵਤੀਚਰਣ ਵਰਮਾ ਦੀ ਕਾਵਿ-ਪ੍ਰਤਿਭਾ ਨੇ ਜਨਮ ਲਿਆ।

ਭਾਰਤ-ਭਾਰਤੀ ਦਾ ਲੈਅਖੱਧ ਪਾਠ ਕਰਦਿਆਂ ਭਗਵਤੀ ਬਾਬੂ ਨੇ ਉਸ ਵਿਚ ਕੁਝ ਲੈਅਖੱਧ ਪੰਕਤੀਆਂ ਜੋੜਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਅਚਾਨਕ ਉਸ ਨੂੰ ਮਹਿਸੂਸ ਹੋਇਆ ਕਿ ਉਹ ਵੀ ਕਵੀ ਹਨ। ਜਦ ਇਹ ਰਚਨਾ ਅੱਠ ਪੰਕਤੀਆਂ ਦੀ ਹੈ ਗਈ ਤਾਂ ਭਗਵਤੀ ਬਾਬੂ ਨੇ ਇਸ ਨੂੰ ਵਿਕਸਤ ਜੀ ਨੂੰ ਦਿਖਾਇਆ। ਵਿਕਸਤ ਜੀ ਨੇ ਪੰਕਤੀਆਂ ਦੀ ਲੈਅਖੱਧ ਪਾਠ ਦੀ ਤਾਰੀਫ ਕੀਤੀ, ਪਰ ਨਾਲ ਹੀ ਛੰਦ ਅਤੇ ਮਾਤਰਾਵਾਂ ਬਾਰੇ ਜਾਣਕਾਰੀ ਵੀ ਦਿੱਤੀ। ਭਗਵਤੀ ਬਾਬੂ ਨੇ ਇਸ ਨੂੰ ਪੂਰੀ ਲਗਨ ਨਾਲ ਸਮਝਿਆ, ਅਤੇ ਉਸ ਦੇ ਆਪਣੇ ਸ਼ਬਦਾਂ ਵਿਚ :

"ਉਸ ਦਿਨ ਕਵਿਤਾ ਦਾ ਪਹਿਲਾ ਪਾਠ ਮੈਂ ਕਿਸੇ ਦੂਜੇ ਵਿਅਕਤੀ ਤੋਂ ਪੜ੍ਹਿਆ ਸੀ ਅਤੇ ਨਾਲ ਹੀ ਅੰਤਮ ਪਾਠ ਵੀ ਕਿਸੇ ਦੂਜੇ ਤੋਂ ਪੜ੍ਹਿਆ।"

ਪਰਿਵਾਰ ਦੇ ਦਿਨ ਆਰਥਿਕ ਤੰਤੀ ਵਿਚ ਬੀਤ ਰਹੇ ਸਨ। ਭਗਵਤੀਚਰਣ ਵਰਮਾ ਨੀਕ ਢੰਗ ਨਾਲ ਕੱਪੜੇ ਅਤੇ ਪਾਠ-ਪੁਸਤਕਾਂ ਵੀ ਖਰੀਦਣ ਦੇ ਸਮਰਥ ਨਹੀਂ ਸੀ। ਕਵਿਤਾ ਅਤੇ ਖੇਲ-ਕੂਦ ਦੇ ਚੱਕਰ ਵਿਚ ਅਤੇ ਦੂਜਾ ਪਰਿਵਾਰਕ ਫਰਜ਼ਾਂ ਨੂੰ ਨਿਭਾਉਂਦੇ ਹੋਏ ਪੜ੍ਹਾਈ ਵਿਚ ਉਹ ਲਗਾਤਾਰ ਕਮਜ਼ੋਰ ਹੁੰਦੇ ਜਾ ਰਹੇ ਸਨ। ਹਰ ਕਲਾਸ ਦਾ ਨਤੀਜਾ ਕੋਈ ਖਸ ਉਤਸ਼ਾਹਜਨਕ ਨਹੀਂ ਹੁੰਦਾ ਸੀ। ਇਸ ਦੇ ਨਾਲ ਹੀ ਘੱਟ ਆਮਦਨ ਵਿਚ ਵੀ, ਪਰਿਵਾਰ ਕਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਉਨ੍ਹਾਂ ਦੀ ਆਤਮਨਿਰਭਰਤਾ ਦੀ ਪ੍ਰਵਿਰਤੀ ਵੱਧਦੀ ਜਾਂਦੀ ਸੀ। ਘਰ ਦੇ ਲਈ ਸੇਵਾ ਲਿਆ ਕੇ ਦੇਣਾ, ਚਾਚਾ ਦੀ ਬੀਮਾਰੀ ਦਾ ਤੁਰਾ ਖਿਆਲ ਰੱਖਣਾ - ਵੱਡਿਆਂ ਦੇ ਇਹ ਕੰਮ ਵੀ ਉਸ ਨੂੰ ਹੀ ਕਰਨੇ ਪੈਂਦੇ ਸਨ। ਪਰ ਇਸ ਦੇ ਨਾਲ ਹੀ ਕਵਿਤਾ ਅਤੇ ਸਾਹਿਤ ਵਿਚ ਵੱਧਦੀ ਹੋਈ ਲੰਗਨ ਦੇ ਨਾਲ ਨਾਲ ਉਨ੍ਹਾਂ ਦੀ ਸੇਰੀਤ ਵਿਚ ਤੁੱਚੀ ਵੀ

ਵੱਖ ਰਹੀ ਸੀ। ਪਟਕਪੁਰ ਬ੍ਰਾਹਮਣਾਂ ਦਾ ਮੁਹੱਲਾ ਸੀ। ਇਥੋਂ ਰਾਮ ਲੀਲਾ ਅਤੇ ਦੂਜੇ ਤਿਉਹਾਰ ਪ੍ਰਯਾਸਮਾਨ ਨਾਲ ਮਨਾਏ ਜਾਂਦੇ ਸਨ। ਰਾਮਾਇਣ ਦੀਆਂ ਚੇਪਈਆਂ, ਦੇਹਿਆਂ ਅਤੇ ਭਜਨਾਂ ਦਾ ਗਾਇਣ ਹਮੇਸ਼ਾਂ ਹੁੰਦਾ ਰਹਿੰਦਾ ਸੀ। ਵਰਮਾ ਜੀ ਇਸ ਵਿਚ ਵੀ ਹੁੰਦੀ ਲੈਂਦੇ ਸਨ। ਉਨ੍ਹਾਂ ਨੇ ਇਹ ਧਾਰਨਾ ਕਈ ਵਾਰ ਵਿਅਕਤ ਕੀਤੀ ਹੈ ਕਿ ਜੇਕਰ ਉਸ ਸਮੇਂ ਸੰਗੀਤ-ਸਿੱਖਿਆ ਦੀ ਪ੍ਰੰਪਰਾ ਸਭ ਪਰਿਵਾਰਾਂ ਵਿਚ ਭਠੀ ਹੁੰਦੀ ਤਾਂ ਉਹ ਕਈ ਦੇ ਨਾਲ ਨਾਲ ਸੰਗੀਤਕਾਰ ਵੀ ਹੁੰਦੇ। ਇਸ ਧਾਰਨਾ ਦੇ ਖੰਡਨ-ਮੰਡਨ ਦੀ ਜ਼ਰੂਰਤ ਨਾ ਉਸ ਸਮੇਂ ਸਮਝੀ ਗਈ ਸੀ ਅਤੇ ਨਾ ਇਸ ਸਮੇਂ ਹੀ ਹੈ।

ਅੱਠਵੀਂ ਕਲਾਸ ਵਿਚ ਆਉਣ ਤੱਕ ਭਗਵਤੀ ਬਾਬੂ ਦੀ ਪਹਿਲੀ ਕਵਿਤਾ ਪ੍ਰਕਾਸ਼ਤ ਹੈਂ। ਵਿਕਸਤ ਜੀ ਦੁਆਰਾ ਦੌਸੇ ਗਏ ਕਾਵਿ-ਨਿਧਾਨਾਂ ਦੀ ਗੰਭੀਰਤਾ ਸਮਝ ਕੇ ਉਨ੍ਹਾਂ ਨੇ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਜੋ ਖਿਧੋਸਾਫ਼ੀਕਲ ਸ਼ੁਲ੍ਕ ਦੀ ਹੱਥ-ਲਿਖਤ ਮਾਮੀਕ ਪੰਤਿਕਾ ਵਿਚ ਪ੍ਰਕਾਸ਼ਤ ਵੀ ਹੋਈਆਂ ਸਨ। ਉਨ੍ਹਾਂ ਨੂੰ ਛਪੇ ਹੋਏ ਰੂਪ ਵਿਚ ਦੇਖਣ ਲਈ ਉਹ ਇਕ ਦਿਨ 'ਪ੍ਰਤਾਪ' ਦੇ ਸੰਪਾਦਕ-ਸੰਸਥਾਪਕ ਸ੍ਰੀ ਗਣੇਸ਼ੀਕਰ ਵਿਦਿਆਰਥੀ ਦੇ ਦਫ਼ਤਰ ਗਏ ਅਤੇ ਆਪਣੀ ਇਕ ਕਵਿਤਾ ਉਨ੍ਹਾਂ ਨੂੰ ਛਾਪਣ ਲਈ ਦੇ ਕੇ ਆਏ। ਵਿਦਿਆਰਥੀ ਜੀ ਦੇ ਸਹਿਯੋਗੀ ਰਮਾਸ਼ੀਕਰ ਅਵਸਥੀ ਨੇ ਜਿਸ ਤਰ੍ਹਾਂ ਦਾ ਵਰਤਾਉ ਕੀਤਾ ਸੀ, ਉਸ ਨੂੰ ਦੇ ਖਦੇ ਹੋਏ ਭਗਵਤੀ ਬਾਬੂ ਨੂੰ ਕਵਿਤਾ ਦੇ ਛਾਪਣ ਦੀ ਆਸ ਨਹੀਂ ਸੀ, ਪਰ ਕੁਝ ਮਹੀਨਿਆਂ ਬਾਅਦ ਇਹ ਕਵਿਤਾ ਥੋੜ੍ਹੀ ਸੋਧ ਦੇ ਨਾਲ ਭਗਵਤੀਚਰਣ ਵਰਮਾ ਦੇ ਨਮ ਹੇਠ ਛਪੀ। ਵਰਮਾ ਜੀ ਦੀ ਕਵਿਤਾ ਦੀ ਪਹਿਲੀ ਪੰਕਜੀ ਸੀ -

"ਚਲਤਾ ਹੋਵੈ ਵਾਧੂ ਹਡਹਡਾਤਾ ਆਂਧੀ ਹੋ ਵਿਕਟ ਬੜੀ"

ਜਦ ਕਿ 'ਪ੍ਰਤਾਪ' ਵਿਚ ਛਪੀ ਕਵਿਤਾ ਦੀ ਪਹਿਲੀ ਪੰਕਜੀ ਸੀ -

"ਹਰਰ ਹਰਰ ਹੋ ਪਵਨ ਪ੍ਰਵਾਹਿਤ ਆਂਧੀ ਹੋਵੈ ਵਿਕਟ ਬੜੀ"

ਕਵੀ ਨੂੰ ਇਹ ਸੋਧ ਪਸੰਦ ਨਹੀਂ ਆਈ, ਪਰ ਛਪੀ ਹੋਈ ਪਹਿਲੀ ਕਵਿਤਾ ਨਾਲ ਜੁੜੇ ਹੋਏ ਆਨੰਦ ਨੇ ਸੰਪਾਦਕ ਦੀ ਇਸ ਸੋਧ ਵੱਲ ਉਸ ਦਾ ਖਾਸ ਧਿਆਨ ਨਾ ਜਾਣ ਦਿੱਤਾ। (ਕਵਿਤਾ ਵਿਚ ਕੀਤੇ ਗਏ ਉਕਤ ਸੰਪਾਦਕੀ ਸੰਸਾਧਨ ਉਸ ਜ਼ਮਾਨੇ ਦੀਆਂ ਸਾਹਿਤਕ ਪ੍ਰਵਿਰਤੀਆਂ ਅਤੇ ਵਿਸ਼ਿਸ਼ਟ ਰੂਪ ਨਾਲ ਤਤਕਾਲੀਨ ਸੰਪਾਦਕਾਂ ਦੁਆਰਾ ਪ੍ਰਯੋਗ ਵਿਚ 1.5 ਆਂਦੇ ਜਾਣ ਵਾਲੇ ਸੰਪਾਦਕੀ ਅਧਿਕਾਰ 'ਤੇ ਦਿਲਚਸਪ ਰੈਸ਼ਨੀ ਪਉਂਦੇ ਹਨ। ਹਡਹਡਾ ਕੇ ਚਲਦੇ ਹੋਏ ਵਾਧੂ ਵਿਚ ਜਿਸ ਆਤੰਕ ਦਾ ਬੋਧ ਹੁੰਦਾ ਹੈ ਉਹ ਹਰਰ ਹਰਰ ਪ੍ਰਵਾਹਿਤ ਹੋਣ ਵਾਲੀ ਹਵਾ ਵਿਚ ਸ਼ਾਇਦ ਹੀ ਹੁੰਦਾ ਹੋਵੇ। ਪਰ ਵਿਵੇਂ ਥੋੜ੍ਹਾ ਦੇ ਸੰਪਾਦਕਾਂ ਦੇ ਸ਼ਾਸਨ ਵਿਚ ਪ੍ਰਤਿਬੱਧ ਕਵਿਤਾ ਦਾ ਹਡਹਡਾਤੇ ਵਾਧੂ ਨਾਲ ਸ਼ਾਇਦ ਕੋਈ ਸਰੋਕਾਰ ਨਹੀਂ ਸੀ।)

ਜੇ ਵੀ ਹੈ, ਇਸ ਦੇ ਬਾਅਦ 'ਪ੍ਰਤਾਪ' ਵਿਚ ਵਰਮਾ ਜੀ ਦੀਆਂ ਕਵਿਤਾਵਾਂ ਛਾਪਣ ਲੱਗੀਆਂ ਅਤੇ ਦੱਵੀਂ ਜਮਾਤ ਤੱਕ ਆਉਂਦੇ ਉਨ੍ਹਾਂ ਨੇ ਇਕ ਸਥਾਨਕ ਕਵੀ ਵਜੋਂ

ਆਪਣਾ ਨਾ ਸਥਾਪਤ ਕਰ ਲਿਆ। 'ਪ੍ਰਤਾਪ' ਦੇ ਮੁੱਖ ਦਫ਼ਤਰ ਤੋਂ ਨਿਕਲਣ ਵਾਲੀ ਪੰਤਿਕਾ 'ਪ੍ਰਤਾਪ' ਵਿਚ ਉਨ੍ਹਾਂ ਦੀਆਂ ਕਵਿਤਾਵਾਂ ਛਾਪੀਆਂ ਅਤੇ ਬਾਅਦ ਵਿਚ ਜਬਲਪੁਰ ਤੋਂ ਪ੍ਰਕਾਸ਼ਤ ਹੋਣ ਵਾਲੀ ਪੰਤਿਕਾ 'ਸ੍ਰੀਸ਼ਾਰਦਾ' ਵਿਚ ਵੀ। ਸਤਾਰਾ-ਅਠਾਰਾ ਸਾਲ ਦੀ ਉਮਰ ਦੇ ਬਾਵਜੂਦ ਉਹ ਉਸ ਸਾਹਿਤਕ ਸਭਾ ਵਿਚ ਵੀ ਬੈਠਣ ਲੱਗ ਪਏ, ਜਿਸ ਵਿਚ ਪ੍ਰਮੁੱਖ ਪ੍ਰਸਿੱਧ ਕਹਾਣੀਕਾਰ ਪੰਡਤ ਵਿਸ਼ੇਵਰਨਾਥ ਸ਼ਰਮਾ 'ਕੈਸਿਕ' ਮਨ ਅਤੇ ਜਿਸ ਵਿਚ ਬਾਲਕਿਸ਼ਨ ਸ਼ਰਮਾ 'ਨਵੀਨ' ਅਤੇ ਰਮਾਸ਼ੀਕਰ ਅਵਸਥੀ ਵਰਗੇ ਸਾਹਿਤਕਾਰ ਅਤੇ ਪੱਤਰਕਾਰ ਸ਼ਾਮਲ ਸਨ। ਇਨ੍ਹਾਂ ਦਿਨਾਂ ਵਿਚ ਵਰਮਾ ਜੀ ਨੂੰ ਰੇਨਾਲਡ ਦੇ 'ਲੰਡਨ ਰਹੋਸ' ਤੋਂ ਲੈ ਕੇ 'ਡਿਊਮਾ' ਅਤੇ ਵਿਕਟਰ ਹਾਰੂਗੇ ਤੱਕ ਦੇ ਨਾਵਲ ਪੜ੍ਹਨ ਦਾ ਮੌਕਾ ਮਿਲਿਆ ਅਤੇ 'ਪ੍ਰਤਾਪ' ਦੇ ਸੰਪਰਕ ਅਤੇ ਕਾਨਪੁਰ ਦੀ ਰਾਜਨੀਤਕ ਦੇਤਨਾ ਦੇ ਪ੍ਰਭਾਵ ਵਿਚ ਦੇਸ਼ ਦੀ ਸਥਿਤੀ ਦੇ ਵਿਸ਼ੇ ਬਾਰੇ ਵੀ ਉਹ ਜਾਗਰੂਕ ਹੈ ਗਏ, ਇਹ ਗੱਲ ਅਲੋਂਗ ਹੈ ਕਿ ਉਨ੍ਹਾਂ ਨੇ ਰਾਜਨੀਤਕ ਕੰਮਾਂ ਵਿਚ ਕੋਈ ਹਿੱਸਾ ਨਹੀਂ ਲਿਆ। ਇਸ ਦਾ ਅਰਥ ਇਹ ਹੈ ਕਿ ਇਹ ਉਹ ਸਮਾਂ ਸੀ ਜਦ ਉਨ੍ਹਾਂ ਦੇ ਸਾਹਿਤਕ, ਸਮਾਜਿਕ ਅਤੇ ਰਾਜਨੀਤਕ ਸੰਸਕਾਰ ਇਕ ਵਿਸ਼ੇਸ਼ ਢੰਗ ਨਾਲ ਵਿਕਸਤ ਹੋ ਰਹੇ ਸਨ।

ਪੰਤਿਵਾਰਕ ਉਲੜਾਂ, ਛੇਟੀ ਉਮਰ ਵਿਚ ਹੀ ਗ੍ਰਿਹਸਤੀ ਦੀਆਂ ਜ਼ਿੰਮੇਵਾਰੀਆਂ, ਆਰਥਿਕ ਸਿੱਤਾਵਾਂ ਅਤੇ ਇਨ੍ਹਾਂ ਸਭ ਨਾਲ ਜੁੜੀ ਕਾਵਿ-ਲਗਨ - ਇਸ ਸਭ ਦਾ 'ਸਿੰਟਾ' ਇਹ ਨਿਕਲਿਆ ਕਿ ਭਗਵਤੀ ਬਾਬੂ 1੯੨੦ ਵਿਚ ਹਾਈ ਸਕੂਲ ਦੀ ਪ੍ਰੀਖਿਆ ਵਿਚ - ਜੋ ਉਸ ਸਮੇਂ 'ਸਕੂਲ ਲੀਵਿੰਗ ਸਰਟੀਫਿਕੇਟ' (ਐਸ.ਐਲ.ਸੀ.) ਕਹਾਉਂਦੀ ਸੀ - ਵਿਚੋਂ ਫੇਲ੍ਹ ਹੋ ਗਏ। ਦੂਜੇ ਸਾਲ 1੯੨੨ ਵਿਚ ਉਨ੍ਹਾਂ ਨੇ ਇਹ ਪ੍ਰੀਖਿਆ ਪਾਸ ਕੀਤੀ। ਹੁਣ ਉਹ ਕਿਸੇ ਦਫ਼ਤਰ ਵਿਚ ਕਲਰਕੀ ਜਾਂ ਦੂਜੀ ਛੇਟੀ-ਮੇਟੀ ਨੈਕਰੀ ਕਰਨ ਜੋਰੀ ਸਮਰਥਾ ਪ੍ਰਾਪਤ ਕਰ ਚੁੱਕੇ ਸਨ, ਪਰ ਆਰਥਿਕ ਤੁਕਾਵਾਂ ਦੇ ਬਾਵਜੂਦ, ਉਨ੍ਹਾਂ ਨੇ ਅੱਗੇ ਪੜ੍ਹਾਈ ਜਾਰੀ ਰੱਖਣੀ ਚਾਹੀ ਅਤੇ ਉਸ ਦੀ ਮਾਂ ਨੇ ਇਸ ਦੀ ਪ੍ਰਵਾਨਗੀ ਦੇ ਦਿੱਤੀ।

1੯੨੩ ਵਿਚ ਕਾਨਪੁਰ ਵਿਥੇ ਹਿੰਦੀ ਸਾਹਿਤ-ਸੰਮੇਲਨ ਦਾ ਇਜ਼ਲਾਸ ਹੋਇਆ। ਕੈਲਿਕ ਜੀ ਸਵਾਗਤ-ਮੰਤਰੀ ਸਨ। ਭਗਵਤੀ ਬਾਬੂ ਇਸ ਆਯੋਜਨ ਵਿਚ ਉਨ੍ਹਾਂ ਲਈ ਸਿਰਤੇੜ ਪਤਨ ਕਰ ਰਹੇ ਸਨ। ਇਜ਼ਲਾਸ ਦੇ ਕਵੀ ਸੰਮੇਲਨ ਵਿਚ ਭਗਵਤੀ ਬਾਬੂ ਨੇ ਵੀ ਕਵਿਤਾ ਸੁਣਾਈ ਜਿਸ ਦੀ ਬਹੁਤ ਪ੍ਰਸੰਸਾ ਹੋਈ ਅਤੇ ਨਕਦ ਪੁਰਸਕਾਰ ਵੀ ਮਿਲਿਆ। ਉਸ ਕਵਿਤਾ ਦੀਆਂ ਦੋ ਪੰਕਜੀਆਂ ਇਸ ਤਰ੍ਹਾਂ ਹਨ -

"ਪ੍ਰਤਿਧਨੀ, ਪ੍ਰਤਿਧਨੀ ਕਿਉਂ ਰੋਈ ਹੈ, ਜਲੇ ਹਿਰਦੇ ਨੂੰ ਰੋਣ ਦਿਓ,  
ਅੱਖਰੂਆਂ ਦੀ ਧਾਰਾ ਵਿਚ ਉਸ ਨੂੰ ਸਾਰਾ ਵਿਸ਼ਵ ਤਿਗੇਣ ਦਿਓ।"

ਇਸ ਕਵਿਤਾ ਨੂੰ ਵਰਮਾ ਜੀ ਨੇ ਆਪਣੇ ਕਿਸੇ ਵੀ ਸੰਗ੍ਰਹਿ ਵਿਚ ਸ਼ਾਮਲ ਨਹੀਂ ਕੀਤਾ ਹੈ। ਇਸ ਦਾ ਕਾਰਨ ਦੱਸਦੇ ਹੋਏ ਉਹ ਕਹਿੰਦੇ ਹਨ: "ਮੈਂ ਜਾਣਦਾ ਹਾਂ ਕਿ ਮੇਰੇ ਗਲੇ ਦੇ ਕਾਰਨ ਹੀ ਇਹ ਕਵਿਤਾ ਪਸੰਦ ਕੀਤੀ ਗਈ ਸੀ। ਇਹ ਉਭਰਦੇ ਹੋਏ ਛਾਇਆਵਾਦ ਦੀ ਅਸਪੱਸ਼ਟ

ਜਿਹੀ ਘਸੀ-ਪਿਟੀ ਭਾਵਨਾ ਸੀ। ਇਸ ਵਿਚ ਪ੍ਰਦਰਸ਼ਨ ਭਰਿਆ ਸੀ, ਗਹਿਰਾਈ ਨਹੀਂ। ਮੇਨੂੰ ਆਪਣੀ ਉਸ ਕਵਿਤਾ 'ਤੇ ਕਦੀ-ਕਦੀ ਬਿਨੋ ਕਿਸੇ ਕਾਰਨ ਹਾਸਾ ਵੀ ਆ ਜਾਂਦਾ ਹੈ।'

ਜੇ ਵੀ ਹੈ, ਕਵੀ ਦੀ ਹੈਸੀਅਤ ਉਨ੍ਹਾਂ ਨੂੰ ਇੰਟਰਮੀਡੀਏਟ ਵਿਚੋਂ ਅਸਫਲ ਹੋਣ ਤੋਂ ਨਹੀਂ ਬਚਾ ਸਕੀ। ਉਸ ਸਾਲ, ੧੯੨੩ ਵਿਚ ਉਹ ਇੰਟਰ ਦੇ ਇਮਤਿਹਾਨ ਚੰਡੇ ਹੋਣੇ ਹੈ ਗਏ। ਇਮਤਿਹਾਨ ਦੇ ਬਾਅਦ ਉਸੇ ਸਾਲ ੧੯੨੪ ਅਪ੍ਰੈਲ ਨੂੰ ਉਨ੍ਹਾਂ ਦਾ ਵਿਆਹ ਹੋਇਆ। ਉਨ੍ਹਾਂ ਦੀ ਪਤਨੀ ਦਾ ਨਾਮ ਸੀ ਉਮਾ। ਉਮਾ ਜੀ ਦੇ ਮਾਤਾ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਉਸ ਦੇ ਭਰਾ ਸ਼੍ਰੀ ਹਰਪ੍ਰਸਾਦ ਵਰਮਾ ਉਨ੍ਹਾਂ ਦੀ ਦੇਖ ਭਾਲ ਕਰਨ ਵਾਲੇ ਸਨ ਅਤੇ ਉਹ ਮੱਧ ਪ੍ਰਦੇਸ਼ ਦੀ ਥੋਰਾਗੜ੍ਹ ਰਿਆਸਤ ਵਿਚ ਕਿਸੇ ਮਿਲ ਵਿਚ ਮੈਨੇਜਰ ਸਨ।

੧੯੨੪ ਵਿਚ ਉਨ੍ਹਾਂ ਨੇ ਥਰਡ ਡਵੀਜ਼ਨ ਵਿਚ ਇੰਟਰ ਦਾ ਇਮਤਿਹਾਨ ਪਾਸ ਕੀਤਾ। ਇਹ ਸਾਲ ਉਸ ਲਈ ਇਕ ਹੋਰ ਦਿਸ਼ਾਵੀਂ ਤੋਂ ਵੀ ਮਹੱਤਵਪੂਰਣ ਸੀ।

ਗਣੇਸ਼ਸੰਕਰ ਵਿਦਿਆਰਥੀ ਨਾਲ ਉਸ ਦਾ ਸੰਬੰਧ ਪਹਿਲਾਂ ਹੀ ਬਣ ਚੁੱਕਿਆ ਸੀ। ਇਸ ਸਾਲ 'ਪ੍ਰਭਾ' ਦੇ ਨਿਯਮਤ ਲੇਖਕ ਦੀ ਹੈਸੀਅਤ ਵਿਚ ਉਹ ਉਨ੍ਹਾਂ ਦੇ ਹੋਰ ਨਜ਼ਦੀਕ ਆ ਗਏ। ਸਰਗਰਮ ਰਾਜਨੀਤੀ ਵਿਚ ਦਿਲਚਸਪੀ ਨਾ ਹੋਣ ਤੋਂ ਵੀ ਉਸ ਵਿਚ ਰਾਜਨੀਤੀ ਅਤੇ ਸਾਹਿਤ ਦੇ ਅੰਤਰ-ਸੰਬੰਧਾਂ ਪ੍ਰਤਿ ਇਕ ਵਿਸ਼ੇਸ਼ ਚੇਤਨਾ ਦਾ ਵਿਕਾਸ ਹੋਇਆ। ਵਿਦਿਆਰਥੀ ਜੀ ਰਾਜਨੀਤਕ ਨੈਤਾਂ ਹੋਣ ਦੇ ਨਾਲ-ਨਾਲ ਇਕ ਪ੍ਰਸਿੱਧ ਪੱਤਰਕਾਰ ਅਤੇ ਸਾਹਿਤਕਾਰ ਵੀ ਸਨ। ਉਨ੍ਹਾਂ ਦੇ ਪ੍ਰਭਾਵ ਹੇਠ ਵਰਮਾ ਜੀ ਨੇ 'ਪ੍ਰਭਾ' ਵਿਚ ਅਨੇਕ ਰਾਜਨੀਤਕ ਟਿੱਪਣੀਆਂ ਅਤੇ ਲੇਖ ਲਿਖੇ। ਅਧਿਐਨ ਵਿਚ ਵਿਸ਼ੇਸ਼ ਢੁਚੀ ਨਾ ਹੁੰਦੇ ਹੋਏ ਵੀ ਉਨ੍ਹਾਂ ਨੇ ਫਰਾਸ ਦੀ ਰਾਜ-ਕੁਂਠੀ ਆਇਦ ਵਿਸ਼ਿਆਂ ਬਾਰੇ ਸਾਹਿਤ ਪੜ੍ਹਿਆ। ਆਇਰਲੈਂਡ ਦੀ ਆਜ਼ਾਦੀ ਦੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਇਨ੍ਹਾਂ ਵਿਸ਼ਿਆਂ ਤੋਂ, ਇਥੋਂ ਤੱਕ ਕਿ ਮਾਰਕਸ 'ਤੇ ਵੀ, 'ਪ੍ਰਭਾ' ਵਿਚ ਉਨ੍ਹਾਂ ਨੇ ਲੇਖ ਲਿਖੇ। ਆਪਣੀ ਅਪ੍ਰਕਾਸ਼ਤ ਆਤਮਕਥਾ ਵਿਚ ਵਰਮਾ ਜੀ ਸਵੀਕਾਰ ਕਰਦੇ ਹਨ ਕਿ ਇਨ੍ਹਾਂ ਅਤੇ ਅਸਿਹੇ ਹੋਰ ਵਿਸ਼ਿਆਂ ਤੇ ਉਹ ਨਿਰੰਤਰ ਅਧਿਐਨ ਨਹੀਂ ਕਰਦੇ ਸਨ, ਉਨ੍ਹਾਂ ਦੇ ਲੇਖ ਅੰਗ੍ਰੇਜ਼ੀ ਪੱਤਰਾਂ ਵਿਚ ਪ੍ਰਕਾਸ਼ਤ ਸਮੱਗਰੀ 'ਤੇ ਆਧਾਰਿਤ ਹੁੰਦੇ ਸਨ। ਜੇ ਵੀ ਹੋਵੇ, ਵਰਮਾ ਜੀ ਨੂੰ ਇਸ ਸਾਲ ਪੱਤਰਕਾਰਤਾ ਦੇ ਅਸਿਹੇ ਮਾਪਦੰਡ ਦੀ ਜਾਣਕਾਰੀ ਹੋਈ ਜੋ ਕਿ ਨਿਸਚਤ ਤੌਰ 'ਤੇ ਅੱਗੇ, ਜਦ ਇਕ ਸੁਤੰਤਰ ਪੱਤਰਕਾਰ ਦੇ ਰੂਪ ਵਿਚ, ਅਤੇ ਫਿਰ 'ਨਵਜੀਵਨ' ਦੇ ਸੀਪਾਦਕ ਦੇ ਪਦ ਤੇ ਉਨ੍ਹਾਂ ਨੇ ਕੰਮ ਕੀਤਾ, ਉਨ੍ਹਾਂ ਲਈ ਉਪਯੋਗੀ ਸਿੱਧ ਹੋਈ ਹੋਵੇਗੀ।

ਉਸ ਸਾਲ ਹੀ ਉਨ੍ਹਾਂ ਨੂੰ ਇਕ ਹੋਰ ਹਾਦਸਾ ਪੇਸ਼ ਆਇਆ। ਪਤਨੀ ਉਮਾ ਦੇ ਨਾਲ ਰਾਜਨੰਦ ਪਿੰਡ ਤੋਂ ਵਾਪਸੀ ਤੇ ਉਹ ਅਲਾਹਾਬਾਦ ਸਟੇਸ਼ਨ ਤੇ ਕੁਝ ਦੇਰ ਰੁਕੇ। ਪਤਨੀ ਨੇ ਸੈਕਿੰਡ ਕਲਾਸ ਦੇ ਐਰਡਾਂ ਵਾਲੇ ਵੇਟਿੰਗ ਰੂਮ ਵਿਚ ਟਰੱਕ ਬੇਲੂ ਕੇ ਕੁਝ ਕੱਪੜੇ ਕੱਢੇ ਅਤੇ ਤਾਲਾ ਬੰਦ ਕੀਤੇ ਬਗੈਰ ਇਸ਼ਨਾਨ ਕਰਨ ਚਲੀ ਗਈ। ਇਸ ਦੇਰਾਨ ਕਿਸੇ ਨੇ ਉਨ੍ਹਾਂ ਦੇ ਟਰੱਕ ਵਿਚੋਂ

ਸਾਰੇ ਗਹਿਣੇ ਕੱਢ ਲਏ। ਲੱਗਭਗ ਤੇਵੇਂ ਸੌ ਮੈਂ ਦੀ ਨੁਕਸਾਨ ਹੋਇਆ। ਉਮਾ ਜੀ ਜੇ ਗਹਿਣੇ ਪੇਕੇ ਘਰ ਤੋਂ ਲਿਆਈ ਸੀ ਅਤੇ ਜੇ ਉਸ ਨੂੰ ਆਪਣੀ ਸੋਸ ਤੋਂ ਮਿਲੇ ਸਨ - ਉਹ ਸਾਰੇ ਚੇਰੀ ਹੋ ਗਏ। ਵਰਮਾ ਜੀ ਦੇ ਸੁਤ੍ਰਾਂ ਵਿਚ ਜੋ ਭਾਗਵਾਦ ਪਨਪ ਕੇ ਸੰਕਟ ਪ੍ਰਤੀ ਉਦਾਸੀਨ ਰਹਿਣ ਵਿਚ ਮਦਦ ਦੇ ਰਿਹਾ ਸੀ, ਇਸ ਮੌਕੇ 'ਤੇ ਕੰਮ ਆਇਆ। ਥਾਣੇ ਵਿਚ ਰਿਪੋਰਟ ਲਿਖਾ ਕੇ ਇਸ ਭਾਰੀ ਪਰਿਵਾਰ ਹਾਨੀ ਨੂੰ ਉਨ੍ਹਾਂ ਨੇ ਚੁੱਪਚਾਪ ਸਵੀਕਾਰ ਕਰ ਲਿਆ।

ਉਨ੍ਹਾਂ ਨੇ ਹੁਣ ਅੱਗੇ ਪੜ੍ਹਨ ਲਈ ਵਿਚਾਰ ਕੀਤਾ। ਗਣੇਸ਼ਸੰਕਰ ਵਿਦਿਆਰਥੀ ਤੋਂ ਇਕ ਚਿੰਠੀ ਲੈ ਕੇ ਵਰਮਾ ਜੀ ਰਾਏਕ੍ਰਿਨਿਨਾਂਦ ਨੂੰ ਮਿਲਣ ਬਨਾਰਸ ਗਏ। ਵਰਮਾ ਜੀ ਇਹ ਸੇਚ ਕੇ ਗਏ ਸਨ ਕਿ ਜੋਕਰ ਸਹੂਲਤਾਂ ਮਿਲ ਜਾਣ ਤਾਂ ਕਾਨ੍ਹੀ ਹਿੰਦੂ ਯੂਨੀਵਰਸਿਟੀ ਵਿਚ ਦਾਖਲਾ ਲੈਣਾ ਹੈ। ਰਾਏ ਸਾਹਿਬ ਦੇ ਇਥੇ ਵਰਮਾ ਜੀ ਨੂੰ ਕਵੀ ਮੈਥਿਲੀਸ਼ਰਣ ਗੁਪਤ ਦੇ ਦਰਸ਼ਨ ਹੋਏ। ਉਨ੍ਹਾਂ ਦੇ ਨਾਲ ਆਪਸੀ ਗੱਲਬਾਤ ਚੰਗੇ ਮਹੌਲ ਵਿਚ ਹੋਈ ਪਰ ਪੜ੍ਹਾਈ ਦੇ ਵਿਸ਼ੇ ਵਿਚ ਕੋਈ ਉਤਸ਼ਾਹਜਨਕ ਗੱਲ ਨਾ ਹੋਈ। ਵਪਸੀ 'ਤੇ ਵਰਮਾ ਜੀ ਅਲਾਹਾਬਾਦ ਰੁਕ ਗਏ, ਕੁਝ ਜਾਣਨ ਵਾਲਿਆਂ ਅਤੇ ਢੂਰ ਦੇ ਸੰਬੰਧੀਆਂ ਨਾਲ ਸੰਪਰਕ ਬਣਾ ਕੇ ਉਨ੍ਹਾਂ ਨੇ ਅਲਾਹਾਬਾਦ ਯੂਨੀਵਰਸਿਟੀ ਵਿਚ ਦਾਖਲਾ ਲੈ ਲਿਆ। ਕੁਝ ਦਿਨ ਉਹ ਇਕ ਬੰਗਲੇ ਵਿਚ ਰਹੇ ਜਿਥੇ ਉਨ੍ਹਾਂ ਦੇ ਰਿਸ਼ਤੇ ਵਿਚੋਂ ਕੁਝ ਹੋਰ ਵਿਦਿਆਰਥੀ ਵੀ ਰਹਿੰਦੇ ਸਨ। ਬਾਅਦ ਵਿਚ ਇਸ ਬੰਗਲੇ ਨੂੰ ਆਪਣੇ ਸੁਭਾਅ ਦੇ ਅਨੁਕੂਲ ਨਾ ਦੇਖ ਕੇ ਉਹ ਹੋਸਟਲ ਚਲੇ ਗਏ। ਜੇ ਰੂਪਾਂ ਉਨ੍ਹਾਂ ਦੇ ਭਰਾ ਦੇ ਨਾਂ ਕਈ ਸਾਲ ਪਹਿਲਾਂ ਥੈਕ ਵਿਚ ਜਾਮ੍ਹਾ ਕੀਤੇ ਗਏ ਸਨ, ਉਨ੍ਹਾਂ ਵਿਚੋਂ ਆਪਣੇ ਹਿੱਸੇ ਦੇ ਰੂਪਾਂ ਉਸ ਨੇ ਕਢਾ ਲਏ। ਯੂਨੀਵਰਸਿਟੀ ਦੀ ਪੜ੍ਹਾਈ ਵਿਚ ਇਹ ਛੋਟੀ ਜਿਹੀ ਰਕਮ ਉਸ ਲਈ ਪ੍ਰਮੁਖ ਸਹਾਇਕ ਸਿੱਧ ਹੋਈ।

## ਜੀਵਨ ਅਤੇ ਸਾਹਿਤ ਦੇ ਰੂ-ਬਰੂ

ਭਗਵਤੀਚਰਣ ਵਰਮਾ ਦੇ ਆਲੋਚਕਾਂ ਨੂੰ ਇਹ ਸ਼ਿਕਾਇਤ ਰਹੀ ਹੈ ਕਿ ਸਾਹਿਤਕ ਕਰਮ ਦੇ ਵਿਸ਼ੇ ਵਿਚ ਉਨ੍ਹਾਂ ਦੀ ਰਾਏ ਹਲਕੀ ਸੀ। ਇਸ ਧਾਰਨਾ ਨੂੰ ਮਜ਼ਬੂਤ ਕਰਨ ਵਿਚ ਖੁਦ ਭਗਵਤੀ ਬਾਬੂ ਦਾ ਹੱਥ ਰਿਹਾ ਹੈ ਜੋ ਆਪਣੇ ਮੌਖਿਕ ਬਿਆਨਾਂ, ਪ੍ਰਕਾਸ਼ਤ ਮੁਲਾਕਾਤਾਂ ਅਤੇ ਲੇਖਾਂ ਵਿਚ ਅਕਸਰ ਇਹ ਕਹਿੰਦੇ ਸਨ ਕਿ, “ਮੈਂ ਤਾਂ ਭਗਵਾਂ, ਆਪਣੀ ਜੀਵਕਾ ਲਈ ਲਿਖਦਾ ਹਾਂ। ਅਤੇ ਸਾਹਿਤ ਦੇ ਉਚਿ ਜਾਂ ਗਹਿਰੇ ਉਦੇਸ਼ਾਂ ਨਾਲ ਮੇਰਾ ਕੋਈ ਮਤਲਬ ਨਹੀਂ ਹੈ।” ਕੁਝ ਹੱਦ ਤੱਕ ਇਹ ਬਿਆਨ ਸੀ ਵੀ ਹਨ, ਕਿਉਂਕਿ ਸ਼ੁਰੂ ਦੇ ਸਾਲਾਂ ਵਿਚ ‘ਏਕ ਦਿਨ’ ਅਤੇ ਬਾਅਦ ਵਿਚ ‘ਧੁਵਰਾਜ ਚੁੜਾ’ ਵਰਗੀਆਂ ਰਚਨਾਵਾਂ ਭਗਵਤੀ ਬਾਬੂ ਨੇ ਕੇਵਲ ਆਰਥਿਕ ਦਿਸ਼ਟੀ ਤੋਂ ਲਿਖੀਆਂ, ਪਰ ਇਹ ਭੁੱਲਣਾ ਵੀ ਮੁਸ਼ਕਲ ਹੈ ਕਿ ਲੇਖਕ ਅਭਿਵਿਅਕਤੀ ਦੀ ਜ਼ਰੂਰਤ ਤੋਂ ਪ੍ਰੇਰਤ ਹੋਵੇ ਜਾ ਸੁਧਾਰ ਵਿਵਸਾਹਿਕ ਦਿਸ਼ਟੀ ਤੋਂ, ਅੰਤ ਉਸ ਦੀ ਸਮਰਥਾ, ਕੁਸ਼ਲਤਾ ਅਤੇ ਪ੍ਰਤਿਭਾ ਰੀ ਵਿਜਾਈ ਹੁੰਦੀ ਹੈ। ਇਸ ਦਿਸ਼ਟੀ ਤੋਂ ਦੇਖਿਆ ਜਾਵੇ ਤਾਂ ਭਗਵਤੀ ਬਾਬੂ ਨੇ ਅਜਿਹੀਆਂ ਬਹੁਤ ਰਚਨਾਵਾਂ ਕੇਵਲ ਹਲਕੇਪਨ ਜਾਂ ਖਿਲੰਦੜੀ ਮੁਦਰਾ ਵਿਚ ਲਿਖੀਆਂ, ਉਨ੍ਹਾਂ ਵਿਚ ਵੀ ਕਈ ਅੰਸ਼ ਅਤਿਅੰਤ ਸਮਰਥਾ ਵਾਲੇ ਅਤੇ ਮਹੱਤਵਪੂਰਣ ਹਨ। ਅਖੀਰ, ਮੁਗਲਾਂ ਨੇ ਸਲਤਨਤ ਬਖਸ਼ ਦੀ, ‘ਪ੍ਰਸ਼ਾਸਤ’ ਜਾਂ ‘ਦੇ ਬਾਂਕੇ’ ਵਰਗੀਆਂ ਰਚਨਾਵਾਂ ਖਿਲੰਦੜੀ ਮੁਦਰਾ ਵਿਚ ਹੀ ਲਿਖੀਆਂ ਜਾਂ ਸਕਦੀਆਂ ਸਨ। ਪ੍ਰੰਤੂ ਇਸ ਦੇ ਬਾਵਜੂਦ ਤਤਕਾਲੀਨ ਸਾਮਾਜਿਕ ਮੁੱਲਾਂ ਅਤੇ ਮਨੁੱਖੀ ਕਦਰਾਂ-ਕੀਮਤਾਂ ਤੇ ਇਸ ਤੋਂ ਜ਼ਿਆਦਾ ਦਿਲਚਸਪ ਜਾਂ ਖਰਾ ਇੱਕੇਗਾ – ਨਿਰਾਲਾ ਨੂੰ ਛੱਡ ਕੇ – ਉਸ ਸਮੇਂ ਕੋਈ ਵੀ ਲੇਖਕ ਨਹੀਂ ਲਿਖ ਰਿਹਾ ਸੀ। ਭਗਵਤੀ ਬਾਬੂ ਦੇ ਸਾਹਿਤ ਦਾ ਮੁਲਾਕਣ ਕਰਦੇ ਹੋਏ ਇਹ ਇਕ ਬਹੁਤ ਵੱਡਾ ਮਜ਼ਾਕ ਹੋਵੇਗਾ ਕਿ ਉਸ ਨੂੰ ਖੁਦ ਭਗਵਤੀ

ਬਾਬੂ ਦੁਆਰਾ ਨਿਰਧਾਰਤ ਮਾਨਦੰਡਾਂ ਦੀ ਕਸੈਟੀ ਤੇ ਪਰਥਿਆ ਜਾਵੇ ਅਤੇ ਉਸ ਤੇ ਸਾਹਿਤ ਦੇ ਹੋਰ ਵਸਤੂਪਰਕ ਮਾਨਦੰਡ ਨਾ ਲਾਗੂ ਕੀਤੇ ਜਾਣ।

ਜੇ ਵੀ ਹੋਵੇ, ੧੯੨੪ ਵਿਚ ਜਦੋਂ ਭਗਵਤੀ ਬਾਬੂ ਨੇ ਅਲਾਹਾਬਾਦ ਪ੍ਰਾਨੀਵਰਮਿਟੀ ਵਿਚ ਪ੍ਰਵੇਸ਼ ਕੀਤਾ, ਅਤੇ ਉਸ ਸਮੇਂ ਦੇ ‘ਆਕਸਫੋਰੇਡ ਐਂਡ ਕੈਬਰਿਜ਼’ ਹੋਸਟਲ ਵਿਚ ਰਹਿਣਾ ਸ਼ੁਰੂ ਕੀਤਾ ਤਾਂ ਉਸ ਦੀ ਸਥਿਤੀ ਉਨ੍ਹਾਂ ਦੇ ਹੀ ਨਾਵਲ ‘ਤੀਨ ਵਰਸ’ ਦੇ ਕੁਝ ਪਾਤਰਾਂ ਨਾਲ ਮਿਲਦੀ ਸੀ। ਉਹ ੨੨ ਸਾਲ ਦੇ ਹੋਣ ਵਾਲੇ ਸਨ, ਖੁਦ ਮੱਧ ਵਰਗੀ ਪਰਿਵਾਰ ਵਿਚ ਜਨਮ ਲੈ ਕੇ, ਪਰਿਵਾਰਕ ਬਟਵਾਰਿਆਂ ਅਤੇ ਪਰਿਵਾਰ ਦੇ ਮੌਬਾਰਾਂ ਦੀ ਬੇਵਕਤ ਮੈਤ ਨਾਲ ਪੈਦਾ ਹੋਈ ਦਰਿਦਰਤਾ ਅਤੇ ਹੋਰ ਕਠਿਨਾਈਆਂ ਤੱਲਦੇ ਹੋਏ ਵੀ ਉਹ ਆਪਣੇ ਮੱਧ ਵਰਗੀ ਸੰਸਕਾਰਾਂ ਨੂੰ ਸੁਰੱਖਿਅਤ ਰੱਖਦੇ ਹੋਏ ਚਲ ਰਹੇ ਸਨ, ਅਤੇ ਉਨ੍ਹਾਂ ਵਿਚ ਸਭ ਤੋਂ ਅਧਿਮ ਪ੍ਰਵਿਰਤੀ ਸੀ - ਕਿਸੇ ਦੇ ਸਾਹਮਣੇ ਦੀਨਤਾ ਨਾ ਦਿਖਾਉਣਾ, ਕਿਸੇ ਤੋਂ ਹਮਦਰਦੀ ਦੀ ਬੀਖ ਨਾ ਮੰਗਣਾ, ਪ੍ਰਦਿਲੀ ਦਇਆ ਨਾਲ ਨਾ ਪਿੱਘਲ ਜਾਣਾ, ਵੱਡੀ ਤੋਂ ਵੱਡੀ ਬਿਪਤਾ ਨੂੰ ਮਾਨਵ-ਸਮਾਜ ਵਿਚ ਵਾਪਰਨ ਵਾਲੀ ਅਮ ਘਟਨਾ ਮੰਨ ਕੇ ਉਸ ਤੋਂ ਬਹੁਤ ਘੱਟ ਕ੍ਰੀਪਿਤ ਹੋਣਾ ਅਤੇ ਸਾਹਿਤ ਦੇ ਖੇਤਰ ਵਿਚ ਉਨ੍ਹਾਂ ਦੀ ਪ੍ਰਵਿਰਤੀ ਉਨ੍ਹਾਂ ਨੂੰ ਜਿਧਰ ਲਈ ਜਾ ਰਹੀ ਸੀ ਉਸ ਵਲੋਂ ਆਪਣੇ ਆਪ ਨੂੰ ਆਜ਼ਾਦ ਰੱਖਦੇ ਹੋਏ ਆਪਣੇ ਵਿਕੁੱਪ ਕੋਈ ਮਾਨਸਿਕ ਰੁਕਾਵਟ ਨਾ ਪੈਦਾ ਹੋਣ ਦੇਣਾ। ਅਜਿਹੀ ਸਥਿਤੀ ਵਿਚ ਇਕ ਤਰ੍ਹਾਂ ਦੀ ਲਾਪ੍ਰਵਾਹੀ, ਨਿਰਭੇਅਤਾ, ਉਲਝਣਾਂ ਪ੍ਰਤੀ ਉਦਾਸੀਨਤਾ, ਯਥਾਰਥ ਪ੍ਰਤੀ ਸਿਨੀਜ਼ਮ ਵਰਗੀਆਂ ਪ੍ਰਵਿਰਤੀਆਂ ਵੀ ਕਰਦੇ-ਕਰਦੇ ਪੈਦਾ ਹੁੰਦੀਆਂ ਹਨ, ਜੋ ਹੁਣ ਤੱਕ ਭਗਵਤੀ ਬਾਬੂ ਦੇ ਸੁਭਾਅ ਦਾ ਅੰਗ ਬਣ ਚੁੱਕੀਆਂ ਸਨ।

ਉਨ੍ਹਾਂ ਦਿਨਾਂ ਦੇ ਭਗਵਤੀ ਬਾਬੂ ਨੂੰ ਜਾਣਨ ਲਈ ਇਸ ਸਥਿਤੀ ਦੀ ਕਲਪਨਾ ਕਰੋ : ਉਹ ਅਲਾਹਾਬਾਦ ਪ੍ਰਾਨੀਵਰਮਿਟੀ ਦੇ ਵਿਦੀਆਰਥੀ ਹਨ, ਉਨ੍ਹਾਂ ਦਾ ਉਦੇਸ਼ ਗਹਿਰ ਅਧਿਅਨ ਕਰਨਾ ਜਾਂ ਆਪਣਾ ਵੱਧ ਤੋਂ ਵੱਧ ਬੈਥਿਕ ਵਿਕਾਸ ਕਰਨਾ ਨਹੀਂ ਹੈ। ਉਹ ਕੇਵਲ ਇਕ ਡਿਗਰੀ ਚਾਹੁੰਦੇ ਹਨ, ਇਸ ਲਈ ਬੀ.ਏ. ਵਿਚ ਉਨ੍ਹਾਂ ਵਿਸ਼ਿਆਂ ਨੂੰ ਜਲਦੀ-ਜਲਦੀ ਸਵੀਕਾਰ ਕਰਦੇ ਹਨ ਜਿਨ੍ਹਾਂ ਦੇ ਪੀਰੀਅਡ ਸ਼ੁਰੂ ਵਿਚ ਲੱਗਦੇ ਹਨ, ਤਾਂ ਕਿ ਦੁਪਹਿਰ ਤੱਕ ਉਨ੍ਹਾਂ ਨੂੰ ਫੁਰਸਤ ਮਿਲ ਜਾਵੇ। ਹਰ ਇਕ ਸ਼ੁਕਰਵਾਰ ਨੂੰ ਉਹ ਅਲਾਹਾਬਾਦ ਤੋਂ ਕਾਨਪੁਰ ਆਉਂਦੇ ਹਨ, ਕਿਉਂਕਿ ਉਨ੍ਹਾਂ ਦੀ ਪਤਨੀ ਕਾਨਪੁਰ ਵਿਚ ਹੈ ਅਤੇ ਸੋਮਵਾਰ ਨੂੰ ਵੀ ਕਾਨਪੁਰ ਰਹਿ ਕੇ, ਮੰਗਲਵਾਰ ਨੂੰ ਉਹ ਦੁਬਾਰਾ ਪ੍ਰਾਨੀਵਰਮਿਟੀ ਆ ਜਾਂਦੇ ਹਨ। ਬੀ.ਏ. ਦੀ ਤਿਆਰੀ ਇਸ ਤਰ੍ਹਾਂ ਹੀ ਹੁੰਦੀ ਹੈ। ਹਫ਼ਤੇ ਦੇ ਤਿੰਨ ਦਿਨ ਉਹ ਆਪਣੇ ਪਰਿਵਾਰ ਨਾਲ ਕਾਨਪੁਰ ਬਿਤਾਉਂਦੇ ਹਨ ਅਤੇ ਬਾਕੀ ਚਾਰ ਦਿਨਾਂ ਦੇ ਕੁਝ ਘੰਟੇ ਪ੍ਰਾਨੀਵਰਮਿਟੀ ਵਿਚ।

ਉਹ ਗਰੀਬ ਹੈ, ਫਿਰ ਵੀ ਚੰਗੇ ਸੂਟ ਪਾਊਂਡਾ ਹੈ। ਉਸ ਨੂੰ ਟੈਨਿਸ, ਨਾਟਕ ਆਦਿ ਦਾ ਸੈਕ ਹੈ। ਉਹ ਦੁਬਲਾ-ਪਤਲਾ ਹੈ, ਸਰੀਰ ਕੇਵਲ ਪੰਜ ਛੁੱਟ ਸਾਡੇ ਤਿੰਨ ਇੰਚ, ਪਰ ਚੰਗਾ

ਗਿਸਟ-ਪ੍ਰਸ਼ਟ ਹੈ। ਅੱਖਾਂ ਵੰਡੀਆਂ-ਵੰਡੀਆਂ ਅਤੇ ਕਦੇ ਸਨੋਹਪੁਰਨ ਅਤੇ ਕਿਸੇ ਸਮੇਂ ਕ੍ਰੇਪ ਦੀ ਮੁਢਲਾ ਵਿਚ ਹਨ। ਭੁਲੀ ਤਬਿਆਤ, ਆਪਣਾ ਸਨੋਹ ਅਤੇ ਨਾਗਜ਼ਰੀ, ਪਸੰਦ ਅਤੇ ਨਾਪਸੰਦਗੀ ਉੱਚੀ ਸੁਰ ਵਿਚ ਵਿਅਕਤ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ। ਪਤਨੀ ਉਮਾ ਪੜ੍ਹੀ ਅਤਿਅੰਤ ਸਨੋਹਪੁਰਨ ਅਤੇ ਕਰੁਟਾਭਾਵ ਨਾਲ ਓਤਪੇਤ, ਕਿਉਂਕਿ ਉਨ੍ਹਾਂ ਦੇ ਸਨੋਹ ਅਤੇ ਤਿਆਗ ਦਾ ਵਿਰੈਪ ਕਰਨ ਵਿਚ ਉਹ ਆਪਣੇ ਆਪ ਨੂੰ ਪੂਰਨ ਤੌਰ 'ਤੇ ਅਸਮਰੱਥ ਸਮਝਦੇ ਹਨ। ਆਪਣੇ ਆਪ ਨੂੰ ਦੀਨ ਨਾ ਬਣਾ ਕੇ, ਆਰਥਿਕ ਸੰਕਟ ਭੱਲਦੇ ਹੋਏ, ਥੋੜ੍ਹਾ ਬਹੁਤ ਪੈਸਾ ਕਮਾਉਂਦੇ ਹੋਏ ਉਹ ਆਪਣੀ ਪੜ੍ਹਾਈ ਦਾ ਖਰਚ ਖੁੱਦ ਚਲਾਉਂਦੇ ਹਨ, ਭੁਲ ਹੱਦ ਤੱਕ ਪਠਿਵਾਰ ਦਾ ਵੀ। ਇਨ੍ਹਾਂ ਪ੍ਰਸ਼ਿੰਡੀਆਂ ਵਿਚ ਜੇਕਰ ਕਵੀ ਭਗਵਤੀਚਰਣ ਵਰਮਾ ਦਾ ਦ੍ਰਿਸ਼ਟੀਕੇਣ ਜੀਵਨ ਦੇ ਪੜ੍ਹੀ ਭਾਗਵਾਈ ਹੋ ਜਾਏ ਅਤੇ ਉਹ ਜੀਵਨ ਨੂੰ ਇਹ ਪੜ੍ਹੀ ਦਿਨ ਦੀ ਪੱਧਰ ਤੇ ਜੀਣ ਦੀ ਸਥਿਤੀ ਹੀ ਮੰਨ ਲੈਣ ਤਾਂ ਇਸ ਬਾਰੇ ਹੈਰਾਨਗੀ ਨਹੀਂ ਹੋਣੀ ਚਾਹੀਦੀ।

ਅਲਾਹਾਬਾਦ ਪੂਨੀਵਰਸਿਟੀ ਵਿਚ ਵਰਮਾ ਜੀ ਦਾ ਸੰਪਰਕ ਸ਼੍ਰੀ ਸੁਮਿਤਰਾਨੰਦਨ ਪੰਤ ਨਾਲ ਹੋਇਆ ਅਤੇ ਥੋੜ੍ਹੇ ਸਮੇਂ ਵਿਚ ਹੀ ਦੇਵਾਂ ਦੀ ਵਾਕਫੀ ਜੀਵਨ ਭਰ ਦੀ ਦੇਸਤੀ ਵਿਚ ਬਚਲ ਗਈ। ਇਥੇ ਸ਼੍ਰੀ ਰਾਮਕੁਮਾਰ ਵਰਮਾ ਨਾਲ ਵੀ ਉਨ੍ਹਾਂ ਦੀ ਸਿੱਤਰਤਾ ਹੋਈ। ਸਾਹਿਤਕ ਜੀਵਨ ਦੇ ਉਨ੍ਹਾਂ ਨੂੰ ਖੱਟ-ਸਿੰਠੇ ਅਨੁਭਵ ਹੁੰਦੇ ਰਹੇ। ਉਦਾਹਰਣ ਲਈ ਆਰਥਿਕ ਤੰਗੀਆਂ ਨਾਲ ਪਿੱਠੇ ਹੋਏ ਉਹ 'ਅਭਯੁਦਾਮ' ਦੇ ਸੰਪਾਦਕ ਕਿਸ਼ਨਕਾਂਤ ਮਾਲਵੀਆ ਨੂੰ ਮਿਲਣ ਗਏ। ਮਾਲਵੀਆ ਜੀ ਨੂੰ ਪਤਾ ਸੀ ਕਿ ਵਰਮਾ ਜੀ ਦਾਨ ਜਾਂ ਮਦਦ ਦੇ ਰੂਪ ਵਿਚ ਕੁਝ ਨਹੀਂ ਲੈਣਗੇ, ਇਸ ਲਈ ਉਨ੍ਹਾਂ ਨੇ ਵਰਮਾ ਜੀ ਨੂੰ ਇਕ ਅੰਗ੍ਰੇਜ਼ੀ ਦਾ ਲਘੂ ਨਾਵਲ ਹਿੰਦੀ ਵਿਚ ਅਨੁਵਾਦ ਕਰਨ ਲਈ ਦਿੱਤਾ। ਇਸ ਅਨੁਵਾਦ ਲਈ ਵਰਮਾ ਜੀ ਨੂੰ 40 ਰੁਪਏ ਮਿਲੇ ਜੇ ਉਨ੍ਹਾਂ ਦਿਨਾਂ ਵਿਚ ਛੋਟੀ ਰਕਮ ਨਹੀਂ ਸੀ। ਨਾਵਲ ਦਾ ਅਨੁਵਾਦ ਕਦੇ ਨਹੀਂ ਡਾਫਿਆ, ਸ਼ਾਇਦ ਮਾਲਵੀਆ ਜੀ ਨੂੰ ਅਨੁਵਾਦ ਦੀ ਜ਼ਰੂਰਤ ਹੀ ਨਹੀਂ ਸੀ।

੧੯੨੫ ਵਿਚ ਵਰਮਾ ਜੀ ਦੇ ਘਰ ਕੰਨਿਆ ਨੇ ਜਨਮ ਲਿਆ। ਉਸ ਦਾ ਨਾ ਸਕੂਤਲਾ ਰੱਖਿਆ ਗਿਆ। ਉਹ ਅੱਜ ਦੀ ਬੁੱਧੀਜ਼ੀਵੀ ਮਹਿਲਾ ਡਾ. (ਸ਼੍ਰੀਮਤੀ) ਸਕੂਤਲਾ ਸ੍ਰੀਵਾਸਤਵ ਹੈ।

੧੯੨੮ ਵਿਚ ਦੁਜੇ ਦਰਜੇ ਵਿਚ ਬੀ.ਏ. ਕਰਨ ਬਾਅਦ ਉਨ੍ਹਾਂ ਨੇ ਹਿੰਦੀ ਵਿਚ ਐਮ.ਏ. ਕਰਨੀ ਚਾਹੀ, ਉਸ ਦੇ ਨਾਲ ਹੀ ਕਾਨੂੰਨ ਦੀ ਡਿਗਰੀ ਲਈ ਵੀ ਨਾ ਲਿਖਾਇਆ। ਪਹਿਲੇ ਦਰਜੇ ਵਿਚ ਐਮ.ਏ. (ਪ੍ਰੀਵੀਅਸ) ਦਾ ਇਮਤਿਹਾਨ ਪਾਸ ਕੀਤਾ ਅਤੇ ਐਮ.ਏ.ਦਾ ਕੋਰਸ ਪੂਰਾ ਕਰਨ ਦੀ ਬਜਾਏ ਉਨ੍ਹਾਂ ਨੇ ਅਗਲੇ ਸਾਲ ਐਲ.ਐਲ.ਬੀ. ਕੋਰਸ ਦਾ ਆਖਰੀ ਸਾਲ ਪੂਰਾ ਕੀਤਾ। ਇਸ ਤਰ੍ਹਾਂ ੧੯੨੮ ਵਿਚ ਉਹ ਐਲ.ਐਲ.ਬੀ. ਬਣ ਗਏ।

ਐਲ.ਐਲ.ਬੀ. ਦੀ ਡਿਗਰੀ ਪ੍ਰਾਪਤ ਕਰਨ ਲਈ ਕਾਨੂੰਨ ਆ ਗਏ। ਪਰ ਉਨ੍ਹਾਂ ਨੂੰ ਸ਼ੁਰੂ ਵਿਚ ਹੀ ਲੱਗ ਕਿ ਐਮ.ਏ. ਫਾਈਨਲ ਦੀ ਥਾ ਐਲ.ਐਲ.ਬੀ. ਨੂੰ ਪਹਿਲ ਦੇ ਕੇ ਉਨ੍ਹਾਂ ਨੇ ਗਲਤੀ ਕੀਤੀ ਹੈ। ਘਰ ਦੇ ਮੌਬਾਰ ਵੀ ਅਜਿਹਾ ਅਨੁਭਵ ਕਰ ਰਹੇ ਸਨ ਕਿ ਐਮ.ਏ.ਦੀ ਡਿਗਰੀ ਉਨ੍ਹਾਂ ਦੀ ਜੀਵਨ ਲਈ ਜ਼ਿਆਦਾ ਉਪਯੋਗੀ ਹੈ ਸਕਦੀ ਸੀ। ਘਰ ਦਾ ਮਾਹੌਲ ਉਦਾਸੀਨੀ ਭਰਿਆ ਸੀ, ਜਾਮ੍ਹਾ ਪੂਜੀ ਖਤਮ ਹੋ ਚੁੱਕੀ ਸੀ, ਵਿਦਿਆ ਅਰਥਕਾਰੀ ਸਿੱਧ ਨਹੀਂ ਸੀ ਹੋ ਰਹੀ। ਇਸ ਦੌਰਾਨ ਭਗਵਤੀ ਬਾਬੂ ਦੇ ਘਰ ਦੁਜੇ ਬੱਚੇ ਨੇ ਜਨਮ ਲਿਆ ਸੀ। ਇਸ ਪੁੱਤਰ ਦਾ ਨਾ ਅਤੇ ਰੱਖਿਆ ਗਿਆ। ਪੂਰਾ ਨਾਂ ਅਤੇ ਪ੍ਰਤਪ ਸਿੱਖ ਸੀ।

ਆਪਣੀ ਇਕ ਤਾਈ ਦੇ ਉਤਸ਼ਾਹ ਨਾਲ ਉਹ ਵਾਪਸ ਅਲਾਹਾਬਾਦ ਆ ਗਏ ਅਤੇ ਉਨ੍ਹਾਂ ਨੇ ਐਮ.ਏ.ਫਾਈਨਲ ਵਿਚ ਦਾਖਲਾ ਲੈ ਲਿਆ। ਪਰ ਸਾਡੇ ਪਰਿਵਾਰ ਸਥਿਤੀ ਉਨ੍ਹਾਂ ਦੇ ਅਨੁਭੂਲ ਨਹੀਂ ਸੀ ਅਤੇ ਉਨ੍ਹਾਂ ਨੂੰ ਸਪੱਸ਼ਟ ਹੋ ਗਿਆ ਸੀ ਕਿ ਯੂਨੀਵਰਸਿਟੀ ਵਿਚ ਰਹਿ ਕੇ ਪੜ੍ਹਾਈ ਕਰਨ ਦਾ ਸਮਾਂ ਹੁਣ ਲੰਘ ਚੁੱਕਾ ਹੈ। ਇਸ ਲਈ ਦੇ ਮਹੀਨੇ ਬਾਅਦ ਹੀ ਉਹ ਯੂਨੀਵਰਸਿਟੀ ਛੱਡ ਕੇ ਫਿਰ ਕਾਨੂੰਨ ਆ ਗਏ ਅਤੇ ਆਪਣੇ ਪਿਤਾ ਦੇ ਇਕ ਪੁਰਾਣੇ ਸਹਿਯੋਗੀ ਵਕੀਲ ਬਾਬੂ ਮੁਨਾ ਲਾਲ ਦੇ ਪੂਨੀਅਰ ਦੇ ਰੂਪ ਵਿਚ ਉਨ੍ਹਾਂ ਨੇ ਵਕਾਲਤ ਸ਼ੁਰੂ ਕਰ ਦਿੱਤੀ।

੧੯੨੮ ਦੀ ਸਤ੍ਤ ਤੋਂ ਵਿਸ਼ੇਸ਼ ਘਟਨਾ ਇਹ ਹੈ ਕਿ ਉਸ ਸਾਲ ਵਰਮਾ ਜੀ ਨੇ ਆਪਣਾ ਪਹਿਲਾ ਨਾਵਲ 'ਪਤਨ' ਪੂਰਾ ਕੀਤਾ ਅਤੇ ਇਹ ਗੱਗਾ ਪੁਸਤਕਮਾਲ ਲਖਨਊ ਤੋਂ ਪ੍ਰਕਾਸ਼ਤ ਹੋਇਆ। ਕਵਿਤਾ ਦੇ ਨਾਲ ਨਾਲ ਨਾਵਲ ਵੱਲ ਪ੍ਰਕਾਸ਼ ਹੋਣ ਦਾ ਮੁੱਖ ਕਾਰਨ ਆਰਥਿਕ ਸੀ। ਵਰਮਾ ਜੀ ਇਸ ਗੱਲ ਤੋਂ ਜਾਣੂ ਸਨ ਕਿ ਗਦ ਲਿਖ ਕੇ ਕਵਿਤਾ ਨਾਲੋਂ ਵੱਧ ਆਰਥਿਕ ਲਾਭ ਹੋ ਸਕਦਾ ਹੈ। ਪਰ ਅਸਲੀਅਤ, ਇਹ ਹੈ ਕਿ ਵਰਮਾ ਜੀ ਦੀ ਪ੍ਰਤਿਭਾ ਬਹੁਪੱਖੀ ਸੀ ਅਤੇ ਲੇਖਨ ਦੇ ਵਿਖਿਨ ਸਰੂਪਾਂ ਵਿਚ ਲਗਾਤਾਰ ਆਪਣੇ ਪ੍ਰਗਟਾ ਦਾ ਮਾਧਿਅਮ ਤਲਾਸ਼ ਕਰਦੀ ਰਹਿੰਦੀ ਸੀ।

'ਪਤਨ' ਵਰਮਾ ਜੀ ਦਾ ਪਹਿਲਾ ਨਾਵਲ ਹੈ ਅਤੇ ਕਈ ਅਰਥਾਂ ਵਿਚ ਸੰਪੂਰਨ ਨਹੀਂ ਹੈ। ਪਰ ਕਥਾ ਲੇਖਨ ਦੇ ਖੇਤਰ ਵਿਚ ਵਰਮਾ ਜੀ ਦੇ ਜੋ ਚਿੱਤਰ-ਵਿਸ਼ੇ ਅੱਗੇ ਵਿਕਾਸਿਤ ਹੋਏ ਉਨ੍ਹਾਂ ਦਾ ਲੋੜੀਦਾ ਇਸ਼ਾਰਾ 'ਪਤਨ' ਵਿਚ ਮਿਲ ਜਾਂਦਾ ਹੈ। ਪਹਿਲੀ ਵਰਨਣਪੇਗ ਗੱਲ ਤਾਂ ਇਹ ਹੈ ਕਿ ਉਹ ਨਾਵਲ ਨੂੰ ਮੁੱਖ ਤੌਰ 'ਤੇ ਇਕ ਰੈਚਕ ਅਤੇ ਕਾਲਪਨਿਕ ਬਿਰਤਾਂਤ ਦੇ ਰੂਪ ਵਿਚ ਦੇਖਦੇ ਹਨ ਅਤੇ ਇਸ ਕਾਰਨ ਆਪਣੇ ਤਥਾਕਥਿਤ ਇਤਿਹਾਸਕ ਨਾਵਲਾਂ ਵਿੱਚ ਵੀ ਤੱਥਪੂਰਨ ਇਤਿਹਾਸਕ ਸੱਮੱਗਰੀ ਦਾ ਸਮਾਵੇਸ਼ ਜ਼ਰੂਰੀ ਨਹੀਂ ਮੰਨਦੇ ਹਨ। 'ਪਤਨ' ਦਾ ਕਥਾਨਕ ਅਵਧ ਤੇ ਅੰਤਿਮ ਬਾਦਸ਼ਾਹ ਵਾਜ਼ਿਦਾਲੀ ਸ਼ਾਹ ਦੇ ਸਮੇਂ ਨਾਲ ਸੀਬੀਪਿਰ ਹੈ ਅਤੇ ਇਸ ਦ੍ਰਿਸ਼ਟੀ ਤੋਂ ਇਸ ਨੂੰ ਇਤਿਹਾਸਕ ਨਾਵਲ ਕਿਹਾ ਜਾ ਸਕਦਾ ਹੈ। ਪਰ ਨਾਵਲ ਦਾ ਇਤਿਹਾਸਕਤਾ ਨਾਲ ਕੋਈ ਵਿਸ਼ੇਸ਼ ਸੀਬੀਪ ਨਹੀਂ ਹੈ। ਦਰਸਾਵ ਇਹ ਪ੍ਰੇਮ, ਪ੍ਰਿਣਾ,

ਮੁਕਾਬਲੇ, ਇਅਕਟੀਗਤ ਸੱਤਾ ਅਤੇ ਸ਼ਕਤੀ ਦੀ ਪ੍ਰਾਪਤੀ ਅਤੇ ਪ੍ਰਯੋਗ ਆਦਿ ਦੀ ਪੂਰਣ ਤੌਰ  
ਤੇ ਕਾਲਪਨਿਕ ਅਤੇ ਕੁਝ ਪੱਧਰਾਂ ਤੇ ਚਮਤਕਾਰੀ ਕਥਾ ਹੈ, ਜਿਸ ਵਿੱਚ ਇਤਿਹਾਸ ਦੇ ਕੁਝ  
ਤੌਂਦਾ ਦਾ ਕੇਵਲ ਰੇਚਿਕਤਾ ਵਧਾਉਣ ਲਈ ਪ੍ਰਯੋਗ ਕੀਤਾ ਗਿਆ ਹੈ। ਅੱਗੇ ਚਲ ਕੇ ਵਰਮਾ  
ਜੀ ਨੇ 'ਚਿੱਤਰਲੇਖ' ਨਾਮਕ ਜੇ ਪ੍ਰਮਿਣ ਨਾਵਲ ਲਿਖਿਆ, ਉਸ ਵਿੱਚ ਵੀ ਇਤਿਹਾਸਕ ਅਤੇ  
ਸਾਸਕ੍ਰਿਤ ਪਰਿਵੇਸ਼ ਨੂੰ ਕੇਵਲ ਪਿੰਡੜਮੀ ਵਿੱਚ ਰੱਖ ਦੇ ਇਸਤੇਮਾਲ ਕਰਨ ਦੀ ਪ੍ਰਵਿਰਤੀ  
ਦੇਸੇ ਰੂਪ ਵਿੱਚ ਮਿਲਦੀ ਹੈ।

ਵਕਾਲਤ ਤਾਂ ਨਹੀਂ ਚਲੀ ਪਰ ਉਨ੍ਹਾਂ ਦਿਨਾਂ ਵਿੱਚ ਵਰਮਾ ਜੀ ਨੇ ਕਈ ਕਵਿਤਾਵਾਂ  
ਲਿਖੀਆਂ। ਪੱਤ੍ਰਕਾਰਾਵਾਂ ਵਿੱਚ ਉਸ ਦਾ ਨਾ ਇਕ ਜਾਣੇ ਪਛਾਣੇ ਕਵੀ ਦੇ ਰੂਪ ਵਿੱਚ ਛਪਣ ਲੱਗਾ  
ਅਤੇ ਕਵੀ ਸੰਮੇਲਨਾਂ ਵਿੱਚ ਉਨ੍ਹਾਂ ਨੂੰ ਉਤਸ਼ਾਹ ਨਾਲ ਬੁਲਾਇਆ ਜਾਂਦਾ। ਕਵੀ ਸੰਮੇਲਨਾਂ  
ਵਿੱਚ ਉਨ੍ਹਾਂ ਦੀ ਲੋਕਪ੍ਰਿਅਤਾ ਦਾ ਕਾਰਨ ਕਵਿਤਾਵਾਂ ਹੀ ਨਹੀਂ, ਸਗੋਂ ਉਨ੍ਹਾਂ ਦੀਆਂ ਰਚਨਾਵਾਂ  
ਦੀ ਵਿਸ਼ਿਸ਼ਟ ਸ਼ੈਲੀ ਵੀ ਸੀ ਜੋ ਉਸ ਸਮੇਂ ਦੇ ਧਨਾਕਸ਼ਟੀ-ਸਵੈਯਾ ਸੁਣਾਉਣ ਵਾਲੇ ਕਵੀਆਂ  
ਦੀ ਢਾਣੀ ਤੋਂ ਅੱਡ ਸੀ। 'ਕਰੈਯਾ-ਵਿਕਰੈਯਾ', 'ਕਸਕ ਕਹਾਣੀ', 'ਨੁਰਜਹਾਂ ਦੀ ਕਬਰ ਤੋਂ'  
ਵਰਗੀਆਂ ਕਵਿਤਾਵਾਂ ਜਿਨ੍ਹਾਂ ਵਿੱਚੋਂ ਜ਼ਿਆਦਾ ਬਾਅਦ ਵਿੱਚ 'ਮਧੁਕਣ' ਵਿੱਚ ਸ਼ਾਮਲ ਕੀਤੀਆਂ  
ਗਈਆਂ, ਉਨ੍ਹਾਂ ਦਿਨਾਂ ਦੀ ਦੇਣ ਹਨ ਅਤੇ ਜਿਵੇਂ ਪਹਿਲਾਂ ਉਲੇਖ ਕੀਤਾ ਗਿਆ ਹੈ, ਪਹਿਲਾਂ  
ਨਾਵਲ 'ਪਤਨ' ਵੀ ਉਨ੍ਹਾਂ ਦਿਨਾਂ ਵਿੱਚ ਲਿਖਿਆ ਗਿਆ। ਇਸ ਨਾਵਲ ਦਾ ਪ੍ਰਕਾਸ਼ਨ-  
ਅਧਿਕਾਰ ਵਰਮਾ ਜੀ ਨੂੰ ਗੀਗਾ ਪੁਸਤਕਮਾਲਾ ਦੇ ਸੰਚਾਲਕ ਅਤੇ ਪ੍ਰਕਾਸ਼ਕ ਸ੍ਰੀ ਢੁਲਾਰੇਲਾਲ  
ਭਾਰਗਵ ਦੇ ਹੋਰ ਬਾਰਾਂ ਆਨੇ (੨੫ ਪੈਸੇ) ਪ੍ਰਤੀ ਪੈਂਨੇ ਦੀ ਦਰ ਨਾਲ ਵੇਚਣਾ ਪਿਆ ਸੀ। ਉਸ  
ਸਮੇਂ ਹਿੰਦੀ ਪ੍ਰਕਾਸ਼ਨ ਦੇ ਖੇਤਰ ਵਿੱਚ ਅਜਿਹੀ ਹੀ ਪ੍ਰੇਪਰਾ ਸੀ। ਗੀਗਾ ਪੁਸਤਕਮਾਲਾ ਦੇ ਪੇਂਡਤ  
ਸੂਰਣਕਾਤ ਤ੍ਰਿਪਾਣੀ 'ਨਿਰਾਲਾ' ਤਕ ਨੂੰ ਆਪਣੀਆਂ ਕੁਝ ਪੁਸਤਕਾਂ ਦਾ ਪ੍ਰਕਾਸ਼ਨ-ਅਧਿਕਾਰ  
ਲੋਗਭਗ ਅਜਿਹੀਆਂ ਹੀ ਦਰਾਂ ਤੇ ਏਣਾ ਪਿਆ ਸੀ।

'ਪਤਨ' ਦਾ ਪ੍ਰਕਾਸ਼ਨ ੧੯੨੯ ਵਿੱਚ ਹੋਇਆ ਸੀ ਅਤੇ ਅਪ੍ਰੈਲ ੧੯੨੯ ਵਿੱਚ ਵਰਮਾ  
ਜੀ ਨੂੰ ਬੁਦੇਲਖੰਡ ਦੀ ਰਿਆਸਤ ਛਤਰਪੁਰ ਤੇ ਇਥੇ ਆਉਣ ਦਾ ਸੱਦਾ ਪ੍ਰਾਪਤ ਹੋਇਆ। ਇਹ  
ਸੱਦਾ ਖੁਦ ਮਹਾਰਾਜਾ ਛਤਰਪੁਰ ਦਾ ਸੀ ਅਤੇ ਉਸ ਨੂੰ ਉਨ੍ਹਾਂ ਵਲੋਂ ਉਸ ਸਮੇਂ ਦੇ ਪ੍ਰਮਿਣ  
ਸਾਹਿਤਕਾਰ, ਆਲੋਚਕ ਅਤੇ ਮਹਾਰਾਜ ਦੇ ਸੰਕਤਰ ਬਾਬੂ ਗੁਲਾਬ ਰਾਏ ਨੇ ਛਿਜਵਾਇਆ ਸੀ।  
ਮਹਾਰਾਜਾ 'ਪਤਨ' ਵਿੱਚ ਅਵਧ ਦੇ ਆਖਰੀ ਨਵਾਬ ਵਾਜ਼ਦਾਅਲੀ ਸ਼ਾਹ ਦਾ ਪ੍ਰਸੰਗ ਦੇਖ ਕੇ  
ਅਵਧ ਦੇ ਇਤਿਹਾਸ ਪ੍ਰਤੀ ਖਿੜੇ ਗਏ ਸਨ ਅਤੇ ਉਸ ਦੇ ਕੁਝ ਪੱਖਾਂ ਤੇ ਭਗਵਤੀ ਬਾਬੂ ਨਾਲ  
ਨਾ ਕੇਵਲ ਵਿਹਾਰ-ਵਟਾਂਦਰਾ ਕਰਨਾ ਚਾਹੁੰਦੇ ਸਨ, ਸਗੋਂ ਉਨ੍ਹਾਂ ਤੋਂ ਕੁਝ ਲਿਖਵਾਉਣਾ ਵੀ  
ਚਾਹੁੰਦੇ ਸਨ।

ਭਗਵਤੀ ਬਾਬੂ ਨੇ ਖੁਸ਼ੀ ਨਾਲ ਇਹ ਸੱਦਾ ਪ੍ਰਵਾਨ ਕੀਤਾ, ਹਾਲਾਂ ਕਿ ਉਨ੍ਹਾਂ ਨੂੰ ਸੱਦੇ  
ਦੇ ਉਦੇਸ਼ ਬਾਰੇ ਪੜਾ ਨਹੀਂ ਸੀ। ਇਥੇ ਉਨ੍ਹਾਂ ਦਾ ਸੰਪਰਕ ਬਾਬੂ ਗੁਲਾਬਰਾਏ ਨਾਲ ਹੋਇਆ

ਅਤੇ ਉਨ੍ਹਾਂ ਨੂੰ ਬੁਦੇਲਖੰਡ ਦੀ ਸੁੰਦਰਤਾ ਅਤੇ ਖਜੂਰਾਂ ਦੇ ਇਤਿਹਾਸਕ ਮੰਦਿਰਾਂ ਨੂੰ ਦੇਖਣ  
ਦਾ ਮੌਕਾ ਮਿਲਿਆ। (ਖਜੂਰਾਂ ਤੱਕ ਛਤਰਪੁਰ ਰਿਆਸਤ ਦਾ ਹੀ ਭਾਗ ਸੀ) ਪਰ ਮਹਾਰਾਜਾ  
ਦੇ ਨਾਲ ਮੁਲਾਕਾਤ ਨਿਰਾਰਥਕ ਸਿੱਧ ਹੋਈ। ਵਰਮਾ ਜੀ ਨੂੰ ਅਵਧ ਦੇ ਇਤਿਹਾਸ ਵਿੱਚ ਕੋਈ  
ਦਿਲਚਸਪੀ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਨੇ ਇਸ ਬਾਰੇ ਪੜ੍ਹਿਆ ਸੀ। ਇਹ ਉਨ੍ਹਾਂ ਦੇ ਚਰਿਤਰ  
ਅਤੇ ਸੁਭਾਗ ਦੀ ਸਰਲਤਾ ਦਾ ਲਖਾਇਕ ਹੈ ਕਿ ਗੋਲ-ਮਟੋਲ ਜਵਾਬ ਦੇ ਕੇ ਉਨ੍ਹਾਂ ਨੇ  
ਮਹਾਰਾਜਾ ਨੂੰ ਉਲਾਉਣ ਅਤੇ ਆਪਣੀ ਇੱਛਾ ਅਨੁਕੂਲ ਕੋਈ ਸਾਹਿਤਕ ਕ੍ਰੀਮ ਹੋਰ ਵਿੱਚ  
ਲੈਣ ਦੀ ਕੋਸ਼ਿਸ਼ ਨਾ ਕੀਤੀ। ਕੇਵਲ ਸੰਤੋਖਜਨਕ ਵਿਦਾਈ ਪ੍ਰਾਪਤ ਕਰਕੇ ਉਹ ਕਾਨਪੁਰ ਆ  
ਗਏ।

ਉਪਰ ਤੋਂ ਮੱਧ ਵਰਗ ਨਾਲ ਸੰਬੰਧਿਤ ਦਿਖਾਈ ਦੇਣ ਵਾਲੇ ਭਗਵਤੀ ਬਾਬੂ ਦਾ  
ਪਰਿਵਾਰ ਤੇਰੀਆਂ ਦੇ ਦੌਰ ਵਿੱਚ ਲੰਘ ਰਿਹਾ ਸੀ ਅਤੇ ਉਸ ਸਮੇਂ ਉਨ੍ਹਾਂ ਦੇ ਜੀਵਨ ਵਿੱਚ  
ਸਾਰਥਕਤਾ ਦਾ ਜੇ ਵੀ ਅਨੁਭਵ ਹੋ ਸਕਦਾ ਸੀ, ਉਹ ਸਾਹਿਤ ਦੇ ਮਾਪਿਆਮ ਕਰਕੇ ਸੀ।  
ਵਕਾਲਤ ਵਿੱਚ ਨਾ ਉਨ੍ਹਾਂ ਦੀ ਕੁੱਚੀ ਸੀ ਅਤੇ ਨਾ ਹੀ ਵਕਾਲਤ ਚਲ ਰਹੀ ਸੀ। ਇਹ  
ਉਨ੍ਹਾਂ ਦੀ ਸਾਹਿਤਕ ਲਗਨ ਹੀ ਸੀ ਜਿਸ ਸਦਕਾ ਉਸ ਸਮੇਂ ਵੀ ਕੈਸ਼ਕ-ਮੰਡਲੀ ਦੇ ਉਹ  
ਸਰਗਰਮ ਮੌਬਰ ਸਨ। ਅਜਿਹੀ ਸਥਿਤੀ ਵਿੱਚ, ੧੯੨੯ ਵਿੱਚ ਪਤਨੀ ਉਮਾ ਤਪਾਦਿਕ ਦੀ  
ਜਿਕਾਰ ਹੋ ਗਈ। ਉਸ ਸਮੇਂ ਇਹ ਜਾਨਲੇਵਾ ਬੀਮਾਰੀ ਸੀ ਅਤੇ ਇਲਾਜ ਲਈ ਉਨ੍ਹਾਂ ਨੂੰ  
ਜਲਵਾਯੂ-ਪਰਿਵਰਤਨ ਦੀ ਸਲਾਹ ਦਿੱਤੀ ਗਈ। ਅਲਾਹਬਾਦ ਪੂਨੀਵਰਮਿਟੀ ਦੇ ਆਪਣੇ  
ਇਕ ਪੁਰਾਣੇ ਦੇਸਤ ਦੀ ਸਹਾਇਤਾ ਨਾਲ, ਜੋ ਅਲਮੇੜਾ ਬੇਤਰ ਦੇ ਇਕ ਖੁਸ਼ਹਾਲ ਨਾਗਰਿਕ  
ਸਨ, ਉਨ੍ਹਾਂ ਨੇ ਆਪਣੀ ਪਤਨੀ ਅਤੇ ਪਰਿਵਾਰ ਦੇ ਦੂਜੇ ਮੈਂਬਰਾਂ ਨੂੰ ਅਲਮੇੜਾ ਵਿੱਚ ਰੱਖਣ  
ਦਾ ਪ੍ਰਬੰਧ ਕੀਤਾ। ਉਥੋਂ ਦੇ ਡਾਕਟਰਾਂ ਦੀ ਦੇਖ-ਰੇਖ ਵਿੱਚ ਉਮਾ ਜੀ ਦੀ ਸਿਹਤ ਵਿੱਚ ਸੁਧਾਰ  
ਹੋਇਆ। ਇਸ ਦੇਰਾਨ ਵਰਮਾ ਜੀ ਲਗਾਤਾਰ ਅਲਮੇੜਾ ਆਉਂਦੇ ਜਾਂਦੇ ਰਹੇ ਪਰ ਵਕਾਲਤ  
ਦੇ ਨਾਂ ਤੇ ਉਹ ਕਾਨਪੁਰ ਹੀ ਰਹਿੰਦੇ ਰਹੇ। ੧੯੩੦ ਦੀਆਂ ਸਰਦੀਆਂ ਵਿੱਚ ਉਮਾ ਜੀ ਪਰਿਵਾਰ  
ਸਮੇਤ ਅਲਮੇੜਾ ਤੋਂ ਵਾਪਸ ਕਾਨਪੁਰ ਆ ਗਈ। ਉਸ ਸਮੇਂ ਤੱਕ ਭਗਵਤੀ ਬਾਬੂ ਨੂੰ ਵਿਸ਼ਵਾਸ  
ਹੋ ਗਿਆ ਸੀ ਕਿ ਉਹ ਕਾਨਪੁਰ ਵਿੱਚ ਵਕਾਲਤ ਕਰਕੇ ਸਫਲ ਨਹੀਂ ਹੋ ਸਕਣਗੇ। ਅੰਤ  
ਉਨ੍ਹਾਂ ਨੇ ਪੂਰੇ ਪਤਿਵਾਰ ਦੇ ਨਾਲ ਕਾਨਪੁਰ ਤੋਂ ਲੋਗਭਗ ੪੦ ਮੀਲ ਦੂਰ ਹਮੀਰਪੁਰ ਵਿੱਚ  
ਰਹਿ ਕੇ ਵਕਾਲਤ ਸ਼ੁਰੂ ਕਰਨ ਦਾ ਛੇਸਲਾ ਕੀਤਾ। ਹਮੀਰਪੁਰ ਵਿੱਚ ਭਗਵਤੀ ਬਾਬੂ ਦਾ  
ਨਨਿਹਾਲ ਸੀ ਅਤੇ ਉਥੇ ਉਨ੍ਹਾਂ ਦੇ ਨਾਨਾ ਦਾ ਬਹੁਤ ਵੱਡਾ ਮਕਾਨ ਵੀ ਸੀ। ਹਿਰ ਵੀ  
ਉਨ੍ਹਾਂ ਨੇ ਅਲਗ ਇਕ ਮਕਾਨ ਕਿਰਾਏ ਤੇ ਲਿਆ, ਬਾਜ਼ਾਰ ਵਿੱਚ ਦਫਤਰ ਲਈ ਇਕ ਛੇਟੇ  
ਕਮਰੇ ਦਾ ਪ੍ਰਬੰਧ ਕੀਤਾ, ਇਕ ਮੁਨਸ਼ੀ ਕੀ ਨਿਯੋਕਤਾ ਕੀਤੀ ਅਤੇ ਉਸ ਵਕਾਲਤ ਵਿੱਚ ਪੈਰ  
ਜਾਮਾਉਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਨਾ ਉਨ੍ਹਾਂ ਦੀ ਕੁੱਚੀ ਸੀ ਅਤੇ ਨਾ ਹੀ ਉਹ ਟਿਕਣਾ ਹੀ  
ਚਾਹੁੰਦੇ ਹਨ।

ਹਮੀਰਪੁਰ ਵਿੱਚ ਭਗਵਤੀ ਬਾਬੂ ਇਕ ਸਾਲ ਤੋਂ ਵੱਧ ਸਮਾਂ ਰਹੇ। ਆਪਣੇ ਆਪ ਵਿੱਚ ਹਮੀਰਪੁਰ ਇਕ ਛੋਟਾ ਜਿਹਾ ਅਵਿਕਸਿਤ ਕਸਬਾ ਸੀ ਜੋ ਆਵਜ਼ਾਈ ਦੀ ਦਿੜਾਈ ਤੋਂ ਉਸ ਸਮੇਂ ਬਹੁਤ ਹੀ ਐਥਾ ਸੀ। ਇਸ ਦੇ ਇਕ ਪਸੇ ਕਾਨਪੁਰ ਦੀ ਦਿੱਤਾ ਵਿੱਚ ਯਾਮਨਾ ਨਦੀ ਅਤੇ ਦੂਜੇ ਪਸੇ ਮਹੌਬਾ ਵੱਲ, ਬੇਤਵਾ ਸੀ। ਆਲੋ-ਦੁਆਲੇ ਦੇ ਨਗਰਾਂ ਨਾਲੋਂ ਕੋਟਿਆਂ ਹੋਇਆ ਇਹ ਇਕ ਟਾਪੂ ਵਾਂਗ ਸੀ। ਪਰ ਵਕਾਲਤ ਦੀ ਦਿੜਾਈ ਤੋਂ ਇਹ ਇਸ ਲਈ ਮਹੱਤਵਪੂਰਨ ਸੀ ਕਿ ਇਹ ਜਿਲ੍ਹੇ ਦਾ ਮੁੱਖ ਦਫਤਰ ਸੀ। ਹਿੰਦੀ ਸਾਹਿਤ ਦੀ ਦਿੜਾਈ ਤੋਂ ਇਸ ਦਾ ਇਕ ਹੋਰ ਮਹੱਤਵ ਹੈ। ਉਹ ਇਹ ਕਿ ਮੁਨਸੀ ਪ੍ਰੇਮ ਦੰਦ ਲੱਗਭਗ ਦੋ ਦਹਾਂ ਪਹਿਲਾਂ ਧਨਪਤਰਾਏ ਦੇ ਅਸਲੀ ਨਾਮ ਨਾਲ ਇਸ ਜਿਲ੍ਹੇ ਵਿੱਚ ਡਿਪਟੀ ਇੰਸਪੈਕਟਰ ਆਫ ਸਕੂਲ ਰਹਿ ਚੁੱਕੇ ਸਨ ਅਤੇ ਇਥੋਂ ਹੀ ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਕੇ ਉਨ੍ਹਾਂ ਨੇ ਇਕ ਆਜਾਦ ਲੇਖਕ ਦੀ ਹੈਸੀਅਤ ਅਤੇ ਉਸ ਦੇ ਨਾਲ ਜੁੜੇ ਹੋਏ ਸੰਘਰਸ਼ਾਂ ਨੂੰ ਵੀ ਪ੍ਰਵਾਨ ਕਰ ਲਿਆ ਸੀ।

### ਇਕ ਸਾਹਿਤਕ ਘਟਨਾ : ਚਿੱਤਰਲੇਖਾ ਦਾ ਪ੍ਰਕਾਸ਼ਨ

ਕਾਨਪੁਰ ਦੀ ਕੋਨੀਕਿ-ਮੰਡਲੀ ਵਿੱਚ ਸ਼੍ਰੀ ਬਾਲਕ੍ਰਿਸ਼ਨ ਸ਼ਰਮਾ 'ਨਵੀਨ' ਮਿਨ੍ਹਾਂ ਦੇ ਪੱਛਮੀ ਲੇਖਕਾਂ ਨੂੰ ਬਵੇਸ਼ ਸਨਮਾਨ ਨਾਲ ਧਾਰ ਕਰਦੇ ਸਨ, ਉਹ ਸਨ ਆਸਕਰ ਵਾਈਲਡ ਅਤੇ ਅਨਾਤੋਲੇ ਫਰਾਸ਼। ਵਿਸ਼ੇਸ਼ ਤੌਰ 'ਤੇ ਉਹ ਅਨਾਤੋਲੇ ਫਰਾਸ਼ ਦੇ ਨਾਵਲ 'ਬਾਣਾ' ਦਾ ਨਿਰੰਤਰ ਜ਼ਿਕਰ ਕਰਦੇ, ਜਿਸ ਦੇ ਲਈ ਇਸ ਲੇਖਕ ਨੂੰ ਨੈਬਲ ਪੁਰਸਕਾਰ ਨਾਲ ਸਨਮਾਨਤ ਕੀਤਾ ਜਾ ਚੁੱਕਾ ਸੀ। ਹਮੀਰਪੁਰ ਦੇ ਉਣੀਂ ਮਹੌਲ ਵਿੱਚ ਵਕੀਲ ਦੀ ਹੈਸੀਅਤ ਨਾਲ ਭਗਵਤੀ ਬਾਬੂ ਕੋਲ ਕੰਮ ਨਾ ਦੇ ਬਰਾਬਰ ਸੀ। ਜਿਲ੍ਹਾ ਮੁੱਖ ਦਫਤਰ ਵਿੱਚ ਅਫਸਰ ਬਹੁਤ ਘੱਟ ਸਨ ਅਤੇ ਇਸ ਲਈ ਸਥਾਨਕ ਕਲੱਬ ਵਿੱਚ ਅਫਸਰਾਂ ਅਤੇ ਵਕੀਲਾਂ ਦਾ ਕਾਫੀ ਮੌਲਜ਼ੇਲ ਹੁੰਦਾ ਰਹਿੰਦਾ ਸੀ। ਭਗਵਤੀ ਬਾਬੂ ਵੀ ਕਲੱਬ ਕੇ ਮੈਂਬਰ ਬਣ ਗਏ। ਇਥੇ ਟੈਨਿਸ, ਬਿਟਜ਼, ਸ਼ਤਰੰਜ ਆਦਿ ਬੇਡਾਂ ਵਿੱਚ ਉਹ ਪ੍ਰਸਿੱਧ ਹੋਣ ਲੱਗੇ। ਜਿਲ੍ਹੇ ਦੇ ਤਤਕਾਲੀਨ ਕਲੈਕਟਰ ਸ਼੍ਰੀ ਭਡਕਾਮਕਰ ਨਾਲ ਉਨ੍ਹਾਂ ਦਾ ਸਮਾਜਿਕ ਸੰਪਰਕ ਹੋ ਚੁੱਕਾ ਸੀ। ਸ਼੍ਰੀ ਭਡਕਾਮਕਰ ਦੀ ਨਿਜੀ ਲਾਈਬ੍ਰੇਰੀ ਵਿੱਚ ਇਕ ਦਿਨ ਭਗਵਤੀ ਬਾਬੂ ਨੂੰ ਅਨਾਤੋਲੇ ਫਰਾਸ਼ ਦੀ 'ਬਾਣਾ' ਦਾ ਅੰਗ੍ਰੇਜ਼ੀ ਅਨੁਵਾਦ ਦੇਖਣ ਨੂੰ ਮਿਲਿਆ ਜਿਸ ਨੂੰ ਉਹ ਮੰਗ ਕੇ ਆਪਣੇ ਘਰ ਲੈ ਆਏ ਅਤੇ ਉਸ ਨੂੰ ਪੜ੍ਹ ਲਿਆ। ਇਸ ਨਾਵਲ ਤੋਂ ਉਨ੍ਹਾਂ ਨੂੰ ਭਾਵਤੀ ਪਰਿਵੇਸ਼ ਵਿੱਚ ਪਾਪ ਅਤੇ ਪੁੰਨ ਦੀ ਸਮੇਖਿਆ ਤੇ ਇਕ ਨਾਵਲ ਲਿਖਣ ਦੀ ਪੇਰਨਾ ਮਿਲੀ ਅਤੇ ਇਕ ਦਿਨ ਮੁਵੱਕਿਲਾਂ ਦੀ ਇੰਤਜ਼ਾਰ ਵਿੱਚ ਬੈਠੇ-ਬੈਠੇ ਸੁੰਨੇ ਦਫਤਰ ਵਿੱਚ ਉਨ੍ਹਾਂ ਨੇ 'ਚਿੱਤਰਲੇਖਾ' ਨਾਵਲ ਲਿਖਣਾ ਸ਼ੁਰੂ ਕਰ ਦਿੱਤਾ।

ਇਧਰ ਪਰਿਵਾਰ ਦੀ ਆਰਥਿਕ ਸਥਿਤੀ ਬਹੁਤ ਕਮਜ਼ੋਰ ਹੋ ਗਈ ਸੀ ਅਤੇ ਚਿੱਤਾਵਾਂ ਕਾਚਨ ਇਸ ਨਾਵਲ ਤੇ ਤੇਜ਼ੀ ਨਾਲ ਕੰਮ ਨਹੀਂ ਹੋ ਰਿਹਾ ਸੀ। ਉਨ੍ਹਾਂ ਦਿਨਾਂ ਵਿੱਚ ਉਸ

ਨੂੰ ਕਿਸੇ ਅਖਬਾਰ ਵਿੱਚ ਉਨ੍ਹਾਂ ਦੇ ਇਕ ਉਦਯੋਗਪਤੀ ਸ਼੍ਰੀ ਲਾਲਚੰਦ ਸੀਠੀ ਦੇ ਪ੍ਰਾਈਵੇਟ ਸਕੱਤਰ ਦੀ ਅਸਾਮੀ ਲਈ ਇਸਤਿਹਾਰ ਦਿਖਾਈ ਦਿੱਤਾ ਅਤੇ ਉਨ੍ਹਾਂ ਨੇ ਇਸ ਲਈ ਅਰਜੀ ਕੇਂਦਰ ਦਿੱਤੀ। ਵਰਮਾ ਜੀ ਕੁਝ ਸਮਾਂ ਪਹਿਲਾਂ ਉਜੈਨ ਦੇ ਕਵੀ ਸੰਮੇਲਨ ਵਿੱਚ ਕਵਿਤਾ ਪੜ੍ਹ ਆਏ ਸਨ ਅਤੇ ਉਥੋਂ ਦੇ ਪ੍ਰਤਿਸ਼ਠਤ ਨਾਗਰਿਕਾਂ ਕੀ ਪ੍ਰਸੰਸਾ ਪ੍ਰਾਪਤ ਕਰ ਚੁੱਕੇ ਸਨ। ਇਹ ਹੋਰੇ ਜਾ ਕੇਈ ਹੋਰ ਦੁਜਾ ਕਾਰਨ, ਬੇਤੇ ਦਿਨਾਂ ਵਿੱਚ ਹੀ ਵਰਮਾ ਜੀ ਨੂੰ ਸ਼੍ਰੀ ਸੀਠੀ ਵਲੋਂ ਨਿਯੋਕਤੀ-ਪੱਤਰ ਆ ਗਿਆ ਅਤੇ ਉਹ ਸ਼੍ਰੀ ਸੀਠੀ ਦੇ ਨਿੱਜੀ ਸਕੱਤਰ ਦੇ ਰੂਪ ਵਿੱਚ ਉਜੈਨ ਪਹੁੰਚ ਗਏ। ਇਥੇ ਉਨ੍ਹਾਂ ਦੇ ਰਹਿਣ ਦਾ ਠੀਕ ਪ੍ਰਬੰਧ ਹੋ ਗਿਆ। ਉਹ 240 ਰੁਪਏ ਮਹੀਨਾ ਤੇ ਨੈਕਰੀ ਕਰਨ ਲੋਗ ਪਏ। ਇਥੇ ਉਨ੍ਹਾਂ ਨੂੰ ਬਹੁਤ ਹਲਕਾ ਕੰਮ ਮਿਲਿਆ। ਉਨ੍ਹਾਂ ਦਾ ਕੰਮ ਸ਼੍ਰੀ ਸੀਠੀ ਨੂੰ ਹਰ ਰੋਜ਼ ਅਖਬਾਰ ਦੀਆਂ ਮੁੱਖ ਖਬਰਾਂ ਪੜ੍ਹ ਕੇ ਸੁਣਾਉਣਾ ਅਤੇ ਉਨ੍ਹਾਂ ਦੀ ਨਿੱਜੀ ਡਾਕ ਦੇ ਉੱਤਰ ਤਿਆਰ ਕਰਨਾ ਸੀ। ਖਾਣਾ ਵੀ ਉਹ ਸੀਠੀ ਜੀ ਦੇ ਨਾਲ ਹੀ ਖਾਂਦੇ ਸਨ। ਇਕ ਹਫ਼ਤੇ ਦੇ ਵਿੱਚ ਵਿੱਚ ਹੀ ਵਰਮਾ ਜੀ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਕੰਮ ਉਹ ਨਹੀਂ ਕਰ ਸਕਣਗੇ। ਕੇਵਲ ਪੈਸੇ ਲਈ ਕਿਸੇ ਸੇਠ ਦੀ ਨਿੱਜੀ ਨੈਕਰੀ ਕਰਨ ਵਿੱਚ ਉਨ੍ਹਾਂ ਨੇ ਕੋਈ ਸਾਰਕਤਾ ਦਿਖਾਈ ਨਾ ਦਿੱਤੀ। ਇਸ ਨੈਕਰੀ ਦੇ ਮੁਕਾਬਲੇ ਹਮੀਰਪੁਰ ਦਾ ਸੰਘਰਸ਼ਸ਼ੀਲ ਜੀਵਨ ਉਨ੍ਹਾਂ ਨੂੰ ਫਿਰ ਤੋਂ ਆਪਣੇ ਵੱਲ ਖਿੱਚਣ ਲੱਗਾ। ਉਨ੍ਹਾਂ ਦੇ ਇਕ ਹਫ਼ਤੇ ਵਿੱਚ ਹੀ ਸੇਠ ਜੀ ਨੂੰ ਤਿਆਗ ਪੱਤਰ ਦੇ ਕੇ ਵਿਦਾ ਲੈ ਲਈ। ਭਾਵੇਂ ਹਮੀਰਪੁਰ ਜਾਣ ਲਈ ਅਲਾਹਾਬਾਦ ਹੋ ਕੇ ਜਾਣਾ ਜ਼ਰੂਰੀ ਨਹੀਂ ਸੀ, ਫਿਰ ਵੀ ਸਫਰ ਦੇ ਮੌਕੇ ਦਾ ਲਾਭ ਉਠਾਉਂਦੇ ਹੋਏ ਉਨ੍ਹਾਂ ਨੇ ਅਲਾਹਾਬਾਦ ਦੇ ਰਸਤੇ ਹੋ ਕੇ ਪਹੁੰਚਣ ਦਾ ਫੈਸਲਾ ਕੀਤਾ। ਵਾਪਸੀ ਦੀ ਇਹ ਯਾਤਰਾ ਭਗਵਤੀ ਬਾਬੂ ਦੇ ਭਵਿੱਖ ਲਈ ਬਹੁਤ ਨਿਰਣਾਇਕ ਸਿੱਧ ਹੋਈ।

ਅਲਾਹਾਬਾਦ ਵਿੱਚ ਭਗਵਤੀ ਬਾਬੂ ਨੂੰ ਸਨੌਰੀ-ਮੰਡਲ ਦੇ ਕਵੀ ਸ਼੍ਰੀ ਜਗਦੰਬਾ ਪੁਸਾਦ ਮਿਲਾ ਹਿੰਦੇਸ਼ੀ ਮਿਲੇ, ਜੋ ਕਾਨਪੁਰ ਦੇ ਰਹਿਣ ਵਾਲੇ ਸਨ ਅਤੇ ਵਰਮਾ ਜੀ ਦੇ ਮਿੱਤਰਾਂ ਵਿੱਚੋਂ ਸਨ। ਉਨ੍ਹਾਂ ਦਿਨਾਂ ਵਿੱਚ ਜਦ ਕਿ ਉੱਤਰ ਪ੍ਰਦੇਸ਼ ਵਿੱਚ ਅਤੇ ਵਿਸ਼ੇਸ਼ ਕਰਕੇ ਇਸ ਪ੍ਰਦੇਸ਼ ਦੇ ਅਵਧ-ਖੇਤਰ ਵਿੱਚ ਤਾਲੂਕੇਦਾਰ ਅਤੇ ਵੱਡੇ ਜ਼ਿੰਮੀਦਾਰ ਕਾਫੀ ਗਿਣਤੀ ਵਿੱਚ ਸਨ, ਕਵੀਆਂ ਅਤੇ ਸਾਹਿਤਕਾਰਾਂ ਦਾ ਰਾਜਿਆਂ ਅਤੇ ਵੱਡੇ ਜ਼ਿੰਮੀਦਾਰਾਂ ਦੇ ਜਾਣਾ ਅਤੇ ਉਨ੍ਹਾਂ ਦਾ ਮਹਿਮਾਨ ਬਣਾ ਪ੍ਰਵਾਨ ਕਰਨਾ ਇਕ ਅਮ ਜਿਹੀ ਗੰਲ ਸੀ। ਉੱਜ ਇਸ ਦੇ ਅਨੇਕ ਅਧਿਕਾਰੀ ਵੀ ਸਨ। ਜੇ ਵੀ ਹੋਰੇ ਉਸ ਸਮੇਂ ਅਲਾਹਾਬਾਦ ਵਿੱਚ ਮਿਲੇ ਹੋਏ ਪ੍ਰਤਾਪਗੜ੍ਹ ਜ਼ਿਲ੍ਹੇ ਦੀ ਕਾਲਾਕਾਂਕਰ ਰਿਆਸਤ ਵਿੱਚ ਸ਼੍ਰੀ ਸੁਮਿਤਰਾਨੰਦਨ ਪੰਡ ਅਤੇ ਉਥੋਂ ਦੇ ਤਾਲੂਕੇ ਦਾਰ ਸ਼੍ਰੀ ਅਵਧੇਸ਼ ਮਿੱਖ ਅਤੇ ਉਸ ਦੇ ਭਰਾ ਕੁਆਰ ਸੁਰੋਜ਼ ਮਿੱਖ ਦੇ ਮਿੱਤਰ ਅਤੇ ਮਹਿਮਾਨ ਦੇ ਰੂਪ ਵਿੱਚ ਰਹੇ ਰਹੇ ਸਨ। ਇਸ ਲਈ ਜਦ ਹਿੰਦੇਸ਼ੀ ਜੀ ਨੇ ਭਗਵਤੀ ਬਾਬੂ ਨੂੰ

ਕਾਲਾਕਾਰ ਚਲਣ ਲਈ ਜਿੱਦ ਕੀਤੀ ਤਾਂ ਉਨ੍ਹਾਂ ਨੇ ਉਸ ਦੀ ਗੱਲ ਮੌਨ ਲਈ। ਕਾਲਾਕਾਰ ਵਿੱਚ ਵਰਮਾ ਜੀ ਦੀ ਪੇਤ ਜੀ ਨਾਲ ਮੂਲਾਕਾਤ ਹੋਈ ਅਤੇ ਇਥੇ ਕੁਝ ਦਿਨ ਰੁੱਕ ਕੇ ਉਹ ਅਲਾਹਾਬਾਦ ਆ ਗਏ। ਰਸਤੇ ਵਿੱਚ ਹਿਤੋਸੀ ਜੀ ਨੇ ਉਨ੍ਹਾਂ ਨੂੰ ਭਦਰੀ ਰਿਆਸਤ ਵਿੱਚ ਉਤਰਨ ਲਈ ਬੇਨਤੀ ਕੀਤੀ। ਇਥੇ ਦੇ ਤਾਲੁਕੇਦਾਰ ਰਾਜਾ ਬਜ਼ਰੰਗ ਬਹਾਦਰ ਸਿੰਘ ਬਹੁਤ ਹੀ ਰਾਸ਼ਟਰ ਪ੍ਰੇਮੀ ਅਤੇ ਸਾਹਿਤਕ ਕੁੱਚੀ ਦੇ ਮਾਲਕ ਸਨ। ਭਾਵੇਂ ਨਾ ਚਾਹੁੰਦੇ ਹੋਏ ਵੀ ਵਰਮਾ ਜੀ ਹਿਤੋਸੀ ਜੀ ਦੇ ਨਾਲ ਭਦਰੀ ਗਏ ਪਰ ਇਥੇ ਉਨ੍ਹਾਂ ਦਾ ਬਹੁਤ ਗਰਮਜੋਸੀ ਨਾਲ ਸਵਾਗਤ ਕੀਤਾ ਗਿਆ। ਰਾਤ ਨੂੰ ਹਿਤੋਸੀ ਜੀ ਦਾ ਕਵਿਤਾ-ਪਾਠ ਸਮਾਪਤ ਹੋਣ ਤੇ ਉਨ੍ਹਾਂ ਨੂੰ ਵੀ ਕਵਿਤਾਵਾਂ ਸੁਣਾਉਣ ਦੀ ਫਰਮਾਇਸ਼ ਕੀਤੀ ਗਈ। ਪਰ ਕਵਿਤਾ ਦੀ ਥਾਂ ਉਨ੍ਹਾਂ ਨੇ 'ਚਿੱਤਰਲੇਖਾ' ਦੀ ਅਧੂਰੀ ਪਾਂਛੁਲਿਪੀ 'ਚੋਂ ਕੁਝ ਅਧਿਆਇ ਸੁਣਾਏ। ਭਦਰੀ ਦੇ ਰਾਜਾ ਸਾਹਿਬ ਵਰਮਾ ਜੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ। ਵਰਮਾ ਜੀ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਉਨ੍ਹਾਂ ਨੇ ਚੁਜੇ ਹੀ ਦਿਨ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਹਮੀਰਪੁਰ ਛੱਡ ਕੇ ਪ੍ਰਤਾਪਗੜ੍ਹ ਆ ਜਾਣ। ਭਦਰੀ ਰਿਆਸਤ ਦੇ ਸੈਕੜੇ ਮੁਕੱਦਮੇ ਜਿਲ੍ਹੇ ਦੇ ਮੁੱਖ ਦਫ਼ਤਰ ਦੀ ਅਦਾਲਤ ਵਿੱਚ ਚਲਦੇ ਰਹਿੰਦੇ ਹਨ। ਉਨ੍ਹਾਂ ਨੇ ਆਪਣੀ ਰਿਆਸਤ ਦੇ ਮੁਕੱਦਮੀਆਂ ਦਾ ਕੰਮ ਵਰਮਾ ਜੀ ਨੂੰ ਸੋਪੇਣ ਅਤੇ ਪ੍ਰਤਾਪਗੜ੍ਹ ਵਿੱਚ ਭਦਰੀ ਰਿਆਸਤ ਦੀ ਕੋਠੀ ਵਿੱਚ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕਰਨ ਦਾ ਵੀ ਯਕੀਨ ਦੁਆਇਆ। ਇਹ ਗੋਲ ਦਸੰਬਰ, ੧੯੩੧ ਦੀ ਹੈ। ਜਨਵਰੀ, ੧੯੩੨ ਵਿੱਚ ਵਰਮਾ ਜੀ ਹਮੀਰਪੁਰ ਛੱਡ ਕੇ ਪਰਿਵਾਰ ਸਮੇਤ ਪ੍ਰਤਾਪਗੜ੍ਹ ਵਿੱਚ ਵਕਾਲਤ ਕਰਨ ਲਈ ਆ ਗਏ। ਇਹ ਗੱਲ ਅਲਗ ਹੈ ਕਿ ਇਥੇ ਵੀ ਵਕਾਲਤ ਨਾ ਚਲੀ, ਪਰ 'ਚਿੱਤਰਲੇਖਾ' ਉਹ ਨਿਰੰਤਰ ਲਿਖਦੇ ਰਹੇ।

ਪ੍ਰਤਾਪਗੜ੍ਹ ਵਿੱਚ ਵਰਮਾ ਜੀ ਨੂੰ ਕੋਈ ਪਦਾਰਥਕ ਤਕਲੀਫ ਨਹੀਂ ਸੀ। ਪਰ ਉਸ ਦੀ ਪਤਨੀ ਦੀ ਬੀਮਾਰੀ ਠੀਕ ਨਹੀਂ ਹੋਈ ਸੀ। ਉਨ੍ਹਾਂ ਦੇ ਰਹਿਣ-ਸਹਿਣ ਦਾ ਪਰਚ ਕਿਸੇ ਨਾ ਕਿਸੇ ਬਹਾਨੇ ਭਦਰੀ ਰਾਜ ਤੋਂ ਬਣ ਜਾਂਦਾ ਸੀ। ਪਰ ਰਿਆਸਤ ਦੇ ਮੁਕੱਦਮੇ ਉਨ੍ਹਾਂ ਨੂੰ ਨਹੀਂ ਮਿਲਦੇ ਸਨ। ਉਸ ਲਈ ਪਹਿਲਾਂ ਤੋਂ ਹੀ ਕੁਝ ਵਕ਼ੀਲ ਨਿਯੋਕਤ ਸਨ। ਬਾਹਰ ਦੇ ਮੁਕੱਦਮੇ ਪ੍ਰਾਪਤ ਕਰਨ ਦਾ ਕੋਈ ਤਰੀਕਾ ਨਹੀਂ ਸੀ। ਜਦ ਵਰਮਾ ਜੀ ਨੇ ਰਾਜਾ ਸਾਹਿਬ ਭਦਰੀ ਤੋਂ ਮੁਕੱਦਮੀਆਂ ਦੀ ਮੰਗ ਕੀਤੀ ਤਾਂ ਉਨ੍ਹਾਂ ਨੂੰ ਸਲਾਹ ਦਿੱਤੀ ਗਈ ਕਿ ਪ੍ਰਤਾਪਗੜ੍ਹ ਛੱਡ ਕੇ ਉਹ ਭਦਰਾ ਹੀ ਆ ਜਾਣ ਅਤੇ ਰਿਆਸਤ ਦੇ ਕੰਮ-ਕਾਜ ਵਿੱਚ ਮੈਨੋਜਰ ਨੂੰ ਸਹਿਯੋਗ ਦੇਣ। ਇਕ ਤਰ੍ਹਾਂ ਨਾਲ ਉਨ੍ਹਾਂ ਨੂੰ 'ਮੈਨੋਜਰ' ਕੀ ਮਿਖਲਾਈ ਲਈ ਬੁਲਾਇਆ ਗਿਆ ਸੀ। ਅੰਤ ਉਹ ਪਰਿਵਾਰ ਨੂੰ ਆਪਣੇ ਛੇਟੇ ਭਰਾ ਆਨੰਦ ਸੁਰੂਪ ਵਰਮਾ ਕੈਲ ਅਲਾਹਾਬਾਦ ਛੱਡ ਕੇ ਭਦਰੀ ਚਲੇ ਗਏ (ਸ਼੍ਰੀ ਆਨੰਦ ਸੁਰੂਪ ਵਰਮਾ ਬੀਐਸ.ਸੀ. ਭੱਕ ਪੜ੍ਹਾਈ ਕਰਕੇ ਹੁਣ ਅਲਾਹਾਬਾਦ ਵਿੱਚ ਅਧਿਆਪਕ ਲੱਗ ਗਏ ਸਨ)।

ਭਦਰੀ ਵਿੱਚ ਵੀ ਵਰਮਾ ਜੀ ਨੂੰ ਕੋਈ ਕੰਮ ਨਹੀਂ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਇਹ

ਸੰਕੇਤ ਦਿੱਤਾ ਗਿਆ ਕਿ ਉਹ ਇਥੇ ਸੁਵਿਧਾ ਨਾਲ ਰਹਿੰਦੇ ਹੋਏ ਸਾਹਿਤ-ਸਿਰਜਣਾ ਕਰਦੇ ਰਹਿਣ। ਵਰਮਾ ਜੀ ਨੂੰ ਇਸ ਤਰ੍ਹਾਂ ਦਾ ਮਹਿਝੂਜ ਜੀਵਨ ਪਸੰਦ ਨਹੀਂ ਸੀ। ਫਿਰ ਵੀ ਉਨ੍ਹਾਂ ਨੇ ਇਥੇ ਕੁਝ ਮਹੀਨੇ ਬਿਤਾਏ। ਰਾਜਾ ਸਾਹਿਬ ਭਦਰੀ ਰਾਸ਼ਟਰਵਾਦੀ ਅਤੇ ਮਦਨਮੋਹਨ ਮਾਲਵੀਆ ਦੇ ਸਹਿਯੋਗੀਆਂ ਵਿੱਚੋਂ ਸਨ। ਉਨ੍ਹਾਂ ਦੇ ਨਾਲ ਵਰਮਾ ਜੀ ਨੂੰ ਬੇਬਈ ਦੀ ਧਾਤਗਾ ਕਰਨ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਦੇ ਨਾਲ ਉਹ ਧਾਰਵਦਾ ਜੇਲ੍ਹ ਵਿੱਚ ਮਹਾਤਮਾ ਗਾਂਧੀ ਨੂੰ ਮਿਲਣ ਗਏ। ਰਾਜਾ ਸਾਹਿਬ ਦੇ ਨਾਲ ਉਨ੍ਹਾਂ ਨੇ ਮਾਲਵੀਆ ਜੀ ਵਲੋਂ, ਗੋਰੇ ਜੇਲਰ ਦੀ ਗੈਰਹਾਜ਼ਰੀ ਕਾਰਨ, ਸੰਕੇਤਕ ਭਾਜਾ ਵਿੱਚ ੧੯੩੨ ਦੇ ਅੰਦੇਲਾਨੂੰ ਰੋਕਣ ਜਾਂ ਅੰਗੇ ਵਧਾਉਣ ਦੇ ਵਿਸ਼ੇ ਵਿੱਚ ਨਿਰਦੇਸ਼ ਪ੍ਰਾਪਤ ਕਰਨਾ ਚਾਹਿਆ। ਅੰਦੇਲਾਨ ਮੱਠਾ ਪੈ ਗਿਆ ਅਤੇ ਮਹਾਤਮਾ ਜੀ ਨੇ ਸਹਿਮਤੀ ਦਿੱਤੀ ਕਿ ਜੋਕਰ ਜਨਤਾ ਦੀ ਉਸ ਵਿੱਚ ਕੁਝੀ ਨਾ ਹੋਵੇ ਤਾਂ ਉਸ ਨੂੰ ਚਲਾਉਣਾ ਉਚਿਤ ਨਹੀਂ ਹੋਵੇਗਾ। ਉਥੋਂ ਵਾਪਸੀ ਤੋਂ ਵਰਮਾ ਜੀ ਨੇ ਰਾਜਾ ਸਾਹਿਬ ਨੂੰ ਫਿਰ ਕਿਸੇ ਕੰਮ ਦੀ ਮੰਗ ਕੀਤੀ ਅਤੇ ਉਨ੍ਹਾਂ ਨੂੰ ਸਾਹਿਤ-ਸਿਰਜਣਾ ਵਿੱਚ ਲੱਗੇ ਰਹਿਣ ਦੀ ਸਲਾਹ ਦਿੱਤੀ ਗਈ। ਅੰਤ ਉਨ੍ਹਾਂ ਨੇ ਫੇਸਲਾ ਕੀਤਾ ਕਿ ਭਦਰੀ ਵਿੱਚ ਇਸ ਤਰ੍ਹਾਂ ਕੁਝੇ ਰਹਿਣਾ ਉਨ੍ਹਾਂ ਲਈ ਹੁਣ ਕੋਈ ਮਤਲਬ ਨਹੀਂ ਰੱਖਦਾ; ਚੁਜੇ ਹੀ ਦਿਨ ਉਨ੍ਹਾਂ ਨੇ ਸਦਭਾਵਨਾ ਦੇ ਵਾਤਾਵਰਨ ਵਿੱਚ ਰਾਜਾ ਸਾਹਿਬ ਤੋਂ ਵਿਦਾਈ ਲਈ ਅਤੇ ਵਾਪਸ ਅਲਾਹਾਬਾਦ ਚਲੇ ਗਏ।

ਰਾਜਾ ਸਾਹਿਬ ਨੇ ਉਨ੍ਹਾਂ ਦੀਆਂ ਭਾਵੀ ਯੋਜਨਾਵਾਂ ਵਿੱਚ ਨਿਰੰਤਰ ਸਹਾਇਤਾ ਦੇਣ ਦਾ ਯਕੀਨ ਦੁਆਇਆ।

ਅਲਾਹਾਬਾਦ ਵਿੱਚ ਉਨ੍ਹਾਂ ਨੇ ਰਾਜਾ ਸਾਹਿਬ ਭਦਰੀ ਦੇ ਆਰਥਿਕ ਸਹਿਯੋਗ ਨਾਲ ਪੇਟਾਣਾਂ ਅਤੇ ਦੂਜੇ ਧਾਰਮਿਕ ਗ੍ਰੰਥਾਂ ਦੇ ਉਤਮ ਅਤੇ ਪੁਸਤਕਾਲਾ ਸੰਸਕਰਣ ਪ੍ਰਕਾਸ਼ਤ ਕਰਨ ਦੀ ਯੋਜਨਾ ਬਣਾਈ। ਪੇਟਾਣਾਂ ਦੇ ਸੰਪਾਦਨ ਅਤੇ ਹਿੰਦੀ ਅਨੁਵਾਦ ਦੇ ਕੰਮ ਲਈ ਸ਼੍ਰੀ ਚੰਦਰ ਸ਼੍ਰੇਖਣ ਸ਼ਾਸਤਰੀ (ਸ਼੍ਰੀ ਪਰਭੂ ਦੀਦਰ ਓਝਾ ਮੁਕਤਾਵਾਂ ਦੇ ਪਿਤਾ) ਨੇ ਉਨ੍ਹਾਂ ਨੂੰ ਪਹਿਲਾਂ ਹੀ ਸਹਿਯੋਗ ਦੇਣ ਦਾ ਵਾਅਦਾ ਕੀਤਾ ਸੀ। ਇਸ ਯੋਜਨਾ ਲਈ ਵਰਮਾ ਜੀ ਨੇ ਗਾਈ ਮਾਤਰਾ ਵਿੱਚ ਕਾਗਜ਼ ਖਰੀਦ ਲਿਆ ਸੀ ਅਤੇ ਅਲਾਹਾਬਾਦ ਲਾਅ ਜਰਨਲ ਪ੍ਰੈਸ ਨਾਲ ਗ੍ਰੰਥਾਂ ਦੇ ਪ੍ਰਕਾਸ਼ਨ ਦਾ ਪ੍ਰਬੰਧ ਵੀ ਕਰ ਲਿਆ ਸੀ। ਪਰ ਸ਼ਾਸਤਰੀ ਜੀ ਕਿਸੇ ਕਾਰਨ ਕਰਕੇ ਆਪਣਾ ਵਾਅਦਾ ਪੂਰਾ ਨਾ ਕਰ ਸਕੇ ਅਤੇ ਇਹ ਯੋਜਨਾ ਅਧੂਰੀ ਰਹਿ ਗਈ।

ਇਹ ਉਹ ਸ਼ਾਂ ਸੀ ਜਦੋਂ ਸ਼੍ਰੀ ਕਿਸ਼ਨਕਾਂਤ ਮਾਲਵੀਆ ਦੇ ਨਾਲ ਵਰਮਾ ਜੀ ਦੀ ਆਨੰਦ ਭਵਨ ਵਿੱਚ ਸ਼੍ਰੀਮਤੀ ਸਰੋਜਨੀ ਨਾਇਕੁਨ ਨਾਲ ਮੁਲਾਕਾਤ ਹੋਈ। ਸ਼੍ਰੀਮਤੀ ਨਾਇਕੁਨ ਅਤੇ ਪੇਂਡਲ ਜਵਾਹਰਲਾਲ ਨਹਿਰੂ ਨੂੰ ਉਨ੍ਹਾਂ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ ਅਤੇ ਪ੍ਰਸੰਸਾ ਪ੍ਰਾਪਤ ਕੀਤੀ। ਵਰਮਾ ਜੀ ਦਾ ਉਨ੍ਹਾਂ ਦਿੱਤਾ ਵਿੱਚ ਹੀ ਕਈ ਨਰੰਦਰ ਸ਼ਰਮਾ ਨਾਲ ਸੰਪਰਕ ਹੋਇਆ।

ਬੇਕਾਰੀ ਦੇ ਆਲਮ ਵਿੱਚ ਵਰਮਾ ਜੀ ਨੇ 'ਹਿੰਦੁਸਤਾਨੀ ਅਕਾਦਮੀ' ਦੀਆਂ ਪੁਸਤਕਾਂ

ਦੇ ਵਿਕ੍ਰੋਤਾ ਦਾ ਕੰਮ ਸ਼ੁਰੂ ਕਰ ਦਿਤਾ। ਆਪਣੇ ਖਰਹੇ ਤੇ ਕਈ ਥਾਵਾਂ ਦਾ ਦੌਰਾ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਸਫਲਤਾ ਨਾ ਮਿਲੀ। ਇਧਰ ਤਪਦਿਕ ਨਾਲ ਪੀੜਤ ਪਤਨੀ ਦੀ ਹਾਲਤ ਬਿਗਬੜੀ ਜਾ ਰਹੀ ਸੀ। ਅੰਤ ੧੯੩੩ ਵਿਚ ਉਮਾ ਜੀ ਦੀ ਮੌਤ ਹੋ ਗਈ। ਹੁਣ ਤੱਕ ਵਰਮਾ ਜੀ ਤਿੰਨ ਬੱਚਿਆਂ ਦੇ ਬਾਪ ਬਣ ਚੁੱਕੇ ਸਨ, ਵੱਡੀ ਲੜਕੀ ਸ਼ਕੁੰਤਲਾ ਅਤੇ ਦੋ ਪੁੱਤਰ ਅਭਗ ਅਤੇ ਵਿਜਯ। ਵਰਮਾ ਜੀ ਨੂੰ ਇਸ ਮੌਤ ਨਾਲ ਭਾਵਾਤਮਕ ਠੋਸ ਪਹੁੰਚੀ। ਹੁਣ ਉਨ੍ਹਾਂ ਦੀਆਂ ਪਰਿਵਾਰਕ ਤਿੰਮੇਵਾਰੀਆਂ ਹੋਰ ਵੀ ਵੱਧ ਗਈਆਂ। ਪਰ ਉਨ੍ਹਾਂ ਦੀ ਮਾਤਾ ਨੇ ਕਿਸੇ ਤਰ੍ਹਾਂ ਬੱਚਿਆਂ ਦਾ ਭਾਰ ਸੰਭਾਲ ਲਿਆ। ਇਕ ਸਾਲ ਬਾਅਦ ਪਰਿਵਾਰ ਦੀ ਹਾਲਤ ਨੂੰ ਮੁੱਖ ਰੱਖ ਕੇ ਅਤੇ ਭਾਵਾਤਮਕ ਪੱਧਰ ਤੇ ਆਪਣੇ ਆਪ ਨੂੰ ਬਚਾਉਣ ਲਈ ਉਨ੍ਹਾਂ ਨੇ ਗਿਰਿਜਾ ਨਾਂ ਦੀ ਲੜਕੀ ਨਾਲ ਦੂਜਾ ਵਿਆਹ ਕਰਵਾ ਲਿਆ। ਗਿਰਿਜਾ ਦਾ ਸੰਥੰਧ ਅਲਾਹਾਬਾਦ ਦੇ ਹੀ ਇਕ ਪਰਿਵਾਰ ਨਾਲ ਸੀ।

ਇਕ ਪਾਸੇ ਜਿਥੇ ਉਹ ਉਪਜੀਵਕਾ ਦੇ ਖੇਤਰ ਵਿਚ ਬਰਾਬਰ ਲੜਖੜਾ ਰਹੇ ਸਨ ਉਥੋਂ ਦੂਜੇ ਪਾਸੇ ਸਾਹਿਤ ਦੇ ਖੇਤਰ ਵਿਚ ਉਹ ਪਰਿਧੇਕ ਹੁੰਦੇ ਜਾ ਰਹੇ ਸਨ। ਹੁਣ ਤੱਕ ਉਨ੍ਹਾਂ ਦੀਆਂ ਅਨੇਕ ਕਵਿਤਾਵਾਂ ਪੱਤਰ-ਪੱਤ੍ਰਕਾਵਾਂ ਵਿਚ ਪ੍ਰਕਾਸ਼ਤ ਹੈ ਚੁੱਕੀਆਂ ਸਨ ਅਤੇ ਡਾਇਆਵਾਦ ਪੁੱਗ ਦੇ ਇਕ ਨਵੇਂ ਉਭਰਨ ਵਾਲੇ ਕਵੀ ਦੇ ਰੂਪ ਵਿਚ ਉਨ੍ਹਾਂ ਦੀ ਪ੍ਰਤਿਸ਼ਠਾ ਬਣ ਚੁੱਕੀ ਸੀ। ਇਹ ਗੱਲ ਅਲਗ ਹੈ ਕਿ ਬਾਅਦ ਵਿਚ ਉਨ੍ਹਾਂ ਦੀ ਗਿਣਤੀ ਕਵੀਆਂ ਦੇ ਉਸ ਵਰਗ ਵਿਚ ਹੋਈ ਜਿਸ ਨੂੰ ਉਤਰ ਡਾਇਆਵਾਦੀ ਕਿਹਾ ਜਾਂਦਾ ਹੈ। ੧੯੩੨ ਵਿਚ ਪੰਡਤ ਚੰਦਰ ਸ਼ੇਖਰ ਸ਼ਾਸਤਰੀ ਨੂੰ ਪ੍ਰਕਾਸ਼ਕ ਦਾ ਦਰਜਾ ਦਿੰਦੇ ਹੋਏ ਵਰਮਾ ਜੀ ਆਪਣਾ ਪਹਿਲਾ ਕਾਵਿ-ਸੰਗ੍ਰਹੀ 'ਮਧੁਕਣ' ਛਪਾ ਚੁੱਕੇ ਸਨ। ੧੯੩੪ ਵਿਚ 'ਚਿੱਤਰਲੇਖਾ' ਦੇ ਪ੍ਰਕਾਸ਼ਨ ਦੇ ਨਾਲ ਉਨ੍ਹਾਂ ਦੀ ਸਾਹਿਤਕ ਸਹਿਤੀ ਨੇ ਇਕ ਨਵਾਂ ਮੇਜ਼ ਲਿਆ। ਭਾਵੇਂ ਸ਼ੁਰੂ ਦੇ ਤਿੰਨ ਸਾਲਾਂ ਵਿਚ ਇਸ ਨਾਵਲ ਦੀ ਪੱਟ ਵਿਕਰੀ ਹੋਈ, ਫਿਰ ਵੀ ਇਸ ਨਾਵਲ ਦੇ ਪ੍ਰਕਾਸ਼ਨ ਦੇ ਨਾਲ ਹੀ ਕਥਾ ਲੇਖਕ ਅਤੇ ਕਵੀ ਦੀ ਹੈਮੀਅਤ ਨਾਲ ਵਰਮਾ ਜੀ ਦਾ ਨਾਂ ਸਥਾਪਿਤ ਸਾਹਿਤਕਾਰੀ ਵਿਚ ਲਿਆ ਜਾਣ ਲੱਗਾ। ਬਾਅਦ ਵਿਚ ਸ੍ਰੀ ਪਠਸ਼ੌਤਮ ਦਸ ਟੈਂਡਨ ਦੇ ਕਹਿਣ ਤੇ ਸਾਹਿਤ-ਭਵਨ ਨੇ ਵਰਮਾ ਜੀ ਨੂੰ ਦੂਜੇ ਪ੍ਰਕਾਸ਼ਨ ਦੇ ਲਈ ਛੇਟ ਦੇ ਦਿੱਤੀ ਅਤੇ ਇਸ ਵਾਰ ੧੯੩੭ ਵਿਚ ਵਾਚਸਪਤੀ ਪਾਠਕ ਦੀ ਪ੍ਰੇਰਨਾ ਨਾਲ ਚਿੱਤਰਲੇਖਾ ਭਾਰਤੀ ਭੰਡਾਰ, ਲੀਡਰ ਪ੍ਰੈਸ, ਅਲਾਹਾਬਾਦ ਤੋਂ ਪ੍ਰਕਾਸ਼ਤ ਹੋਈ। ਭਾਰਤੀ ਭੰਡਾਰ ਦਾ ਪਹਿਲਾ ਸੰਸਕਰਣ ਇਕ ਹਜ਼ਾਰ ਕਾਪੀਆਂ ਦਾ ਸੀ ਅਤੇ ਦੂਜੇ ਸਾਲ ਦੂਜਾ ਸੰਸਕਰਣ ਪੇਜ ਹਜ਼ਾਰ ਕਾਪੀਆਂ ਦਾ ਕੱਢਿਆ ਗਿਆ। ਨਾਵਲ ਸਾਹਿਤ ਵਿਚ ਹੀ ਨਹੀਂ ਹਿੰਦੀ ਦੇ ਪ੍ਰਕਾਸ਼ਨ-ਇਤਿਹਾਸ ਵਿਚ ਵੀ ਹਿੱਤਰਲੇਖਾ ਇਕ ਅਹਿਮ ਘਟਨਾ ਹੈ। ਬੰਗਾਲੀ, ਗੁਜਰਾਤੀ, ਮਲਿਆਲਮ, ਤਮਿਲ ਆਦਿ ਭਾਸ਼ਾਵਾਂ ਵਿਚ ਛਪਣ ਤੋਂ ਇਲਾਵਾ ਕੇਵਲ ਹਿੰਦੀ ਵਿਚ ਹੀ ਹੁਣ ਤੱਕ ਇਸ ਦੀਆਂ ਢਾਈ

ਲੱਖ ਤੋਂ ਵੱਧ ਕਾਪੀਆਂ ਵਿਕ ਚੁੱਕੀਆਂ ਹਨ। 'ਚਿੱਤਰਲੇਖਾ' ਦੇ ਪ੍ਰਕਾਸ਼ਨ ਦੇ ਬਾਅਦ ਵਰਮਾ ਜੀ ਨੇ ਜੋ ਕੰਮ ਹੱਥ ਵਿਚ ਲਏ ਅਤੇ ਜਿਸ ਤਰ੍ਹਾਂ ਨਵੇਂ ਨਵੇਂ ਕੰਮ ਉਨ੍ਹਾਂ ਨੂੰ ਮਿਲਦੇ ਰਹੇ, ਉਸ ਦਾ ਪ੍ਰਮੁੱਖ ਕਾਰਨ 'ਚਿੱਤਰਲੇਖਾ' ਦੇ ਮਾਪਿਆ ਨਾਲ ਪ੍ਰਾਪਤ ਕੀਤਾ ਮਾਣ ਸੀ। ਆਰਥਿਕ ਦ੍ਰਿਸ਼ਟੀ ਤੋਂ ਵੀ 'ਚਿੱਤਰਲੇਖਾ' ਦੇ ਕਾਰਨ ਵਰਮਾ ਜੀ ਦੀ ਸਥਿਤੀ ਕੁਝ ਹੋਰ ਤੱਕ ਬਦਲ ਗਈ। ਇਥੋਂ ਹੀ ਬਜ ਨਹੀਂ, ੧੯੪੦ ਵਿਚ ਕੇਂਦਰ ਸ਼ਰਮਾ ਦੇ ਨਿਰਦੇਸ਼ਨ ਵਿਚ 'ਚਿੱਤਰਲੇਖਾ' ਤੇ ਇਕ ਫਿਲਮ ਵੀ ਬਣੀ ਜੋ ਉਨ੍ਹਾਂ ਦਿਨਾਂ ਵਿਚ ਬਹੁਤ ਸਫਲ ਰਹੀ। ਇਸ ਨਾਲ ਵਰਮਾ ਜੀ ਦਾ ਨਾਂ ਸਾਹਿਤ ਦੇ ਖੇਤਰ ਵਿਚ ਵੀ ਪ੍ਰਸਿੱਧ ਹੋ ਗਿਆ। ਅਤੇ ਉਨ੍ਹਾਂ ਨੂੰ ਆਰਥਿਕ ਸਹਾਇਤਾ ਦੀ ਮਿਲੀ।

'ਚਿੱਤਰਲੇਖਾ' ਦੀ ਕੁਮਿਕਾ ਵਿਚ ਵਰਮਾ ਜੀ ਨੇ ਸਪੱਸ਼ਟ ਕਰ ਦਿਤਾ ਸੀ ਕਿ ਉਨ੍ਹਾਂ ਦੀ 'ਚਿੱਤਰਲੇਖਾ' ਅਤੇ ਅਨਾਤੋਲੇ ਫਰਾਸ ਦੀ 'ਬਾਣਾ' ਵਿਚ ਇਹ ਹੀ ਐਦਰ ਹੈ ਜੋ ਉਨ੍ਹਾਂ ਵਿਚ ਅਤੇ ਅਨਾਤੋਲੇ ਫਰਾਸ ਵਿਚਕਾਰ ਹੈ। ਬੰਦੂ ਜਿਹੇ ਅੰਤਰ ਨਾਲ ਉਨ੍ਹਾਂ ਨੇ ਇਹ ਸਵੀਕਾਰ ਕੀਤਾ ਕਿ ਉਨ੍ਹਾਂ ਨੂੰ 'ਚਿੱਤਰਲੇਖਾ' ਦੇ ਲਿਖਣ ਦੀ ਪ੍ਰੇਰਨਾ ਅਨਾਤੋਲੇ ਫਰਾਸ ਤੋਂ ਮਿਲੀ ਹੈ ਅਤੇ ਦੋਵਾਂ ਪੁਸਤਕਾਂ ਦੇ ਮੂਲ ਵਿਸ਼ੇ ਵਸਤੂ ਵਿਚ ਬੰਦੂ ਸਮਾਨਤਾ ਹੈ। ਪਰ ਜਿਥੇ ਦਾਰਸ਼ਨਿਕ ਵਿਵੇਚਨ ਦੀ ਪਿਠੜ੍ਹੀ ਵਿਚ 'ਬਾਣਾ' ਇਕ ਬਹੁਤ ਗੰਭੀਰ ਅਤੇ ਸਫਲ ਨਾਵਲ ਹੈ, ਉਥੋਂ ਓਪਰੀ ਦਾਰਸ਼ਨਿਕਤਾ ਅਤੇ ਸੰਦੇਹ-ਧੁਕਤ ਇਤਿਹਾਸਕਤਾ ਦੇ ਬਾਵਜੂਦ 'ਚਿੱਤਰਲੇਖਾ' ਅਤਿਅੰਤ ਨਾਟਕੀ ਅਤੇ ਬਾਣਾ ਦੇ ਮੁਕਾਬਲੇ ਆਮ ਪਾਠਕ ਲਈ ਕਿਤੇ ਅਧਿਕ ਪੜ੍ਹਨਯੋਗ ਹੈ। ਵਰਮਾ ਜੀ ਨੇ ਖੁਦ ਕਈ ਥਾਵਾਂ ਤੇ ਸਵੀਕਾਰ ਕੀਤਾ ਹੈ ਕਿ ਨਾ ਉਨ੍ਹਾਂ ਦੀ ਕੁੱਝ ਸਹਿਤ ਦੇ ਗੰਭੀਰ ਅਧਿਐਨ, ਅਤੇ ਨਾ ਦਰਸ਼ਨ ਸ਼ਾਸਤਰ ਵਿਚ ਰਹੀ ਹੈ। ਬਾਅਦ ਵਿਚ ਨਾਵਲਾਂ ਅਤੇ ਕਵਿਤਾਵਾਂ ਵਿਚ ਸਪੱਸ਼ਟ ਤੌਰ ਤੇ ਜਿਸ ਭਾਗਵਾਦ ਦੀ ਉਹ ਬਹੁਤ ਵਾਰੀ ਚਹੜਾ ਕਰਦੇ ਹਨ, ਉਹ ਵੀ ਅਸਲ ਵਿਚ ਪੁਸ਼ਿਤੀਆਂ ਤੋਂ ਮਾਨਵੀ ਨੁਰ ਦੇ ਵਿਕਾਸ ਦੀ ਉਸ ਵਰਗੀ ਵੱਡੀ ਕਹਾਣੀ ਹੈ। ਆਪਣੇ ਲਿੰਦਣੀਜ ਅਤੀਤ ਦੇ ਬਾਵਜੂਦ 'ਬਾਣਾ' ਜਿਸ ਦੇਵੀ ਨੁਰ ਦੀ ਅਧਿਕਾਰੀ ਬਣਦੀ ਹੈ, ਉਹ ਅਸਲ ਵਿਚ ਪੁਸ਼ਿਤੀਆਂ ਤੋਂ ਮਾਨਵੀ ਗਰਿਮਾ ਦੀ ਚਰਮ ਜਿੱਤ ਹੈ। ਇਸ ਦੇ ਉਲਟਾ 'ਚਿੱਤਰਲੇਖਾ' ਵਿਚ ਪਾਪ ਅਤੇ ਪੁੱਨ ਦੀ ਜਿਸ ਤਰ੍ਹਾਂ ਨੂੰ ਮਿਲਦੀ ਹੈ, ਉਸ ਦਾ 'ਚਿੱਤਰਲੇਖਾ' ਵਿਚ ਨਾ ਉਸ ਤਰ੍ਹਾਂ ਦਾ ਵਿਵੇਚਨ ਹੈ ਅਤੇ ਨਾ ਉਥੋਂ ਮਾਨਵੀ ਨੁਰ ਦੇ ਵਿਕਾਸ ਦੀ ਉਸ ਵਰਗੀ ਵੱਡੀ ਕਹਾਣੀ ਹੈ। ਆਪਣੇ ਲਿੰਦਣੀਜ ਅਤੀਤ ਦੇ ਬਾਵਜੂਦ 'ਬਾਣਾ' ਜਿਸ ਦੇਵੀ ਨੁਰ ਦੀ ਅਧਿਕਾਰੀ ਬਣਦੀ ਹੈ, ਉਹ ਅਸਲ ਵਿਚ ਪੁਸ਼ਿਤੀਆਂ ਤੋਂ ਮਾਨਵੀ ਗਰਿਮਾ ਦੀ ਚਰਮ ਜਿੱਤ ਹੈ। ਇਸ ਦੇ ਉਲਟਾ 'ਚਿੱਤਰਲੇਖਾ' ਵਿਚ ਪਾਪ ਅਤੇ ਪੁੱਨ ਦੀ ਜਿਸ ਤਰ੍ਹਾਂ ਨੂੰ ਮਿਲਦੀ ਹੈ, ਉਸ ਦਾ 'ਚਿੱਤਰਲੇਖਾ' ਵਿਚ ਨਾ ਉਸ ਤਰ੍ਹਾਂ ਦਾ ਵਿਵੇਚਨ ਹੈ ਅਤੇ ਇਕ ਸਥਿਤੀ ਵਿਚ ਜੋ ਪਾਪ ਹੈ, ਉਹ ਦੂਜੀ ਸਥਿਤੀ ਵਿਚ ਪੁੱਨ ਹੈ ਸਕਦਾ ਹੈ। ਇਸ ਜੀਵਨ ਦਰਸ਼ਨ ਵਿਚ ਬਹੁਤ ਸਰਲੀਕਰਣ ਦਾ ਯਤਨ ਕੀਤਾ ਗਿਆ ਹੈ, ਜਿਸ ਨੂੰ ਸੂਖਮ ਦਾਰਸ਼ਨਿਕ ਦ੍ਰਿਸ਼ਟੀ ਦੇਣੀ ਆਧਾਰੀ ਨਾਲ ਗੁਹਿਣ ਨਹੀਂ ਕਰੇਗੀ। ਇਕ ਪਾਸੇ

ਤਾਂ ਇਹ, ਦੂਜੇ ਪਸੇ 'ਚਿੱਤਰਲੋਖਾ' ਵਿਚ ਜਿਸ ਮੇਰੀਆਕਾਲੀਨ ਪਿੱਠ੍ਹੂਮੀ ਦੀਆਂ ਸਾਂਸਕ੍ਰਿਤਕ ਘਟਨਾਵਾਂ ਨੂੰ ਪੇਸ਼ ਕੀਤਾ ਗਿਆ ਹੈ, ਉਸ ਦਾ ਇਤਿਹਾਸਕ ਤੱਥਾ ਅਤੇ ਯਥਾਰਥ ਨਾਲ ਬਹੁਤ ਘੱਟ ਸੰਬੰਧ ਹੈ। ਇਤਿਹਾਸਕ ਦਿਸ਼ਟੀ ਤੋਂ ਨਾਵਲ ਵਿਚ ਕਈ ਕਾਲ-ਖੰਡ (ਏਨਾਕਰਨਿਜਮ) ਦੀਆਂ ਉਦਾਹਰਣਾਂ ਵੀ ਮਿਲ ਜਾਂਦੀਆਂ ਹਨ। ਪਤਨ' ਲਿਖਣ ਸਮੇਂ ਭਗਵਤੀ ਬਾਬੂ ਨੇ ਅਵਧੇ ਦੇ ਤਤਕਾਲੀਨ ਇਤਿਹਾਸ, ਕਲਾ ਅਤੇ ਸੈਸਕ੍ਰਿਤੀ ਪ੍ਰਤੀ ਵੀ ਅਜਿਹੀ ਹੀ ਉਦਾਸੀਨਤਾ ਦਿਖਾਈ ਹੈ।

ਪਰ ਇਸਨੂੰ ਬਾਬੂ ਜੀ ਦੀ ਪ੍ਰਤਿਭਾ ਦਾ ਚਮਤਕਾਰ ਹੀ ਮੰਨਣਾ ਚਾਹੀਦਾ ਹੈ ਕਿ ਉਪਰ ਵਰਨਣ ਕੀਤੀਆਂ ਵੱਡੀਆਂ ਕਮਜ਼ੋਰੀਆਂ ਦੇ ਬਾਵਜੂਦ ਕਥਾ ਦੀ ਅਨੁਠੀ ਸੰਚਨਾ, ਪਾਤਰਾਂ ਦੀ ਨਾਟਕੀ ਚਿੱਤ੍ਰਾਤਮਕਤਾ, ਭਾਰਤੀ ਸਾਹਿਤ ਲਈ ਇਕ ਅਦਭੂਤ ਦੇਣ ਬਣ ਗਈ ਹੈ। ਇਸ ਤੋਂ ਪਹਿਲਾਂ ਹਿੰਦੀ ਵਿਚ, ਗੰਡੀਰਤਾ ਦੇ ਬਾਵਜੂਦ, ਸਾਇਦ ਹੀ ਕੋਈ ਏਨਾ ਦਿਲਚਸਪ ਜਾਂ ਗਹਿਰਾਈ ਵਾਲਾ ਨਾਵਲ ਲਿਖਿਆ ਗਿਆ ਹੋਵੇ। ਇਕ ਵਾਰ ਫਿਰ 'ਚਿੱਤਰਲੋਖਾ' ਨੇ 'ਵਿਕਾਰ ਆਫ ਵੇਕੰਡ' ਦੀ ਕੁਮਿਕਾ ਵਿਚ ਗੋਲਡਸਮੀਬ ਦੇ ਇਸ ਪੁਰਾਣੇ ਕਥਨ ਦੀ ਪੁਸ਼ਟੀ ਕੀਤੀ ਹੈ ਕਿ ਪੂਰਨ ਤੌਰ ਤੇ ਦੇਸ਼ ਰਹਿਤ ਹੋਣ ਤੇ ਵੀ ਕੋਈ ਰਚਨਾ ਕਲਾਹੀਣ ਬਣੀ ਰਹਿ ਸਕਦੀ ਹੈ ਅਤੇ ਉਸ ਦੇ ਨਾਲ ਅਨੇਕ ਦੇਸ਼ ਹੋਣ ਤੇ ਵੀ ਕੋਈ ਰਚਨਾ ਕਲਾ ਦਾ ਉਤਮ ਨਮੂਨਾ ਬਣ ਸਕਦੀ ਹੈ।

'ਚਿੱਤਰਲੋਖਾ' ਦੀ ਅਸੀਮ ਸਫਲਤਾ ਦੇ ਕੁਝ ਕਾਰਨ ਉਪਰ ਦਿੱਤੇ ਗਏ ਹਨ। ਇਨ੍ਹਾਂ ਤੋਂ ਇਲਾਵਾ ਸਾਨ੍ਹੂ ਕਥਾ ਦੇ ਪ੍ਰਵਾਹ ਨੂੰ ਅਤੇ ਬੋਲੋੜਾ ਵਿਸਤਾਰ ਦੇਣ ਤੇ ਲੇਖਕ ਦੇ ਪੂਰਨ ਸੰਜਮ ਨੂੰ ਵੀ ਨਹੀਂ ਕੁਲਣਾ ਚਾਹੀਦਾ। ਸੈਲੀ ਦੀ ਦਿਸ਼ਟੀ ਤੋਂ ਇਹ ਬਹੁਤ ਹੀ ਸਹਿਜ ਅਤੇ ਸਰਲ ਲਿਖਤ ਹੈ। ਪਰ ਸਭ ਤੋਂ ਮਹੱਤਵਪੂਰਨ ਤੱਤ-ਕਥਾ ਦੀ ਸੰਚਨਾ ਹੈ।

'ਚਿੱਤਰਲੋਖਾ' ਦਾ ਸੰਪੂਰਨ ਵਾਤਾਵਰਨ ਬਹੁਤ ਹੀ ਉਚੀ ਵਰਗ ਨਾਲ ਸੰਬੰਧਿਤ ਹੈ। ਪਰ ਉਸ ਦੀ ਕਥਾ ਦਾ ਤੱਤਰ ਉਨ੍ਹਾਂ ਲੋਕ-ਕਥਾਵਾਂ ਦੀਆਂ ਪ੍ਰਚਲਤ ਪ੍ਰੇਪਰਾਵਾਂ ਦੇ ਅਨੁਰੂਪ ਹੈ, ਜਿਸ ਵਿਚ ਕਿਸੇ ਰਾਜਾ ਦੇ ਦੇ ਜਾਂ ਤਿੰਨ ਰਾਜਕੁਮਾਰ ਕਿਸੇ ਅਲੱਭ ਵਸਤੂ ਦੀ ਤਲਾਸ ਵਿਚ ਬਿੱਖੜੇ ਪੈਡਿਆਂ ਨੂੰ ਤੈਅ ਕਰਦੇ ਹਨ ਅਤੇ ਕਠਨ ਪ੍ਰਸਥਿਤੀਆਂ ਦਾ ਸਾਹਮਣਾ ਕਰਦੇ ਹੋਏ, ਅਲਗ-ਅਲਗ ਅਨੁਭਵਾਂ ਦੋਂ ਗੁਜ਼ਰਦੇ ਹੋਏ, ਆਪਣੀ-ਆਪਣੀ ਰਾਮ ਕਹਾਣੀ ਲੈ ਕੇ ਵਾਪਸ ਆਉਂਦੇ ਹਨ। ਲੋਕ-ਕਥਾਵਾਂ ਵਿਚ ਇਹ ਅਨੁਭਵ ਬਿਲਕੁਲ ਵਿਪਰੀਤ ਪ੍ਰਸਥਿਤੀਆਂ ਵਿਚ ਹੁੰਦੇ ਹਨ। 'ਚਿੱਤਰਲੋਖਾ' ਦੀ ਪਿੱਠ੍ਹੂਮੀ ਇਤਿਹਾਸਕ ਹੈ, ਉਸ ਦੀ ਸੈਲੀ ਆਪਣੇ ਰਚਨਾਕਾਲ ਦੇ ਹਿਸਾਬ ਨਾਲ ਬਹੁਤ ਆਧੁਨਿਕ ਹੈ, ਪਰ ਉਸ ਦਾ ਤੱਤਰ ਮੂਲ ਰੂਪ ਵਿਚ ਅਜਿਹੀਆਂ ਹੀ ਲੋਕ-ਕਥਾਵਾਂ ਦਾ ਹੈ। ਇਥੇ ਵੀ ਮਹਾਤਮਾ ਰਤਨਾਂਬਰ ਦੇ ਦੇ ਯਿਸ, ਸ਼ਵੇਤਾਂਕ ਅਤੇ ਵਿਸ਼ਾਲਾਦੇਵ, ਪਾਪ ਪੁੰਨ ਦਾ ਰਹੱਸ ਸਮਝਣ ਦੇ ਲਈ ਉਲਟ ਦਿਸ਼ਾਵਾਂ ਵਿਚ ਜਾਂਦੇ ਹਨ।

ਰਤਨਾਂਬਰ ਸ਼ਵੇਤਾਂਕ ਨੂੰ ਵਿਲਾਸ ਅਤੇ ਸਾਨ-ਸੈਕਤ ਦੇ ਪ੍ਰਤੀਕ ਬੀਜਗੁਪਤ ਅਤੇ ਚਿੱਤਰਲੋਖਾ ਦੀ ਦੇਖ-ਰੇਖ ਵਿਚ ਛੱਡਦੇ ਹਨ ਅਤੇ ਵਿਸ਼ਾਲਾਦੇਵ ਨੂੰ ਪਰਮ ਤਿਆਰੀ ਅੰਤਰਕ੍ਰਿਆਵਾਂ ਦਾ ਨਾਟਕੀ ਸੋਜੇਜਨ ਕਰਾ ਕੇ ਭਗਵਤੀ ਬਾਬੂ ਸ਼ਵੇਤਾਂਕ ਅਤੇ ਵਿਸ਼ਾਲਾਦੇਵ ਨੂੰ ਦੇ ਬਿਲਕੁਲ ਤਿੰਨ ਸਿਟਿਆਂ ਨਾਲ ਗੁਰੂ ਦੇ ਪਾਸ ਅੰਤਿਮ ਹਲ ਲਈ ਬੜਾ ਕਰ ਦਿੱਦੇ ਹਨ। ਛੋਟੇ ਆਕਾਰ ਦਾ ਨਾਵਲ ਹੁੰਦੇ ਹੋਏ ਵੀ ਚਿੱਤਰਲੋਖਾ ਪਾਠਕ ਨੂੰ ਇਕੋ ਸਮੇਂ ਇਤਿਹਾਸਕ ਰੈਮਾਂਸ, ਸਾਨ-ਸੈਕਤ ਅਤੇ ਵਿਲਾਸ ਦੇ ਅਨੁਭਵ, ਪੋਗ ਮਾਰਗ ਦੀ ਕਠਨ ਸਾਧਨਾ ਅਤੇ ਉਸ ਦੇ ਜੋਖਮ, ਪਾਪ-ਪੁੰਨ ਦਾ ਆਸਾਨੀ ਨਾਲ ਸਮਝ ਅਉਣ ਵਾਲਾ ਦਰਜਨ ਆਇ ਤਾਂ ਦਿੰਦੇ ਹੀ ਹਨ, ਅਣਚਾਹੇ ਹੀ ਉਸ ਨੂੰ ਲੋਕ-ਕਥਾ ਦੀ ਉਸ ਕੁੱਲੀ ਹੋਈ ਦੁਨੀਆ ਵਿਚ ਵੀ ਵਾਪਸ ਲੈ ਆਉਂਦੀ ਹੈ ਜੋ 'ਨਾਸਟੋਲਿਜਯਾ' ਦੇ ਰੂਪ ਵਿਚ ਉਸ ਦੀ ਮਾਨਸਿਕਤਾ ਦਾ ਜ਼ਰੂਰੀ ਅੰਗ ਬਣੀ ਹੋਈ ਹੈ।

### ਕਲਕੱਤਾ ਅਤੇ ਬੰਬਈ—ਪ੍ਰਵਾਸ

ਵਕਾਲਤ ਦਾ ਬਹਾਨਾ ਵੀ ਹੁਣ ਛੁੱਟ ਬੁੱਕਿਆ ਸੀ। ਪ੍ਰਤਾਪਗੜ੍ਹ ਅਤੇ ਭਦਰੀ ਦੇ ਅਨੁਭਵਾਂ ਕਾਰਨ ਅਲਾਹਾਬਾਦ ਆ ਜਾਣ ਤੇ ਵਰਮਾ ਜੀ ਹੁਣ ਪੂਰਨ ਤੌਰ ਤੇ ਸਾਹਿਤ ਤੇ ਨਿਰਭਰ ਹੋ ਚੁੱਕੇ ਸਨ ਅਤੇ ਜੀਵਿਕਾ ਲਈ ਨਵੈਂ-ਨਵੈਂ ਢੰਗ ਆਪਨਾ ਰਹੇ ਸਨ। ਪਰ ਹਰ ਨਵੈਂ ਕੰਮ ਵਿਚ ਇਕ ਰੁਕਾਵਟ ਸੀ, ਅਤੇ ਇਹ ਰੁਕਾਵਟ ਸੀ ਉਨ੍ਹਾਂ ਦਾ ਸੁਭਾਅ ਜੋ ਰਾਜਨੀਤਕ, ਸਾਮੇਂਜ਼ੀ ਜਾਂ ਪ੍ਰਸ਼ਾਸਕੀ ਸੋਚ ਵਾਲਿਆਂ ਦੇ ਵਿਚ ਉਨ੍ਹਾਂ ਨੂੰ ਇਕ ਹੱਦ ਤੱਕ ਹੀ ਲੈ ਜਾਂਦਾ ਸੀ ਅਤੇ ਉਸ ਦੇ ਬਾਅਦ ਉਨ੍ਹਾਂ ਦੀ ਹਉਂ ਨੂੰ ਭੜਕਾ ਕੇ ਕੀਤੇ-ਕਰਾਏ 'ਤੇ ਪਾਣੀ ਫੇਰ ਦਿੰਦਾ ਸੀ। 'ਦਸ ਦਿਨ ਕੈਪਟਨ ਕਾਸ਼' ਅਤੇ 'ਗਿਆਰਵੇਂ ਦਿਨ ਲੈਫਟੀਨੈਂਟ ਡੈਮ ਈਟ' ਵਾਲੀ ਮਸ਼ਹੂਰ ਕਹਾਵਤ ਦੇ ਉਹ ਸਜੀਵ ਉਦਾਹਰਣ ਬਣ ਗਏ ਸਨ। 'ਪੁਪੱਲ' - ਵਰਗੀ ਆਤਮਕਥਾਪਰਕ ਪ੍ਰਸਤਕ ਵਿਚ ਵਰਮਾ ਜੀ ਨੇ ਇਸ ਆਦਤ ਨੂੰ ਕਈ ਜਗ੍ਹਾ 'ਆਤਮ ਸਨਮਾਨ' - ਕਿਸੇ ਅੰਗੇ ਨਾ ਬੁਕਣ ਦਾ ਸੁਭਾਅ ਆਇ ਦੀ ਸੰਗਿਆ ਦਿਤੀ ਹੈ, ਭਾਵ ਅੰਗੂੜੀ ਸਾਜਨ ਅਤੇ ਸਾਮੇਂਜ਼ੀ ਪੁੱਗ ਦੇ ਸਾਹਿਤਕਾਰਾਂ ਦੇ ਲਈ ਰਾਜਿਆਂ, ਤਾਲੁਕੇਦਾਰਾਂ, ਅਫਸਰਾਂ, ਉਦਘੋਸ਼ਤੀਆਂ ਅਤੇ ਵਾਪਰੀਆਂ ਨਾਲ ਨਿੱਜੀ ਸੰਬੰਧ ਰੱਖਣਾ, ਉਨ੍ਹਾਂ ਦਾ ਸਹਾਰਾ ਲੈਣਾ ਜਾਂ ਉਨ੍ਹਾਂ ਤੋਂ ਸਹਾਇਤਾ ਪ੍ਰਾਪਤ ਕਰਨਾ ਸਾਮਾਜਿਕ ਦਿਸ਼ਟੀ ਤੋਂ ਦੈਸ਼ਪੂਰਨ ਨਹੀਂ ਮੰਨਿਆ ਜਾਂਦਾ ਸੀ। ਵਰਮਾ ਜੀ ਉਨ੍ਹਾਂ ਤੋਂ ਮਦਦ ਵੀ ਲੇ ਸਕਦੇ ਸਨ। ਇਕ ਤਾਂ ਇਹ ਕਿ ਉਹ ਦਾਨ ਨਹੀਂ ਲੈਣਗੇ, ਕੁਝ ਕਰਨ ਦੇ ਬਦਲੇ ਹੀ ਉਹ ਉਸ ਦਾ ਪ੍ਰਤਿਵਲ ਲੈਣਗੇ ਅਤੇ ਕੁਝ ਨਾ ਕਰ ਸਕੇ ਤਾਂ ਉਸ ਨੂੰ ਉਧਾਰ ਦੇ ਰੂਪ ਵਿਚ ਗੁਹਿਣ ਕਰਨਗੇ। ਅਤੇ ਦੂਜਾ ਇਹ ਕਿ ਉਹ ਸਾਮਾਜਿਕ ਪੱਧਰ ਤੇ ਜੀ-ਹਜ਼ੂਰੀ

ਨਹੀਂ ਕਰਨਗੇ, ਆਪਣੀ ਸੁਤੰਤਰ ਰਾਏ ਕਾਇਮ ਰੱਖਣ ਦੀ ਅਤੇ ਉਸ ਨੂੰ ਪ੍ਰਗਟ ਕਰਨ ਦੀ ਸੁਤੰਤਰਤਾ ਨੂੰ ਉਹ ਕੁਠਿਤ ਨਹੀਂ ਹੋਣ ਦੇਣਗੇ। ਤੀਜੀ ਪ੍ਰੀਵਰਤੀ ਇਹ ਵੀ ਸੀ ਕਿ ਉਹ ਕੋਈ ਵੀ ਅਜਿਹੀ ਘਟਨਾ ਹੋਣ 'ਤੇ, ਜੇ ਦੇਖਣ ਵਿਚ ਭਾਵੇਂ ਛੋਟੀ ਜਿਹੀ ਹੋਵੇ ਪਰ ਜੇ ਉਨ੍ਹਾਂ ਦੇ ਮਨ ਨੂੰ ਚੁੱਭ ਗਈ ਹੋਵੇ, ਭਵਿੱਖ ਦਾ ਧਿਆਨ ਕੀਤੇ ਬਿਨਾਂ ਉਹ ਪ੍ਰਤੀਕ੍ਰਿਆ ਕਰ ਦੇਣਗੇ। ਵਰਮਾ ਜੀ ਨੇ ਇਨ੍ਹਾਂ ਸਭ ਨੂੰ ਆਤਮ-ਸਨਮਾਨ ਦੇ ਭਾਵ ਅਤੇ ਵਿਰਾਟ ਅਹਿਮੀਅਤ ਦੇ ਰੂਪ ਵਿਚ ਸਵੀਕਾਰ ਕੀਤਾ ਹੈ ਅਤੇ ਫਿਰ ਬਹੁਤ ਪ੍ਰੀਨਤਾ ਦੇ ਨਾਲ ਇਨ੍ਹਾਂ ਦੇਹਾਂ ਥੈਮਿਆਂ ਵਿਚ ਭਾਵੁਕ, ਵਿਆਕੂਲ, ਚਿੰਤਤ ਅਤੇ ਸੰਵੇਦਨਸ਼ੀਲ ਕਰੀ ਅਤੇ ਕਥਾਕਾਰ ਦੀ ਸਹਜ ਪ੍ਰਤੀਕ੍ਰਿਆ ਵੀ ਹੈ ਸਕਦੀ ਹੈ।

ਸਰਦਾਰ ਨਰਵਦਾ ਪ੍ਰਸਾਦ ਸਿੰਘ ਦੇ ਸੰਪਰਕ ਵਾਲੀ ਘਟਨਾ ਇਸੇ ਸ੍ਰੀਨੀ ਦੀ ਹੈ। 'ਚਿੰਤਰਲੇਖਾ' ਸਫਲ ਹੋ ਰਹੀ ਸੀ, ਕਵੀ ਅਤੇ ਕਥਾਕਾਰ ਦੇ ਰੂਪ ਵਿਚ ਵਰਮਾ ਜੀ ਪ੍ਰਸਿੱਧ ਹੋ ਰਹੇ ਸਨ। ਅਲਾਹਾਬਾਦ ਦੇ ਜਵਾਨ ਸਾਹਿਤਕਾਰਾਂ ਨੇ ਮਿਲ ਕੇ ਸਾਹਿਤ-ਸਮਾਜ ਨਾਂ ਦੀ ਇਕ ਸੰਸਥਾ ਬਣਾਈ ਸੀ। ਉਸ ਵਿਚ ਰਾਜਭਾਗ ਵਰਮਾ, ਮਹਾਂਦੇਵੀ ਵਰਮਾ ਅਤੇ ਭਗਵਤੀਚਰਣ ਵਰਮਾ ਵਰਗੇ ਸਾਹਿਤਕਾਰ ਹਰ ਹਫ਼ਤੇ ਇਕੱਠੇ ਹੁੰਦੇ ਸਨ। ਕੁਝ ਹੋਰ ਵੀ ਸਾਹਿਤਕਾਰ ਸਨ : ਯਥੋਤੀ ਪ੍ਰਸਾਦ ਮਿਸ਼ਨ 'ਨਿਰਮਲ', ਸ਼੍ਰੀਨਾਥ ਸਿੰਘ ਅਤੇ ਵਿਕਰਮਾਂਦਿਤਯ ਸਿੰਘ 'ਵਿਕਰਮ' ਆਦਿ।

ਉਧਰ ਪਰਿਵਾਰ ਦੀ ਹਾਲਤ ਡਾਵਾਂਡੋਲ ਸੀ। ਵਕਾਲਤ ਕਰਨ ਦਾ ਵਿਖਾਵਾ ਵੀ ਹੁਣ ਨਹੀਂ ਬਚਿਆ ਸੀ। ਭਦਰੀ ਰਾਜ ਦੇ ਸਾਹਿਨੋਗ ਨਾਲ ਚਲਾਈ ਗਈ ਪ੍ਰਕਾਸ਼ਨ-ਪੇਜਨਾ ਫੇਲ੍ਹ ਹੋ ਚੁੱਕੀ ਸੀ। ਉਨ੍ਹਾਂ ਦਿਨਾਂ ਵਿਚ ਭਦਰੀ ਰਾਜ ਦੇ 'ਦਾਨਾ ਭਾਈ' ਸਮਭੁਸ਼ਟ ਸਿੰਘ ਨੇ ਰੀਵਾਂ ਰਾਜ ਦੇ ਇਕ ਸਾਮੇਤ, ਜੇ ਅਸਲ ਵਿਚ ਰਾਸ਼ਟਰਵਾਦੀ ਸਨ, ਸਰਦਾਰ ਨਰਵਦਾ ਪ੍ਰਸਾਦ ਸਿੰਘ ਦਾ ਨਾ ਲਿਆ। ਉਨ੍ਹਾਂ ਨੂੰ ਚੌਂਸਿਆ ਗਿਆ ਕਿ ਉਹ ਇਕ ਆਦਰਸ਼ ਬੀਮਾ ਕੇਪਨੀ ਬਣਾ ਰਹੇ ਹਨ। ਉਸ ਦੇ ਸਹਿਯੋਗ ਪਦ 'ਤੇ ਵਰਮਾ ਜੀ ਨੂੰ ਨਿਯੋਕਤ ਕੀਤਾ ਜਾ ਸਕਦਾ ਹੈ।

ਭਗਵਤੀ ਬਾਬੂ ਤਿਆਰ ਹੋ ਗਏ। ਸੱਠ ਜਾਂ ਸੱਤਰ ਰੁਪਏ ਮਹੀਨਾ 'ਤੇ - ਸਹੀ ਰਕਮ ਉਨ੍ਹਾਂ ਨੂੰ ਯਾਦ ਨਹੀਂ। ਉਨ੍ਹਾਂ ਦੀ ਨਿਯੋਕਤੀ ਹੋ ਗਈ। ਕੰਮ ਬਹੁਤ ਘੱਟ ਸੀ। ਸ਼ੇਅਰ ਬਹੁਤ ਮੇਦੇ ਵਿਕ ਰਹੇ ਸਨ। ਥੇਵੇਂ ਹੀ ਦਿਨਾਂ ਵਿਚ ਵਰਮਾ ਜੀ ਨੂੰ ਲੋਗਾਂ ਕਿ ਨਰਵਦਾ ਪ੍ਰਸਾਦ ਸਿੰਘ ਜੀ ਉਨ੍ਹਾਂ ਨੂੰ ਮਹਾਨ ਸਾਹਿਤਕਾਰ ਨਾ ਮੈਨ ਕੇ, ਸਿਰਫ਼ ਆਪਣਾ ਨੈਕਰ ਸਮਝਦੇ ਹਨ। ਹਉਂ ਦਾ ਟਕਰਾ ਸੀ, ਕਿਸੇ ਗੱਲ 'ਤੇ ਆਪਣੇ ਆਪ ਨੂੰ ਅਪਮਾਨਿਤ ਮੈਨ ਕੇ ਭਗਵਤੀ ਬਾਬੂ ਨੇ ਤਿਆਗ ਪੱਤਰ ਦੇ ਦਿੱਤਾ। ਸਰਦਾਰ ਨਰਵਦਾ ਪ੍ਰਸਾਦ ਸਿੰਘ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਮਝੇਤੇ ਦੀ ਲਛਮਣ-ਰੇਖਾ ਪਾਰ ਕਰ ਚੁੱਕੇ ਸਨ।

ਇਸ ਦੌਰਾਨ ੧੯੩੫ ਵਿਚ ਉਹ ਹਿੰਦੀ ਸਾਹਿਤਯ ਸੰਮੇਲਨ ਦੇ ਸਾਹਿਤ ਮੇਤਰੀ ਚੁਣੇ ਗਏ। 'ਚਿੰਤਰਲੇਖਾ' ਦਾ ਅਸਲ ਪ੍ਰਚਾਰ ਅਤੇ ਪ੍ਰਸਾਰ ਭਾਰਤੀ ਭੇਡਾਰ, ਅਲਾਹਾਬਾਦ ਦੁਆਰਾ

ਉਸ ਦੇ ਦੁਬਾਰਾ ਪ੍ਰਕਾਸ਼ਤ ਹੋਣ ਦੇ ਬਾਅਦ ਹੋਇਆ। ਇਹ ਗੱਲ ੧੯੩੭ ਦੀ ਹੈ। ਉਸ ਦੇ ਨਾਲ ਹੀ ਵਰਮਾ ਜੀ ਦਾ ਜੀਵਨ, ਕਠਿਨਾਈਆਂ ਦੇ ਸਾਵਜ਼ੂਦ, ਪਹਿਲਾਂ ਨਾਲੋਂ ਸੁਵਿਧਾ ਭਰਪੂਰ ਹੁੰਦਾ ਹਿਆ। ਹੁਣ ਤੱਕ ਉਹਨਾਂ ਦੇ ਤਿੰਨ ਨਾਵਲ (ਪਤਨ; ਚਿੰਤਰਲੇਖਾ ਅਤੇ 'ਤੀਨ ਵਰਸ'), ਦੋ ਕਾਵਿ-ਸੰਗ੍ਰਹਿ ('ਮਹੁਕਣ' ਅਤੇ 'ਪ੍ਰਾ ਸੰਗ੍ਰਹਿ') ਅਤੇ ਦੋ ਕਹਾਣੀ-ਸੰਗ੍ਰਹਿ ('ਇਨਸਟਾਲਮੈਂਟ' ਅਤੇ 'ਦੇ ਬਾਂਕੇ') ਪ੍ਰਕਾਸ਼ਤ ਹੋ ਚੁੱਕੇ ਸਨ ਅਤੇ ਇਕ ਬਹੁਮੁਖੀ ਪ੍ਰਤਿਤਾ ਵਾਲੇ ਸਾਹਿਤਕਾਰ ਦੇ ਰੂਪ ਵਿਚ ਉਹ ਨਮਨਾ ਬੱਟ ਚੁੱਕੇ ਸਨ। ਉਸ ਤੋਂ ਪ੍ਰਗਾਹਿਤ ਹੋ ਕੇ ਫਿਲਮ ਕਾਰਪੋਰੇਸ਼ਨ, ਕਲਕੱਤਾ ਨਾਮਕ ਇਕ ਨਵੀਂ ਸੰਸਥਾ ਦੇ ਸੰਚਾਲਕ ਸ਼੍ਰੀ ਰਾਮੇਸ਼ਵਰ ਸਰਮਾ ਦਾ ਉਨ੍ਹਾਂ ਨੂੰ ਸੋਚਾ ਮਿਲਿਆ ਅਤੇ ਉਹ ਕਾਰਪੋਰੇਸ਼ਨ ਦੇ ਕਹਾਣੀਕਾਰ ਅਤੇ ਸੰਵਾਦ-ਲੇਪਕ ਬਣ ਕੇ ਚਲੇ ਗਏ। ਪਦ ਟਿਕ ਕਿ ਕੇਂਹਾਂ ਨਾ ਕਰਨ ਦੀ ਪ੍ਰੀਵਰਤੀ ਹੋਣ ਕਾਰਨ ਉਨ੍ਹਾਂ ਨੇ ਇਕ ਸਾਲ ਦੇ ਅੰਦਰ ਹੀ ਤਿਆਗ ਪੱਤਰ ਦੇ ਦਿੱਤਾ ਅਤੇ ਅਲਾਹਾਬਾਦ ਚੁਲੈ ਆਏ। ਕਲਕੱਤਾ ਵਿਚ ਟਿਕ ਸਾਲ ਬਿਤਾਉਣ ਦਾ ਭਗਵਤੀ ਬਾਬੂ ਨੂੰ ਇਕ ਲਾਡ ਜ਼ਰੂਰ ਹੋਇਆ ਕਿ ਉਹ ਉਥੋਂ ਦੇ ਕੁਝ ਹਿੰਦੀ-ਪ੍ਰੇਮੀ ਸਿਠਾਂ ਅਤੇ ਪ੍ਰੀਜ਼ੀਪਤੀਆਂ ਦੇ ਜਾਣੂ ਹੋ ਗਏ ਅਤੇ ਫਿਲਮ ਕਾਰਪੋਰੇਸ਼ਨ ਦੁਆਰਾ 'ਚਿੰਤਰਲੇਖਾ' ਤੋਂ ਫਿਲਮ ਬਣਾਉਣ ਦਾ ਪ੍ਰਸ਼ਾਸ਼ ਉਨ੍ਹਾਂ ਸਾਹਮਣੇ ਆਇਆ। ੧੯੪੦ ਵਿਚ ਸ਼੍ਰੀ ਕੇਂਦਰ ਸਰਮਾ ਦੇ ਨਿਰਦੇਸ਼ਨ ਵਿਚ 'ਚਿੰਤਰਲੇਖਾ' ਤੋਂ ਫਿਲਮ ਬਣੀ। ਟਿਸ ਦੇ ਬਦਲੇ ਵਿਚ ਭਗਵਤੀ ਬਾਬੂ ਨੂੰ ਇਕ ਹਜ਼ਾਰ ਰੁਪਏ ਫੀਸ ਮਿਲੀ ਜੇ ਉਨ੍ਹਾਂ ਦਿਨਾਂ ਵਿਚ ਕਾਢੀ ਸੀ। ਚਿੰਤਰਲੇਖਾ ਵਿਚ ਨਿਰਦੇਸ਼ਕ ਨੇ ਨਾਵਲ ਦੀ ਕਹਾਣੀ ਦੇ ਨਾਲ ਬਹੁਤ ਸੁਤੰਤਰਤਾ ਵਰਤੀ ਸੀ ਅਤੇ ਭਗਵਤੀ ਬਾਬੂ ਉਸ ਤੋਂ ਸੰਭੁਸ਼ਟ ਨਹੀਂ ਸਨ। ਫਿਰ ਵੀ ਇਹ ਫਿਲਮ ਬਹੁਤ ਪ੍ਰਸਿੱਧ ਹੋਈ ਅਤੇ ਉਸ ਦੇ ਨਾਲ ਹੀ ਭਗਵਤੀ ਬਾਬੂ ਨੂੰ ਸਰਬ ਭਾਰਤੀ ਪੋਹਰ ਤੋਂ ਪ੍ਰਸਿੱਧਤਾ ਪ੍ਰਾਪਤ ਹੋਈ।

ਇਹ ਦੋ ਸਾਲ ਬਾਅਦ ਦੀ ਗੱਲ ਹੈ। ਫਿਲਮ ਕਾਰਪੋਰੇਸ਼ਨ ਤੋਂ ਵਾਪਸ ਆਉਣ ਬਾਅਦ ਅਲਾਹਾਬਾਦ ਵਿਚ ਭਗਵਤੀ ਬਾਬੂ ਨੇ ਫਿਰ ਇਕ ਪ੍ਰਕਾਸ਼ਨ ਸੰਸਥਾਨ ਸਥਾਪਤ ਕਰਨ ਦਾ ਪਤਨ ਕੀਤਾ ਅਤੇ ਉਸ ਦੇ ਨਿਰਦੇਸ਼ਕਾਂ ਵਿਚ ਰਾਜਾ ਸਾਹਿਬ ਭਦਰੀ ਅਤੇ ਬਾਬੂ ਰਾਜੇਂਦਰ ਪ੍ਰਸਾਦ ਦਾ ਨਾਂ ਸ਼ਾਮਲ ਕਰਨ ਦੇ ਲਈ ਉਨ੍ਹਾਂ ਦੀ ਪ੍ਰਵਾਨਗੀ ਵੀ ਮੰਨੀ ਪਰ ਇਹ ਪੋਜਨਾ ਸਿਰੇ ਨਾ ਚੜ੍ਹ ਸਕੀ।

ਹੁਣ ਤੱਕ ਦੇ ਵੇਰਵੇ ਤੋਂ ਸੱਖੇਟ ਹੋ ਗਿਆ ਹੈ ਕਿ ਭਗਵਤੀ ਬਾਬੂ ਵਿਚ ਸਾਹਮਣੇ ਅਤੇ ਪਹਿਲ ਕਰਨ ਦੀ ਪ੍ਰੀਵਰਤੀ ਦੀ ਕਮੀ ਨਹੀਂ ਸੀ। ਗਣੇਸ਼ਾਂਕਰ ਵਿਦਿਆਰਥੀ, ਬਾਲ ਕਿਊਨ ਸ਼ਰਮਾ 'ਨਵੀਨ', ਕਿਸ਼ਨਕਾਂਤ ਮਾਲਵੀਆ, ਰਾਜਾ ਸਾਹਿਬ ਭਦਰੀ ਅਤੇ ਰਾਜਾਨੀਤੀ ਵਿਅਕਤੀਆਂ ਨਾਲ ਉਨ੍ਹਾਂ ਦਾ ਨੇੜਲਾ ਸੰਪਰਕ ਸੀ। ਧਾਰਵਦਾ ਜੋਲ੍ਹ ਵਿਚ ਉਹ ਮਹਾਡਮਾ ਗਾਂਪੀ ਦੇ ਦਰਸ਼ਨ ਕਰ ਚੁੱਕੇ ਸਨ। ੧੯੩੮ ਵਿਚ ਬਾਬੂ ਕਿਊਨ ਸ਼ਰਮਾ 'ਨਵੀਨ' ਦੇ ਨਾਲ ਉਨ੍ਹਾਂ ਨੇ ਤ੍ਰਿਪਤੀ ਕਾਂਗਰਸ ਇਸਲਾਮ ਵਿਚ ਵੀ ਭਾਗ ਲਿਆ ਸੀ। ਬਾਅਦ ਵਿਚ ਕਾਂਗਰਸ ਦੀ

ਵਰਕਿੰਗ ਕਮੇਟੀ ਦੀ ੧੯੪੨ ਵਿਚ ਬੰਬਈ ਵਿਖੇ ਜੋ ਬੇਠਕ ਹੋਈ, ਉਸ ਵਿਚ ਵੀ ਉਹ ਬਾਲਕਿਊਨ ਸਰਮਾ 'ਨਵੀਨ' ਦੇ ਨਾਲ ਦਰਸ਼ਕ ਦੀ ਹੋਸੀਅਤ ਵਿਚ ਸ਼ਾਮਲ ਹੋਏ। ਇਸ ਬੇਠਕ ਵਿਚ ਹੀ 'ਭਾਰਤ ਛੱਡੋ' ਪੁਸਤਾਵ ਪਾਸ ਕੀਤਾ ਗਿਆ ਸੀ। ਇਹ ਦੇਖ ਕੇ ਹੋਰਾਨੀ ਹੁੰਦੀ ਹੈ ਕਿ ਰਾਜਨੀਤੀ ਵਿਚ ਏਨੀ ਨੈੜਤਾ ਦੇ ਬਾਵਜੂਦ ਵੀ, ਭਗਵਤੀ ਬਾਬੂ ਰਾਸਟਰੀ ਮੁਕਤੀ ਅੰਦੇਲਨ ਵਿਚ ਨਾ ਤਾਂ ਸਰਗਰਮ ਰੂਪ ਵਿਚ ਸ਼ਾਮਲ ਹੋਏ ਅਤੇ ਨਾ ਉਸ ਸਮੇਂ ਅਪਣੇ ਸਾਹਿਤ ਵਿਚ ਹੀ ਉਸ ਦੇ ਸੰਦੇਸ਼ਵਾਹਕ ਥਣ ਸਕੇ। ਸਾਹਸ ਅਤੇ ਪਹਿਲ ਕਰਨ ਦੀ ਸ਼ਕਤੀ ਦੇ ਇਲਾਵਾ ਉਨ੍ਹਾਂ ਵਿਚ ਉਹ ਸੰਵੇਦਨਸ਼ੀਲਤਾ ਵੀ ਸੀ ਜੋ ਵਿਅਕਤੀ ਨੂੰ ਸਮਾਜ ਦੀਆਂ ਸਮੱਸਿਆਵਾਂ ਨਾਲ ਜੁੜਣ ਲਈ ਪ੍ਰੇਰਿਤ ਕਰਦੀ ਹੈ। ਫਿਰ ਵੀ ਰਾਜਨੀਤੀ ਨਾਲ ਭਗਵਤੀ ਬਾਬੂ ਦਾ ਸੰਪਰਕ ਕੇਵਲ ਵਿਅਕਤੀਗਤ ਪੱਧਰ ਤੇ ਆਪਣੇ ਜੀਵਨ ਵਿਚ ਆਉਣ ਵਾਲੇ ਕੁਝ ਰਾਜਨੀਤਕ ਵਿਅਕਤੀਆਂ ਦੇ ਨਾਲ ਨਿੱਜੀ ਸੰਪਰਕ ਤੱਕ ਹੀ ਸੀਮਤ ਰਿਹਾ। ਅਜਿਹੀ ਸਥਿਤੀ ਵਿਚ ਸਤਹੀ ਤੌਰ ਤੇ ਇਹ ਸਿੰਟਾ ਕੱਢ ਲੈਣਾ ਬਹੁਤ ਅਸਾਨ ਹੈ ਕਿ ਭਗਵਤੀ ਬਾਬੂ ਵਿਅਕਤੀ ਨਿਸ਼ਠ ਅਤੇ ਆਤਮਲੀਨ ਵਿਅਕਤੀ ਸਨ। ਅਸਲ ਵਿਚ ਅਜਿਹਾ ਨਹੀਂ ਹੈ।

ਉਹ ਮੂਲ ਰੂਪ ਵਿਚ ਇਕ ਸਾਹਿਤਕਾਰ ਸਨ। ਉਚੇ ਆਦਰਸ਼ਾਂ ਦੀ ਗੱਲ ਕਰਦੇ ਹੋਏ ਵੀ ਜ਼ਿਆਦਾ ਲੋਕ ਜਿਸ ਦੰਭ ਅਤੇ ਪਾਬੰਦ ਦੇ ਸਿਕਾਰ ਸਨ ਅਤੇ ਸਾਧਾਰਨ ਲੋਕਾਂ ਨੂੰ ਜਿਸ ਤ੍ਰ੍ਯਾਂ ਵੇਚਿਤ ਕਰ ਰਹੇ ਸਨ, ਵਰਮਾ ਜੀ ਦੀ ਨਿਗਾਹ ਉਸ ਉਪਰ ਜ਼ਿਆਦਾ ਪੈਂਦੀ ਸੀ, ਐਲਾਨ ਕੀਤੇ ਗਏ ਆਦਰਸ਼ਾਂ 'ਤੇ ਉਨੀਂ ਨਹੀਂ ਸੀ ਪੈਂਦੀ। ਇਹ ਵੀ ਹੈ ਕਿ ਖੁਦ ਉਨ੍ਹਾਂ ਦਾ ਅਹਮ ਬਹੁਤ ਵਿਕਸਤ ਸੀ ਅਤੇ ਉਨ੍ਹਾਂ ਦਾ ਵਿਅਕਤਿਤਵ ਅਜਿਹਾ ਨਹੀਂ ਸੀ ਜੋ ਕਿਸੇ ਨੇਤਾ ਜਾਂ ਪ੍ਰਵਾਨਿਤ ਆਦਰਸ਼ ਦੀ ਆਲੋਚਨਾ ਰਹਿਤ ਇਕ ਨਿਸ਼ਠ ਭਾਵਨਾ ਨਾਲ ਨਕਲ ਕਰ ਸਕਦਾ। ਫਿਰ ਸੁਰੂ ਤੋਂ ਹੀ ਆਪਣਾ ਪਰਿਵਾਰ ਉਨ੍ਹਾਂ ਦੀ ਮੁੜਲੀ ਦਿੱਤਾ ਦਾ ਵਿਸ਼ਾ ਸੀ। ਇਸ ਕਰਕੇ ਹੀ ਉਹ ਰਾਜਨੀਤੀ ਵਿਚ ਸਰਗਰਮ ਨਹੀਂ ਹੋਏ। ਪਰ, ਜਿਵੇਂ ਕਿ ਅਸੀਂ ਅੱਗੇ ਚੱਲ ਕੇ ਦੇਖਾਂਗੇ, ਰਾਜਨੀਤਕ ਅਨੁਭਵਾਂ ਅਤੇ ਸੰਪਰਕਾਂ ਨੇ ਉਨ੍ਹਾਂ ਨੂੰ ਉਚਕੋਟੀ ਦੇ ਕਈ ਰਾਜਨੀਤਕ-ਸਾਮਾਜਿਕ ਨਾਵਲ ਲਿਖਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਦੇ ਇਹ ਅਨੁਭਵ ਨਿਸਫਲ ਨਹੀਂ ਗਏ।

ਵਰਮਾ ਜੀ ਦਾ ਇਕ ਕਵਿਤਾ-ਸੰਗ੍ਰਹਿ ਹੈ 'ਏਕ ਦਿਨ'। ਇਹ ੧੯੩੯ ਵਿਚ ਪ੍ਰਕਾਸ਼ਤ ਹੋਇਆ। ਇਥੇ ਅਸੀਂ ਇਸ ਦੀ ਉਤਪਤੀ ਦੀ ਕਹਾਣੀ ਦੇਂਸ ਰਹੇ ਹਾਂ। ਇਸ ਨਾਲ ਦੇ ਗੱਲਾਂ ਉਡਰ ਕੇ ਸਾਹਮਣੇ ਆਉਂਦੀਆਂ ਹਨ : ਇਕ ਤਾਂ ਉਨ੍ਹਾਂ ਦਿਨਾਂ ਦੀ ਵਰਮਾ ਜੀ ਦੀ ਆਰਥਿਕ ਹਾਲਤ, ਅਤੇ ਉਨ੍ਹਾਂ, ਭਾਵੇਂ ਮਾਖੇਲ ਦੇ ਮੂਡ ਵਿਚ ਹੀ, ਉਨ੍ਹਾਂ ਦੀ ਕਾਵਿ-ਪ੍ਰਤਿਭਾ ਦਾ ਚਮਤਕਾਰ। 'ਅੱਜ ਦੇ ਲੋਕਪ੍ਰਿਯ ਹਿੰਦੀ ਕਵੀ' ਲੜੀ ਵਿਚ ਭਗਵਤੀਚਰਣ ਵਰਮਾ ਦੀਆਂ ਕਵਿਤਾਵਾਂ ਦਾ ਸੰਕਲਨ ਉਨ੍ਹਾਂ ਦੇ ਮਿਤਰ ਅਤੇ ਪ੍ਰਸਿੱਧ ਕਥਾਕਾਰ ਸ਼੍ਰੀ ਮੈਮ੍ਬੁਲਾਲ ਨਾਗਰ ਨੇ ਕੀਤਾ ਹੈ।

ਵਰਮਾ ਜੀ ਦੇ ਜੀਵਨ ਦੀ ਜਾਣਕਾਰੀ ਦਿੰਦੇ ਹੋਏ ਨਾਗਰ ਜੀ ਲਿਖਦੇ ਹਨ -

"ਜੀਨ ੧੯੩੮ ਜਾਂ ੧੯੩੯ ਵਿਚ ਉਨ੍ਹਾਂ ਦੇ ਚੜ੍ਹਰੇ ਭਗ ਦਾ ਅਪ੍ਰੋਨ ਲਖਨਊ ਮੈਡੀਕਲ ਕਾਲਜ ਵਿਚ ਹੋਇਆ ਸੀ। ਭਗਵਤੀ ਬਾਬੂ ਉਸ ਸਮੇਂ ਸ਼ਾਇਦ ਇਕ ਜਾਂ ਦੇ ਮਹੀਨੇ ਲਖਨਊ ਰਹੇ। ਮੈਡੀਕਲ ਕਾਲਜ ਦੇ ਨੈੜੇ ਹੀ ਮੇਰਾ ਘਰ ਸੀ। ਭਗਵਤੀ ਬਾਬੂ ਅਕਸਰ ਮੇਰੇ ਘਰ ਆ ਜਾਂਦੇ ਸਨ। ਉਨ੍ਹਾਂ ਦਿਨਾਂ ਦੀ ਇਕ ਗੱਲ ਨਹੀਂ ਭੁੱਲਦੀ। ਇਕ ਦਿਨ ਉਨ੍ਹਾਂ ਨੇ ਕਿਹਾ, 'ਧਾਰ ਕਿਤਿਓ ਪੇਸੇ ਆਉਣੇ ਚਾਹੀਦੇ ਹਨ।' ਮੈਂ ਕਿਹਾ, 'ਗੰਗਾ ਪੁਸਤਕਮਾਲਾ ਤੋਂ ਹੀ ਪ੍ਰਥਮ ਹੋ ਸਕਦਾ ਹੈ। ਹੇਲੋ ਦੁਲਾਰੇਲਾਲ ਜੀ ਕੇਲ ਚਲੀਏ।' ਉਹ ਕਹਿਣ ਲੱਗੇ, 'ਤੁਸੀਂ ਸਮਝਦੇ ਹੋ ਕੇ ਮੇਰੇ ਮਨ ਵਿਚ ਇਹ ਗੱਲ ਨਹੀਂ ਆ ਸਕਦੀ ਸੀ? ਮੈਂ ਉਥੋਂ ਪਹਿਲਾਂ ਹੀ ਹੋ ਆਇਆ ਹਾਂ। ਭਾਰਗਵ ਅਡਵਾਂਸ ਨਹੀਂ ਦੇਣਾ ਚਾਹੁੰਦੇ, ਕਿਤਾਬਾਂ ਮੰਗਦੇ ਹਨ। ਜੇ ਮੇਰੇ ਕੇਲ ਕਿਤਾਬ ਹੁੰਦੀ ਤਾਂ ਮੈਂ ਭਾਰਗਵ ਦੇ ਕੇਲ ਹੀ ਜਾਂਦਾ?' ਦੂਜੇ ਦਿਨ ਸਵੇਰੇ-ਸਵੇਰੇ ਉਹ ਮੇਰੇ ਘਰ ਆਏ ਅਤੇ ਕਹਿਣ ਲੱਗੇ, 'ਨੈਟਵੁੱਕ ਖਰੀਦ ਲਈ ਹੈ, ਇਕ ਕਵਿਤਾ-ਸੰਗ੍ਰਹਿ ਅੱਜ ਹੀ ਮੁੜਮੇਲ ਕਰ ਲਵਾਂਗਾ।' ਮੈਨੂੰ ਹਸਾ ਆ ਗਿਆ, ਭਗਵਤੀ ਬਾਬੂ ਨੂੰ ਕਿਹਾ, 'ਤੁਸੀਂ ਸਮਝਦੇ ਕੀ ਹੋ? ਖੁਲ੍ਹੀ ਕਵਿਤਾ ਲਿਖਣ ਲਈ ਕੋਈ ਸਮਾਂ ਲੱਗਦੈ? ਹੁਣੋਂ ਹੀ ਲਿਖ ਦਿੰਦਾ ਹਾਂ।' ਦੂਜੇ ਦਿਨ ਸਾਮ ਨੂੰ ਭਗਵਤੀ ਬਾਬੂ ਫਿਰ ਆਏ। ਬਾਦਨਾਹੀ ਮੂਡ ਵਿਚ ਸਨ, ਉਨ੍ਹਾਂ ਦੀ ਜੋਬ ਵਿਚ ਪੈਸੇ ਸਨ, ਕਹਿਣ ਲੱਗੇ, 'ਮੈਂ ਭਾਰਗਵ ਨੂੰ ਕਵਿਤਾ-ਸੰਗ੍ਰਹਿ ਦੇ ਆਇਆ ਹਾਂ।' ਮੈਨੂੰ ਹੋਰਾਨੀ ਹੋਈ, ਭਗਵਤੀ ਬਾਬੂ ਹੋਸ ਕੇ ਬੈਲੇ, 'ਅਰੇ, ਕਵਿਤਾ ਲਿਖਣ ਲੱਗਿਆਂ ਕੁਝ ਲੱਗਦਾ ਹੈ? ਪਹਿਲਾਂ ਮੈਂ ਨੈਟਵੁੱਕ ਦੇ ਪੰਨੇ ਗਿਣੇ, ਫਿਰ ਉਨੀਂ ਕਵਿਤਾਵਾਂ ਲਿਖ ਮਾਰੀਆਂ ਅਤੇ ਸੰਗ੍ਰਹਿ ਦਾ ਨਾਂ 'ਏਕ ਦਿਨ' ਰੱਖ ਦਿਤਾ ਕਿਉਂਕਿ ਇਹ ਕਾਵਿ-ਸੰਗ੍ਰਹਿ ਇਕ ਦਿਨ ਵਿਚ ਹੀ ਮੁੜਮੇਲ ਕੀਤਾ ਸੀ।'

ਫਿਰ ਵੀ ਖੁਲ੍ਹੀ ਅਤੇ ਮੁਕਤ ਛੰਦ ਦੀ ਕਵਿਤਾ ਅਤੇ ਗਦ ਗੀਤਾਂ ਦੇ ਇਸ ਸੰਗ੍ਰਹਿ ਨੂੰ ਸਾਹਿਤ ਵਿਚ ਇਕ 'ਹੋਰਸ' ਦੇ ਰੂਪ ਵਿਚ ਨਹੀਂ ਲਿਆ ਗਿਆ। ਸੰਗ੍ਰਹਿ ਦੀਆਂ ਕਈ ਕਵਿਤਾਵਾਂ ਵਿਚ ਵਰਮਾ ਜੀ ਦੀ ਪ੍ਰਤਿਭਾ ਆਪਣੇ ਚਮਤਕਾਰੀ ਰੂਪ ਵਿਚ ਦਿਖਾਈ ਦਿੰਦੀ ਹੈ, ਇਹ ਵੱਖਰੀ ਗੱਲ ਹੈ ਕਿ ਵਰਮਾ ਜੀ ਨੇ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਨੂੰ ਖੁਦ ਗੰਭੀਰਤਾ ਨਾਲ ਸਵੀਕਾਰ ਨਹੀਂ ਕੀਤਾ ਅਤੇ ੧੯੭੮ ਵਿਚ ਪ੍ਰਕਾਸ਼ਤ 'ਮੇਰੀ ਕਵਿਤਾਵਾਂ' ਨਾਮਕ ਉਨ੍ਹਾਂ ਦੇ ਕਾਵਿ-ਸੰਕਲਨ ਵਿਚ 'ਏਕ ਦਿਨ' ਦੀਆਂ ਕਵਿਤਾਵਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ।

ਤ੍ਰਿਪੁਰਾ ਕਾਂਗਰਮ ਇਜ਼ਲਾਸ ਦੇ ਬਾਅਦ ਉਹ ਫਿਰ ਕਲਕੱਤੇ ਚਲੇ ਗਏ ਅਤੇ ਉਨ੍ਹਾਂ ਨੇ 'ਵਿਚਾਰਨ' ਨਾਮਕ ਹਫਤਾਵਾਰੀ ਪੱਤਰ ਕੱਢਣ ਦੀ ਯੋਜਨਾ ਬਣਾਈ। ਇਸਤੇਹਾਰ ਜ਼ਿਆਦਾ ਨਾ ਮਿਲਣ ਦੇ ਬਾਵਜੂਦ ਇਹ ਹਫਤਾਵਾਰੀ ਪੱਤਰ ਲੱਗਭਗ ਛੇਦ ਸਾਲ ਪ੍ਰਭਾਵਸ਼ਾਲੀ ਦੰਗ ਨਾਲ ਨਿਕਲਿਆ। ਵਰਮਾ ਜੀ ਇਸ ਦੇ ਮਾਲਿਕ, ਸੰਚਾਲਕ, ਪ੍ਰਕਾਸ਼ਕ ਅਤੇ

ਸੰਪਾਦਕ ਤਾਂ ਸਨ ਹੀ, ਜਿਆਦਾਤਰ ਇਸ ਦੇ ਲੇਖਕ ਵੀ ਸਨ। 'ਵਿਚਾਰ' ਦਾ ਸੰਪਾਦਨ ਅਤੇ ਪ੍ਰਕਾਸ਼ਨ ਵਰਮਾ ਜੀ ਦੀ ਮਿਹਨਤ ਅਤੇ ਸਾਹਸ ਦੀ ਇਕ ਅਦਤੁਤ ਉਦਾਹਰਣ ਹੈ। ਇਸ ਦੌਰਾਨ ਉਨ੍ਹਾਂ ਦੀ ਝੁੱਜੀ ਪਤਨੀ ਦੀ ਮੌਤ ਹੋ ਚੁੱਕੀ ਸੀ ਅਤੇ ਪਾਠਿਵਾਰ ਵਿਚ ਦੋ ਪ੍ਰੱਤਰਾਂ ਦਾ ਵਧਾ ਹੋ ਚੁੱਕਾ ਸੀ। ਸੱਪੱਥ ਹੈ ਕਿ ਵਰਮਾ ਜੀ ਦਾ ਪੂਰਾ ਪਿਆਨ 'ਵਿਚਾਰ' ਤੋਂ ਹੀ ਕੋਦੀਤ ਨਹੀਂ ਸੀ, ਆਪਣੀ ਮਾਤਰਹੀਨ ਐਲਾਦ ਦੀ ਦੇਖਭਾਲ ਦੀ ਚਿੰਤਾ ਵੀ ਉਨ੍ਹਾਂ ਨੂੰ ਹਮੇਸ਼ਾਂ ਰਹਿੰਦੀ ਸੀ।

ਇਹ ਵਰਨਣਯੋਗ ਹੈ ਕਿ 'ਵਿਚਾਰ' ਵਿਚ ਛਪਣ ਵਾਲੀ ਸਮੱਗਰੀ ਮੂਲ ਰੂਪ ਵਿਚ ਸਾਹਿਤਕ ਨਹੀਂ ਸੀ। ਦੇਸ਼ ਅਤੇ ਵਿਦੇਸ਼ ਦੀਆਂ ਵਿਭਿੰਨ ਸਥਿਤੀਆਂ ਤੋਂ ਵੀ ਵਰਮਾ ਜੀ ਦੀ ਨਜ਼ਰ ਰਹਿੰਦੀ ਸੀ। ਇਹ ਸਹੀ ਹੈ ਕਿ ਵਰਮਾ ਜੀ ਵਿਭਿੰਨ ਸਾਮਾਜਿਕ ਅਤੇ ਰਾਜਨੀਤਕ ਸ਼ਾਸਤਰਾਂ ਦੇ ਅਧਿਕਾਰੀਆਂ ਨਹੀਂ ਸਨ, ਨਾ ਹੀ ਕਿਸੇ ਖਸ ਵਿਸ਼ੇ ਦੇ ਮਾਹਰ ਸਨ, ਪਰ 'ਵਿਚਾਰ' ਦੀਆਂ ਤਤਕਾਲੀਨ ਕਾਪੀਆਂ ਵੇਖ ਕੇ ਇਹ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ ਕਿ ਉਸ ਸਮੇਂ ਦੇ ਦੇਸ਼ ਅਤੇ ਸਮਾਜ ਦੀਆਂ ਵਿਭਿੰਨ ਸਮੱਸਿਆਵਾਂ ਪ੍ਰਤੀ ਉਹ ਅਤਿਅੰਤ ਜਾਗਰੂਕ ਅਤੇ ਸੰਵੇਦਨਸ਼ੀਲ ਸਨ। 'ਵਿਚਾਰ' ਵਿਚ 'ਹਮਾਰੀ ਉਲੜਨ' ਦੇ ਨਾਮ ਨਾਲ ਛਪਣ ਵਾਲੇ ਕਾਲਮ ਵਿਚ ਜਿਨ੍ਹਾਂ ਵਿਭਿੰਨ ਸਾਮਾਜਿਕ ਸਮੱਸਿਆਵਾਂ ਪ੍ਰਤੀ ਵਰਮਾ ਜੀ ਆਪਣਾ ਦ੍ਰਿਸ਼ਟੀਕੋਣ ਪੇਸ਼ ਕਰਦੇ ਸਨ, ਉਹ ਸਾਹਿਤ, ਕਲਾ ਅਤੇ ਸੰਸਕ੍ਰਿਤੀ ਤੱਕ ਸੀਮਤ ਨਾ ਰਹਿ ਕੇ ਜੀਵਨ ਦੇ ਹਰ ਇਕ ਪਹਿਲੂ ਨਾਲ ਸੰਬੰਧਿਤ ਸੀ।

'ਵਿਚਾਰ' ਦੇ ਪ੍ਰਕਾਸ਼ਨ ਲਈ ਵਰਮਾ ਜੀ ਨੇ ਸ੍ਰੀ ਲਕਸ਼ਮੀਨਿਵਾਸ ਬਿਡਲਾ ਦੀ ਸਹਾਇਤਾ ਨਾਲ ਇਕ ਛੋਟਾ ਜਿਹਾ ਪੈਸ ਵੀ ਲਾ ਲਿਆ ਸੀ। ਪਰ ਬਾਵਜੂਦ ਇਸ ਦੇ ਕਿ ਪੱਤਰ ਲਗਾਤਾਰ ਨਿਕਲ ਰਿਹਾ ਸੀ ਅਤੇ ਪੱਤ੍ਰਕਾਰਿਤਾ ਦੇ ਖੇਤਰ ਵਿਚ ਇਸ ਦੇ ਸਥਾਪਤ ਹੋਣ ਦੀ ਸੰਭਾਵਨਾ ਵੀ ਸੀ, ਪਰ ਇਸ ਨੂੰ ਚਲਾਉਣਾ ਇਕ ਬਹੁਤ ਹੀ ਐਖਾ ਕੰਮ ਸੀ। ਇਸ ਲਈ ਜਦੋਂ ੧੯੪੨ ਵਿਚ ਬਾਬੇ ਟਾਬੀਜ਼ ਵਿਚ ਉਨ੍ਹਾਂ ਨੂੰ ਸੰਵਾਦ-ਲੇਖਕ ਦੇ ਰੂਪ ਵਿਚ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਉਹ ਪੈਸ ਅਤੇ 'ਵਿਚਾਰ' ਦਾ ਪ੍ਰਕਾਸ਼ਨ ਛੱਡ ਕੇ ਬੰਬਈ ਚਲੇ ਗਏ।

ਬਾਬੇ ਟਾਬੀਜ਼ ਵਿਚ ਵਰਮਾ ਜੀ ਨੂੰ ਇਹ ਨੌਕਰੀ ਆਪਣੇ ਇਕ ਪੁਰਾਣੇ ਮਿੱਤਰ ਸ੍ਰੀ ਗੁਲਾਬ ਪ੍ਰਸੰਨ ਦੀ ਸਹਾਇਤਾ ਨਾਲ ਮਿਲੀ ਸੀ, ਜੇ ਕਿਸੇ ਸਮੇਂ ਕਲਕੋਤਾ ਤੋਂ ਹੀ ਨਿਕਲਣ ਵਾਲੇ 'ਮਾਰਵਾੜੀ ਸਮਾਜ' ਨਾਮਕ ਪੱਤ੍ਰਕਾ ਦੇ ਸੰਪਾਦਕ ਸਨ। 'ਧੁਪੱਲ' ਨਾਮਕ ਆਪਣੇ ਆਤਮਕਥਾ-ਪਰਕ ਨਾਵਲ ਵਿਚ ਵਰਮਾ ਜੀ ਨੇ ਉਨ੍ਹਾਂ ਦੇ ਨਾਟਕੀ ਜੀਵਨ ਦਾ ਬਹੁਤ ਹੀ ਹਮਦਰਦੀ ਅਤੇ ਸਨੌਰੀ ਨਾਲ ਹਿੱਤਰਣ ਕੀਤਾ ਹੈ।

ਵਰਮਾ ਜੀ ੧੯੪੨-੧੯੪੭ ਤੱਕ ਬੰਬਈ ਦੀ ਫਿਲਮੀ ਦੁਨੀਆਂ ਵਿਚ ਰਹੇ। ਇਸ ਸਮੇਂ ਦੌਰਾਨ ਉਨ੍ਹਾਂ ਬਹੁਤ ਘੱਟ ਲਿਖਿਆ ਅਤੇ ਉਹ ਕੇਵਲ 'ਟੇਡੇ-ਮੇਡੇ ਰਾਸਤੇ' ਨਾਮਕ ਨਾਵਲ

ਹੀ ਲਿਖ ਸਕੇ। ਇਹ ਨਾਵਲ ੧੯੪੬ ਵਿਚ ਪ੍ਰਕਾਸ਼ਤ ਹੋਇਆ। ਕਵਿਤਾਵਾਂ ਅਤੇ ਕਹਾਣੀਆਂ ਤਾਂ ਉਹ ਲੋਗਤਾਂ ਲਿਖ ਹੀ ਨਹੀਂ ਸਕੇ। ਇਹ ਟ੍ਰੈਸਡੀ ਹੈ ਕਿਉਂਕਿ 'ਤੈਸਾਗਾਡੀ', 'ਤਾਜ਼ਾ ਸਾਹਬ ਕਾ ਵਾਣੁਆਨ', 'ਜੀਵਨ ਦਰਸ਼ਨ' ਵਰਤੀਆਂ ਕਵਿਤਾਵਾਂ ਉਹ ਬੰਬਈ ਆਉਣ ਤੋਂ ਪਹਿਲੀ ਲਿਖ ਚੁੱਕੇ ਸਨ। ਇਨ੍ਹਾਂ ਕਵਿਤਾਵਾਂ ਵਿਚ ਉਨ੍ਹਾਂ ਦੇ ਪਿਛਲੇ ਸਾਹਿਤ ਦੇ ਮੁਕਾਬਲੇ ਇਕ ਨਵੇਂ ਢੰਗ ਦੀ ਆਡਾ ਅਤੇ ਲੋਕ ਭਾਵਨਾ ਦੀ ਜਾਣਕਾਰੀ ਮਿਲਦੀ ਹੈ। ਉਸ ਸਮੇਂ ਹਿੰਦੀ ਦੇ 'ਫਾਇਆਵਾਦ' ਦੇ ਅਨੇਕ ਉਤਤਕਾਲੀਨ ਕਵੀ ਇਕ ਖਾਸ ਤਰ੍ਹਾਂ ਦੀ ਰਾਜਨੀਤਕ ਚੰਤਰਾ ਦਾ ਪਰਿਚੈ ਦਿੰਦੇ ਹੋਏ ਪ੍ਰਗਤੀਵਾਦ ਵੱਲ ਝੁੱਕ ਰਹੇ ਸਨ। ਸੁਮਿਤਰਾ ਨੰਦਨ ਪੇਤ 'ਗਾਰਮੀਆ' ਦੀਆਂ ਕਵਿਤਾਵਾਂ ਲਿਖ ਚੁੱਕੇ ਸਨ ਅਤੇ 'ਪ੍ਰਵਾਸੀ ਕੇ ਗੀਤ' ਲਿਖਣ ਵਾਲੇ ਨਰੋਦ੍ਰਸ਼ ਸਰਮਾ 'ਪਲਾਸ ਵਨ' ਵੱਲ ਵੱਧ ਰਹੇ ਸਨ। ਵਹ ਤੌੜਤੀ ਪੱਥਰ 'ਵਿਚ ਜੋ ਲੋਕ ਭਾਵਨਾ ਨਿਗਲਾ ਦੇ ਆਰੰਭਿਕ ਸਾਹਿਤ ਵਿਚ ਪ੍ਰਗਟ ਹੋਈ ਸੀ, ਉਹ ਆਪਣੇ ਲਿੰਗਰੇ ਹੋਏ ਰੂਪ ਵਿਚ ਚਤੁਰੀ ਚਮਾਰ, ਬਿਲੇਸੁਰ ਬਕਰਿਹਾ ਅਤੇ ਕੁਕੁਰਮੁਕਤਾ ਆਦਿ ਵਿਚ ਉਨ੍ਹਾਂ ਦੀ ਸਿਰਜਣਾ ਦਾ ਮੂਲ ਸੁਰ ਬਣ ਚੁੱਕੀ ਸੀ। ਇਹ ਕਲਪਨਾ ਕਰਨੀ ਅਪ੍ਰਸੰਗਿਕ ਨਹੀਂ ਹੋਵੇਗੀ ਕਿ 'ਤੈਸਾਗਾਡੀ' ਵਰਗੀ ਪ੍ਰਭਾਵਸ਼ਾਲੀ ਰਚਨਾ ਲਿਖਣ ਦੇ ਬਾਬਦ, ਜਿਸ ਵਿਚ ਕੌਪਿਲੀਆਂ ਨੂੰ ਦੇਖ ਕੇ 'ਪਰਤੀ ਦੀ ਛਾਡੀ' ਤੇ ਫੇਝਿਆਂ ਵਰਗੇ ਉਠੇ ਹੋਏ ਹਨ ਕੁਝ ਕੌਚੇ ਘਰ 'ਵਰਗਾ ਤਕਲੀਫ ਦੇਣ ਵਾਲਾ ਬਿਥ ਪੇਸ਼ ਕੀਤਾ ਗਿਆ ਹੈ, ਲੇਖਕ ਆਪਣੀ ਇਸ ਸੰਵੇਦਨਾਂ ਨੂੰ ਹੋਰ ਵੀ ਅੱਗੇ ਵਧਾਉਂਦਾ ਅਤੇ ਉਸ ਦੇ ਸਾਹਿਤ ਦੀ ਸੁਰ ਤੁਹਿੰਖ ਵਿਚ ਹੋਰ ਅੱਡੇ ਉਦੇਸ਼ ਅਤੇ ਜਨਤਾ ਦੀ ਰੁੱਚੀ ਮੁਤਾਬਕ ਹੁੰਦੀ। ਪਰ ਪਰਿਵਾਰਕ ਜੀਵਨ ਦੇ ਨਵੇਂ ਅਨੁਭਵਾਂ ਅਤੇ ਫਿਲਮੀ ਦੁਨੀਆਂ ਦੇ ਜੰਜਾਲ ਨੂੰ ਉਨ੍ਹਾਂ ਦੇ ਕਾਰਜ ਨੂੰ ਇਨ੍ਹਾਂ ਦਿਨਾਂ ਵਿਚ ਜਾਰੀ ਨਾ ਰਹਿਣ ਦਿੱਤਾ।

ਕਲਕੋਤਾ ਪ੍ਰਵਾਸ ਦੇ ਅੰਤਮ ਦਿਨਾਂ ਵਿਚ ਵਰਮਾ ਜੀ ਨੂੰ ਇਕ ਬਿਲਕੁਲ ਨਵੇਂ ਭਾਵਾਤਾਕ ਅਨੁਭਵ ਵਿਚ ਲੰਘਣਾ ਪਿਆ। ਉਨ੍ਹਾਂ ਦੀ ਨੇੜਤਾ ਪਰਿਵਾਰਕ ਵਿਪਤਾਵਾਂ ਨਾਲ ਪ੍ਰਸ਼ਾਨ ਅਤੇ ਇਕ ਚੰਗੀ ਰੁਚੀਆਂ ਵਾਲੀ ਐਰਤ ਨਾਲ ਹੋਈ। ਉਸ ਦਾ ਨਾਂ ਨੀਦਿਤਾ ਸੀ। ਆਪਣੇ ਪਰਿਵਾਰ ਦੀਆਂ ਲਿੰਕਰ ਤਕਲੀਫਾਂ ਤੋਂ ਪ੍ਰਸ਼ਾਨ ਹੋ ਕੇ ਉਸ ਨੂੰ ਵਰਮਾ ਜੀ ਤੋਂ ਸਨੌਰ ਮਿਲਿਆ ਸੀ ਅਤੇ ਉਸ ਤੋਂ ਹੀ ਸ਼ੁਰੋਂਖਿਆ ਦੀ ਆਸਾ ਵੀ ਮਿਲੀ ਸੀ। ਅਖੀਰ ਬੰਬਈ ਪਹੁੰਚ ਕੇ ਉਹ ਵਰਮਾ ਜੀ ਦੀ ਤੀਜੀ ਵਿਆਹੁਤਾ ਪਤਨੀ ਬਣੀ। ਉਸ ਸਮੇਂ ਅਲਾਹਾਬਾਦ ਵਿਚ ਰਹਿਣ ਵਾਲੇ ਕੁਝ ਬੱਚੇ ਵੀ ਬੰਬਈ ਵਿਖੇ ਵਰਮਾ ਜੀ ਦੇ ਨਾਲ ਰਹਿਣ ਲੱਗੇ। ਬਾਕੀ ਬੱਚੇ ਅਲਾਹਾਬਾਦ ਵਿਚ ਹੀ ਆਪਣੇ ਚਾਚੇ ਦੀ ਦੇਖ-ਠੇਖ ਵਿਚ ਪੜ੍ਹਦੇ ਰਹੇ।

ਫਿਲਮੀ ਦੁਨੀਆਂ ਦੇ ਨਵੇਂ ਪਾਰਿਵੇਸ਼ ਅਤੇ ਉਸ ਦੇ ਨਾਲ ਹੀ ਪਰਿਵਾਰਕ ਜ਼ਿੰਮੇਵਾਰੀਆਂ ਦੇ ਕਾਰਨ ਵਰਮਾ ਜੀ ਉਨ੍ਹਾਂ ਦਿਨੀ ਸਾਹਿਤ ਨਾਲ ਜੁੜੇ ਨਹੀਂ ਰਹਿ ਸਕੇ। ਗਣੋਨਿਤ ਸਮਾਂ ਕਿ ਉਨ੍ਹਾਂ ਦਿਨਾਂ ਵਿਚ ਉਨ੍ਹਾਂ ਦੀ ਨੇੜਤਾ ਫਾਂ ਮੋਤੀਚੀਦਰ ਨਾਲ ਹੋਈ ਜੇ ਉਨ੍ਹਾਂ

ਦੇ ਨੇੜੇ ਹੀ ਮਾਟੁਗਾ ਵਿਚ ਰਹਿੰਦੇ ਸਨ। ਡਾ. ਮੇਤੀਚੰਦਰ ਪਿਸ ਆਫ ਰੇਲਸ ਮਿਥੀਜ਼ੀਅਮ ਦੇ ਡਾਇਰੈਕਟਰ ਸਨ ਅਤੇ ਪੁਰਾਤਤਵ ਦੇ ਵਿਦਵਾਨ ਹੋਣ ਦੇ ਨਾਲ ਹੀ ਉਹ ਬਹੁਤ ਸਹਿਯੋਗੀ ਅਤੇ ਹਾਸੇ ਮਜ਼ਾਕ ਵਾਲੇ ਵਿਅਕਤੀ ਸਨ। ਉਹ ਭਗਵਤੀ ਬਾਬੂ ਦੇ ਸਹਿਜ ਅਤੇ ਗੂੜੇ ਮਿੱਤਰ ਬਣ ਗਏ। ਆਪਣੇ ਸੰਸਾਰਣਾਂ ਵਿਚ ਵਰਮਾ ਜੀ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਦਿਨਾਂ ਵਿਚ ਫਿਲਮੀ ਚੁਨੀਆਂ ਦੀ ਤੜਕ-ਤੜਕ ਦੇ ਬਾਵਜੂਦ ਆਪਣੀਆਂ ਰੁਚੀਆਂ ਅਤੇ ਵਿਚਾਰ-ਵਟਾਂਦਰੇ ਦੁਆਰਾ ਡਾ. ਮੇਤੀਚੰਦਰ ਨੇ ਹੀ ਉਨ੍ਹਾਂ ਨੂੰ ਮੂਲ ਰੂਪ ਵਿਚ ਸਾਹਿਤ ਦੇ ਘੋੜੇ ਤੋਂ ਬਾਹਰ ਨਾ ਜਾਣ ਦਿੱਤਾ।

ਬਾਬੇ ਟਾਕੀਜ਼ ਵਿਚ ਵਰਮਾ ਜੀ ਨੇ ੧੯੪੭ ਤੱਕ ਕੰਮ ਕੀਤਾ ਅਤੇ ਉਨ੍ਹਾਂ ਦੇ ਜੀਵਨ ਦਾ ਇਹ ਸਮਾਂ ਸਾਂਤੀ ਅਤੇ ਸਭ ਤਰ੍ਹਾਂ ਦੀਆਂ ਸਹੂਲਤਾਂ ਨਾਲ ਬੀਤਿਆ। ਹਾਂ, ਸਾਹਿਤ ਸਿਰਜਣਾ ਦੀ ਦ੍ਰਿਸ਼ਟੀ ਤੋਂ ਇਹ ਸਮਾਂ ਉਨ੍ਹਾਂ ਲਈ ਅਹਿਮ ਸਿੱਧ ਨਹੀਂ ਹੋਇਆ। ਅਸਲ ਵਿਚ, ਸ਼ਤਾਬਦੀ ਦੇ ਪੰਜਵੇਂ ਦਹਾਕੇ ਵਿਚ ਸੰਪੂਰਨ ਹਿੰਦੀ ਸਾਹਿਤ ਵਿਚ ਹੀ ਇਕ ਠਹਿਰਾਓ, ਇਕ ਤਰ੍ਹਾਂ ਦਾ ਗਤੀਰੇਧ ਜਿਹਾ ਆ ਗਿਆ ਸੀ। ਇਸ ਦ੍ਰਿਸ਼ਟੀ ਤੋਂ ਦੇਖੀਏ ਤਾਂ ੧੯੪੮ ਵਿਚ ਟੇਂਚੇ-ਮੇਢੇ ਰਾਸਤੇ' ਦਾ ਪ੍ਰਕਾਸ਼ਨ ਇਕ ਵਰਨਣਯੋਗ ਘਟਨਾ ਹੈ।

'ਟੇਂਚੇ-ਮੇਡੇ ਰਾਸਤੇ' ਇਕ ਮਹੱਤਵਪੂਰਨ ਨਾਵਲ ਹੈ ਅਤੇ ਇਸ ਦੇ ਪੁਨਰ-ਮੁਲਾਂਕਣ ਦੀ ਜ਼ਰੂਰਤ ਹੈ। ਇਸ ਨਾਵਲ ਦੇ ਛਪਣ ਤੋਂ ਪਹਿਲਾਂ ਹਿੰਦੀ ਵਿਚ ਰਾਜਨੀਤਕ ਚੇਤਨਾ ਨਾਲ ਸੰਬੰਧਿਤ ਸਾਮਾਜਿਕ ਨਾਵਲਾਂ ਦੀ ਗਿਣਤੀ ਬਹੁਤ ਘੱਟ ਹੈ। ਉਨ੍ਹਾਂ ਵਿਚੋਂ ਵੀ ਪ੍ਰਮ ਦੰਦ ਨੂੰ ਛੱਡ ਕੇ ਜ਼ਿਆਦਾਤਰ ਨਾਵਲ ਮਾਮੂਲੀ, ਇਕਤਰਫਾਂ ਅਤੇ ਸਤਹੀ ਹਨ। ਇਕਤਰਫਾਂ ਤੋਂ ਮੌਗਾ ਸੰਕੇਤ ਯਾਸਪਾਲ ਦੇ ਆਗੇਭਿਕ ਨਾਵਲਾਂ ਵਰਗੀਆਂ ਲਿਖਤਾਂ ਤੋਂ ਹੈ, ਜੋ ਵਿਸ਼ੇਸ਼ ਤਰ੍ਹਾਂ ਦੀਆਂ ਵਿਚਾਰਧਾਰਾਵਾਂ ਨਾਲ ਪ੍ਰਤਿਬੱਧ ਹੋ ਕੇ ਲੱਗਭਗ ਪ੍ਰਚਾਰਤਮਕ ਅੰਦਰਾਜ਼ ਵਿਚ ਲਿਖੀਆਂ ਗਈਆਂ ਹਨ। 'ਟੇਂਚੇ-ਮੇਡੇ ਰਾਸਤੇ' ਹਿੰਦੀ ਦਾ ਪਹਿਲਾ ਵੱਡਾ ਨਾਵਲ ਹੈ, ਜਿਸ ਵਿਚ ੧੯੩੦ ਦੇ ਆਸ-ਪਾਸ ਦੀਆਂ ਉਨ੍ਹਾਂ ਸਭ ਰਾਜਨੀਤਕ ਵਿਚਾਰਧਾਰਾਵਾਂ ਦਾ ਅੰਤਰਦਵੰਦ ਦਿਖਾਇਆ ਗਿਆ ਹੈ ਜੋ ਭਾਰਤੀ ਜੀਵਨ ਨੂੰ ਪ੍ਰਭਾਵਿਤ ਕਰ ਰਹੀਆਂ ਸਨ। ਇਹ ਸੱਚ ਹੈ ਕਿ ਇਸ ਪ੍ਰਕ੍ਰਿਆ ਵਿਚ ਵਰਮਾ ਜੀ ਨੇ ਸਿਰਜਨਾਤਮਕ ਸਤਤ ਤੇ ਰਾਜਨੀਤਕ ਸਥਿਤੀਆਂ ਦੇ ਵਿਸ਼ਲੇਸ਼ਣ ਵਿਚ ਕੋਈ ਵਿਸ਼ੇਸ਼ ਤਿੱਖਾਪਨ ਨਹੀਂ ਦਿਖਾਇਆ ਹੈ, ਇਹ ਵੀ ਸਹੀ ਹੈ ਕਿ ਜ਼ਿਆਦਾਤਰ ਸਿਧਾਂਤਾਂ ਅਤੇ ਪ੍ਰਦਿਤੀਆਂ ਪ੍ਰਤੀ ਉਨ੍ਹਾਂ ਦਾ ਦ੍ਰਿਸ਼ਟੀਕੇਣ ਖੰਡਨਾਤਮਕ ਜਾਂ ਨਾਕਾਰਾਤਮਕ ਜਿਹਾ ਹੈ। ਪਰ ਮਹੱਤਵ ਦੀ ਗੱਲ ਇਹ ਹੈ ਕਿ ੧੯੩੦ ਦੇ ਆਸ-ਪਾਂਨ ਬਾਰਤ ਦੇ ਰਾਜਨੀਤਕ ਦ੍ਰਿਸ਼ ਵਿਚ ਸਭ ਤੋਂ ਰੱਖ ਅਹਿਮੀਅਤ ਵਾਲੇ ਤਿੰਨ ਤੱਤਾਂ, ਅਰਥਾਤ ਮਾਰਕਸਵਾਦ, ਕਾਂਗਰਸ ਅਤੇ ਕੁਂਤੀਕਾਰੀ ਅੰਦਰੋਲਨ ਦੀਆਂ ਵਿਵਹਾਜ਼ ਵਿਚ ਪ੍ਰਗਟ ਹੋਣ ਵਾਲੀਆਂ ਕਮਜ਼ੋਰੀਆਂ ਅਤੇ ਅੰਤਰ-ਵਿਰੱਧਾਂ ਨੂੰ ਨਾਵਲ ਦੇ ਮਾਪਿਆਮ ਨਾਲ ਪਹਿਲੀ ਵਾਰ ਸੱਭਾਟ ਕੀਤਾ ਗਿਆ ਹੈ। ਉਸ ਦੇ ਨਾਲ ਇਨ੍ਹਾਂ ਤਿੰਨ ਵਿਚਾਰਧਾਰਾਵਾਂ ਦੇ ਕੁਝ ਮਮਰਥਕਾਂ

ਨੂੰ ਸਮੇਂ-ਸਮੇਂ ਤੋਂ ਜਿਸ ਮੇਹ-ਛੇਂਗ ਦਾ ਅਨੁਭਵ ਹੁੰਦਾ ਰਿਹਾ, ਉਸ ਸਥਿਤੀ ਨੂੰ ਵੀ ਬਹੁਤ ਸਫਲਤਾ ਨਾਲ ਉਲਾਹਿਆ ਗਿਆ ਹੈ। ਵਰਮਾ ਜੀ ਦੇ ਦੁਜੇ ਨਾਵਲਾਂ ਵਾਂਗ ਇਸ ਨਾਵਲ ਦੇ ਪਾਤਰਾਂ ਅਤੇ ਘਟਨਾਵਾਂ ਵਿਚ ਨਾਟਕੀਅਤਾ ਤਾਂ ਹੈ, ਪਰ ਹਿੰਦੀ ਦੇ ਧਾਰਾਰਥਵਾਦੀ ਨਾਵਲਾਂ ਵਿਚ ਇਹ ਨਾਵਲ ਆਪਣਾ ਇਕ ਵਿਸ਼ੇਸ਼ ਸਥਾਨ ਰੱਖਦਾ ਹੈ। ਵਰਮਾ ਜੀ ਦਾ ਇਹ ਦੌਥਾਨਾਵਲ ਹੈ ਅਤੇ ਪਹਿਲੀ ਵਾਰ ਇਤਿਹਾਸਕ ਅਤੇ ਸਾਮਾਜਿਕ ਕੁਝ ਸੇਵਾਵਾਂ ਤੋਂ ਬਾਹਰ ਨਿਕਲ ਕੇ ਉਨ੍ਹਾਂ ਨੂੰ ਰਾਜਨੀਤਕ ਅਤੇ ਸਾਮਾਜਿਕ ਧਾਰਾਵਾਂ ਦਾ ਸਿੱਧਾ ਵਰਣਣ ਕੀਤਾ ਹੈ।

## ਵਾਪਸੀ

ਸੰਨ ੧੯੪੭ ਆਉਣ ਤੱਕ ਵਰਮਾ ਜੀ ਦਾ ਬਾਬੇ ਟਾਕੀਜ਼ ਨਾਲੋਂ ਮੇਹ-ਬੰਗ ਹੋ ਗਿਆ ਸੀ ਅਤੇ ਉਥੋਂ ਦੇ ਵਾਤਾਵਰਨ ਵਿਚ ਉਨ੍ਹਾਂ ਨੂੰ ਤਣਾਅ ਦਾ ਅਨੁਭਵ ਹੋਣ ਲੱਗਾ ਸੀ। ਉਸ ਦੀ ਸਵਾਮੀਲੀ ਦੇਵਿਕਾ ਰਾਣੀ ਦੇ ਵਿਸ਼ਿਸ਼ਟ ਸਹਿਕਰਮੀ ਅਮਿਤ ਚਕਰਵਰਤੀ ਨਾਲ ਉਨ੍ਹਾਂ ਦਾ ਚਲਣਾ ਮੁਸ਼ਕਲ ਹੋ ਰਿਹਾ ਸੀ। ਇਸ ਲਈ ਉਨ੍ਹਾਂ ਨੂੰ ਬੰਬਈ ਵਿਚ ਇਕ ਪ੍ਰੇਸ ਲਾਉਣਾ ਚਾਹਿਆ ਅਤੇ ਉਸ ਸੰਬੰਧ ਵਿਚ ਉਨ੍ਹਾਂ ਨੂੰ ਉਸ ਸਮੇਂ ਬੰਬਈ ਸਥਿਤ ਕਾਨਪੁਰ ਦੇ ਉਦਯੋਗਪਤੀ ਸ਼੍ਰੀ ਰਾਮਗੋਪਾਲ ਗੁਪਤ ਤੋਂ ਸਹਾਇਤਾ ਕਰਨ ਦਾ ਵਾਅਦਾ ਵੀ ਮਿਲਿਆ। ਇਥੋਂ ਇਹ ਗੱਲ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਕਲਕੋਤਾ ਵਿਚ ਉਨ੍ਹਾਂ ਦੇ ਪ੍ਰੇਸ ਨੂੰ ਉਨ੍ਹਾਂ ਦੇ ਹੀ ਇਕ ਵਿਸ਼ਵਾਸਯੋਗ ਵਿਅਕਤੀ ਨੇ ਗਲਤ ਦੰਗ ਨਾਲ ਵੇਚ ਦਿੱਤਾ ਸੀ। ਇਸ ਸੰਬੰਧ ਵਿਚ ਭਗਵਤੀ ਬਾਬੂ ਨੂੰ ਬੁਹਤ ਮਸਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਉਹ ਬੰਬਈ ਵਿਚ ਪ੍ਰੇਸ ਸਕਾਪਤ ਕਟਾਵਾ ਚਾਹੁੰਦੇ ਸਨ ਪਰ ਉਹ ਇਸ ਬਾਰੇ ਢੁਕਿਤੀ ਵਿਚ ਵੀ ਸਨ। ਉਸ ਸਮੇਂ ਦੇਸ਼ ਦੇ ਆਜਾਦ ਹੋਣ ਤੇ ਲਖਨਊ ਤੋਂ ਐਸੋਸੀਏਟਿਵ ਜ਼ਰਨਲਜ਼ ਦੀ ਨਿਗਰਾਨੀ ਹੇਠ ਹਿੰਦੀ ਦਾ 'ਨਵਜੀਵਨ' ਨਾਮਕ ਜੇ ਦੇਨਿਕ ਪੱਤਰ ਨਿਕਲਿਆ, ਉਸ ਦੇ ਸੰਪਾਦਕ ਦੀ ਜ਼ਿੰਮੇਵਾਰੀ ਵਰਮਾ ਜੀ ਨੂੰ ਸੌਂਪੀ ਗਈ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਬੰਬਈ ਛੱਡ ਕੇ ਲਖਨਊ ਆਉਣ ਦਾ ਮੌਕਾ ਮਿਲ ਗਿਆ।

'ਨਵਜੀਵਨ' ਵਿਚ ਵਰਮਾ ਜੀ ਨੂੰ ਸੰਪਾਦਕ ਨਿਯੋਕਤ ਕੀਤੇ ਜਾਣ ਪਿਛੇ ਐਸੋਸੀਏਟਿਵ ਜ਼ਰਨਲਜ਼ ਵਿਚ ਨਿਯੋਕਤ ਉਨ੍ਹਾਂ ਦੇ ਚੰਗੇ ਭਰਾ ਸ਼੍ਰੀ ਓਕਾਰਨਾਥ ਵਰਮਾ ਅਤੇ ਸ਼੍ਰੀ ਗਿਆਨਸਰੂਪ ਭਟਨਾਗਰ ਦਾ ਹੱਥ ਸੀ ਜੋ ਉਸ ਸਮੇਂ ਉਕਤ ਸੰਸਥਾ ਦੇ ਟਿਸ਼ਟਿਹਾਰ ਵਿਭਾਗ ਵਿਚ ਕੰਮ ਕਰ ਰਹੇ ਸਨ। ਉਸ ਸਮੇਂ ਐਸੋਸੀਏਟਿਵ ਜ਼ਰਨਲਜ਼ ਦੇ ਸਰਪੁਸਤ ਸ਼੍ਰੀ ਛਿਰੋਜ਼ ਗਾਂਪੀ ਸਨ ਅਤੇ ਇੱਲੀ ਵਿਚ ਸ਼੍ਰੀ ਰਦੀ ਅਹਿਮਦ ਕਿਦੁਵਈ ਇਸ ਦੇ

ਪ੍ਰਸੰਖ ਸਨ। ਵਰਮਾ ਜੀ ਉਸ ਸਮੇਂ ਤੱਕ ਏਨੇ ਪ੍ਰਸੰਖ ਹੋ ਚੁੱਕੇ ਸਨ ਕਿ ਇਸ ਪਦ ਨੂੰ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਕੋਈ ਧਾਰਨ ਨਹੀਂ ਕਰਨਾ ਪਿਆ। ਇਹ ਪਦ ਮਿਲਦੇ ਹੀ ਉਹ ਲਖਨਊ ਆ ਗਏ, ਅਤੇ ਪਹਿਲੀ ਵਾਰ ਬਹੁਤ ਦਿਨਾਂ ਬਾਅਦ ਉਨ੍ਹਾਂ ਨੇ ਆਪਣੇ ਪੂਰੇ ਪਰਿਵਰਤ ਨਾਲ ਰਹਿਣਾ ਸ਼ੁਰੂ ਕੀਤਾ। ਐਸੇਸੀਏਟਿਡ ਜਰਨਲਜ਼ ਦੀ ਸ਼ੁਰੂਆਤ ਪ੍ਰਤਿਤ ਜਵਾਹਰਲਾਲ ਨੈਸ਼ਨਲ ਕਾਂਗਰਸ ਦੀਆਂ ਨੀਤੀਆਂ ਦੇ ਸਮਰਥਕ ਸਨ। ਸੰਪਾਦਕ ਦੀ ਹੈਸੀਅਤ ਵਿਚ ਵਰਮਾ ਜੀ ਤੋਂ ਇਹ ਉਮੀਦ ਕੀਤੀ ਜਾਂਦੀ ਸੀ ਕਿ ਉਹ ਕਾਂਗਰਸ ਦੀਆਂ ਨੀਤੀਆਂ ਦਾ ਸਮਰਥਨ ਕਰਨ। ਪਰ ਉੱਤਰ ਪ੍ਰਦੇਸ਼ ਦੀ ਕਾਂਗਰਸ ਉਸ ਸਮੇਂ ਦੋ ਗੁਟਾਂ ਵਿਚ ਵੰਡੀ ਹੋਈ ਸੀ ਜਿਨ੍ਹਾਂ ਵਿਚੋਂ ਇਕ ਦੀ ਅਗਵਾਈ ਉੱਤਰ ਪ੍ਰਦੇਸ਼ ਦੇ ਮੁਖ ਮੰਤਰੀ ਸ਼੍ਰੀ ਗੋਵਿੰਦ ਵਲਭ ਪੰਤ ਕਰ ਰਹੇ ਸਨ ਅਤੇ ਦੂਜੇ ਦੀ ਦਿੱਲੀ ਤੋਂ ਸ਼੍ਰੀ ਰਫੀ ਅਹਿਮਦ ਕਿਦਰਵਈ। ਇਨ੍ਹਾਂ ਦੋਹਾਂ ਨੇਤਾਵਾਂ ਵਿਚ ਬਹੁਤ ਸਾਰੇ ਅੰਦਰੂਨੀ ਮਤਭੇਦ ਸਨ ਜਿਨ੍ਹਾਂ ਦੀ ਵਰਮਾ ਜੀ ਨੂੰ ਪੂਰੀ ਜਾਣਕਾਰੀ ਨਹੀਂ ਸੀ। ਸਿੰਟਾ ਇਹ ਹੋਇਆ ਕਿ ਉੱਤਰ ਪ੍ਰਦੇਸ਼ ਵਿਚ ਗੋਵਿੰਦ ਵਲਭ ਪੰਤ ਦੁਆਰਾ ਸੰਚਾਲਿਤ ਕਈ ਨੀਤੀਆਂ ਅਤੇ ਯੋਜਨਾਵਾਂ ਨੂੰ ਨਵਜੀਵਨ ਦਾ ਸਮਰਥਨ ਪ੍ਰਾਪਤ ਹੋਇਆ ਅਤੇ ਕੁਝ ਇਕ ਬਿੰਦੂਆਂ ਤੋਂ ਉਹ ਰਫੀ ਅਹਿਮਦ ਕਿਦਰਵਈ ਦੇ ਉਲੱਟ ਸਿੱਧ ਹੋਇਆ। ਇਸ ਖਿਚੋਤਾਣ ਵਿਚ ਵਰਮਾ ਜੀ ਨੂੰ ਅਸਫਲਤਾ ਦਾ ਅਨੁਭਵ ਹੋਇਆ ਅਤੇ ਇਸ ਕਾਰਨ ਇਕ ਸਾਲ ਦੇ ਅੰਦਰ ਹੀ ਉਨ੍ਹਾਂ ਨੇ ਨਵਜੀਵਨ ਦੇ ਸੰਪਾਦਕ-ਪਦ ਤੋਂ ਤਿਆਗ ਪੱਤਰ ਦੇ ਦਿਤਾ। ਇਹ ਘਟਨਾ ੧੯੪੮ ਦੀ ਹੈ।

ਪੰਡਤ ਗੋਵਿੰਦ ਵਲਭ ਪੰਤ ਨੂੰ ਇਸ ਸਥਿਤੀ ਦੀ ਜਾਣਕਾਰੀ ਸੀ। ਉਨ੍ਹਾਂ ਦਿਨਾਂ ਵਿਚ ਉੱਤਰ ਪ੍ਰਦੇਸ਼ ਸ਼ਾਸਨ ਵਲੋਂ ਇਹ ਨੀਤੀ ਵਿਸ਼ੇ ਨਾਲ ਸੰਬੰਧਿਤ ਐਲਾਨ ਕੀਤਾ ਜਾ ਚੁੱਕਾ ਸੀ ਕਿ ਜ਼ਿੰਮੇਦਾਰੀ ਸਮਾਪਤ ਕਰਨ ਦਾ ਕਾਨੂੰਨ ਫੇਤੀ ਹੀ ਪਾਸ ਕੀਤਾ ਜਾਏਗਾ। ਜ਼ਿੰਮੇਦਾਰੀ ਸਮਾਪਤ ਕਰਨ ਦੇ ਸੰਬੰਧ ਵਿਚ ਇਕ ਪਾਸੇ ਬਹੁਤ ਪ੍ਰਚਾਰ ਕੀਤਾ ਜਾ ਰਿਹਾ ਸੀ ਅਤੇ ਦੂਜੇ ਪਾਸੇ ਕਈ ਆਰੰਭਕ ਕਾਨੂੰਨੀ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਸਨ। ਜ਼ਿੰਮੇਦਾਰੀ ਸਮਾਪਤ ਕਰਨ ਦੇ ਵਿੱਲ ਲਈ ਇਕ ਪ੍ਰਚਾਰ ਇਕਾਈ ਮੁੱਖ ਮੰਤਰੀ ਦੇ ਦਫ਼ਤਰ ਵਿਚ ਵੀ ਬੁਲ੍ਹ ਗਈ ਸੀ। ਪੰਤ ਜੀ ਨੇ ਵਰਮਾ ਜੀ ਨੂੰ ਅੱਠ ਸੌ ਰੁਪਏ ਮਹੀਨੇ ਦੀ ਨੌਕਰੀ ਤੋਂ ਛੇ ਮਹੀਨੇ ਲਈ ਉਕਤ ਇਕਾਈ ਦਾ ਪ੍ਰਚਾਰ ਮੰਤਰੀ ਨਿਯੁਕਤ ਕਰ ਦਿੱਤਾ। ਨਵਜੀਵਨ ਤੋਂ ਤਿਆਗ ਪੱਤਰ ਦੇਣ ਤੋਂ ਵਰਮਾ ਜੀ ਦੁਬਾਰਾ ਬੰਬਈ ਜਾਣ ਲਈ ਮਜ਼ਬੂਰ ਹੋ ਗਏ ਸਨ। ਪ੍ਰਚਾਰ ਮੰਤਰੀ ਲੱਗ ਜਾਣ ਬਾਅਦ ਉਹ ਕੁਝ ਸਮੇਂ ਲਈ ਮਜ਼ਬੂਰੀ ਦੇ ਬਾਹਰ ਨਿਕਲ ਆਏ।

ਆਜ਼ਾਦ ਭਾਰਤ ਵਿਚ ਜਦ ਆਲ ਇੰਡੀਆ ਰੇਡੀਓ ਨੂੰ 'ਆਕਾਸ਼ਵਾਣੀ' ਦਾ ਨਾਂ ਦਿਤਾ ਗਿਆ ਤਾਂ ਇਹ ਨਾਮ ਪਰਿਵਰਤਨ ਮਾਮੂਲੀ ਨਹੀਂ ਸੀ, ਰੇਡੀਓ ਦੇ ਪ੍ਰੋਗਰਾਮਾਂ ਦਾ ਵਿਸਤਾਰ

ਅਤੇ ਉਨ੍ਹਾਂ ਵਿਚ ਗੁਣਾਤਮਕ ਪਰਿਵਰਤਨ ਲਿਆਉਣ ਦਾ ਯਤਨ ਵੀ ਕੀਤਾ ਗਿਆ। ਇਸ ਪ੍ਰਸੰਗ ਵਿਚ ਹਿੰਦੀ ਦੇ ਅਨੇਕ ਵਿਸ਼ਿਸ਼ਟ ਸਾਹਿਤਕਾਰਾਂ ਨੂੰ ਹਿੰਦੀ ਸਲਾਹਕਾਰ ਜਾਂ ਪ੍ਰੈਡਿਊਸਰ ਦੇ ਅਹੁਦਿਆਂ ਤੋਂ ਨਿਯੁਕਤ ਕੀਤਾ ਜਾਣ ਲੱਗਾ। ਸ਼੍ਰੀ ਸੁਮਿਤਰਾਨੰਦਨ ਪੰਤ ਦੀ ਨਿਯੁਕਤੀ ਤੋਂ ਇਹ ਕੰਮ ਸ਼ੁਰੂ ਹੋਇਆ। ਇਸ ਪ੍ਰਸੰਗ ਵਿਚ ਵਰਮਾ ਜੀ ਨੂੰ ਲਖਨਊ ਰੇਡੀਓ ਸਟੇਸ਼ਨ ਤੋਂ ਹਿੰਦੀ ਸਲਾਹਕਾਰ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਨੇ ਅਗਸਤ, ੧੯੪੦ ਵਿਚ ਨੈਕਰੀ ਆਰੰਭ ਕੀਤੀ। ਇਸ ਤਰ੍ਹਾਂ ਦੀਆਂ ਨਿਯੁਕਤੀਆਂ ਨਿਸ਼ਚਤ ਸਮੇਂ ਲਈ ਸਰਤਾਂ ਦੇ ਆਧਾਰ 'ਤੇ ਕੀਤੀਆਂ ਜਾਂਦੀਆਂ ਸਨ ਅਤੇ ਉਚਿਤ ਤਨਖਾਹ ਦੇ ਬਾਵਜੂਦ, ਮੂਲ ਰੂਪ ਵਿਚ ਸਲਾਹਕਾਰਾਂ ਅਤੇ ਪ੍ਰੈਡਿਊਸਰਾਂ ਦੀ ਹੈਸੀਅਤ ਸਟਾਫ ਆਰਟਿਸਟ ਦੀ ਰੀ ਸੀ।

੧੯੪੦ ਵਿਚ ਹੀ ਵਰਮਾ ਜੀ ਦਾ ਪੇਂਡਵਾਂ ਨਾਵਲ 'ਆਖਰੀ ਦਾਵ' ਡਾਕਿਆ। ਇਸ ਨਾਵਲ ਵਿਚ ਵਰਮਾ ਜੀ ਨੇ ਉੱਚ ਵਰਗ ਅਤੇ ਨਿਮਨ ਵਰਗ ਦੇ ਸਮਾਜ ਦੇ ਵਿਸ਼ੇ ਵਿਚ ਆਪਣੇ ਅਨੁਭਵਾਂ ਦਾ ਅਤੇ ਵਿਸ਼ੇਸ਼ ਰੂਪ ਵਿਚ ਬੰਬਈ ਦੀ ਫਿਲਮੀ ਦੁਨੀਆਂ ਦੀ ਜਾਣਕਾਰੀ ਦਾ ਉਪਯੋਗ ਕੀਤਾ ਹੈ। ਸਾਮਾਜਿਕ ਪ੍ਰਸਥਿਤੀਆਂ ਦੇ ਪਰਿਵਰਤਨ ਦੇ ਨਾਲ ਕਿਸ ਤਰ੍ਹਾਂ ਵਿਅਕਤੀਗਤ ਸੰਬੰਧਾਂ ਵਿਚ ਬਦਲਾਵ ਅਤੇ ਤਣਾਅ ਆਉਂਦੇ ਹਨ, ਵਰਮਾ ਜੀ ਦੇ ਨਾਵਲਾਂ ਵਿਚ ਇਹ ਵਿਸ਼ਾ ਨਿਰੰਤਰ ਉਡਰਦਾ ਰਹਿੰਦਾ ਹੈ। ਇਸ ਨਾਵਲ ਵਿਚ ਵੀ ਇਸ ਵਿਸੇ 'ਤੇ ਬਹੁਤ ਜੀਰ ਦਿਤਾ ਗਿਆ ਹੈ। 'ਆਖਰੀ ਦਾਵ' ਇਕ ਆਲੋਚਕ ਦੇ ਸ਼ਬਦਾਂ ਵਿਚ ਵਰਮਾ ਜੀ ਦੇ ਵਿਸ਼ੇਸ਼ ਨਾਵਲਾਂ ਵਿਚੋਂ ਨਹੀਂ ਹੈ, ਫਿਰ ਵੀ 'ਆਖਰੀ ਦਾਵ' ਦਾ ਵਿਸ਼ਾ ਵਸੂਲ੍ਹ ਉੱਚ ਅਤੇ ਨਿਮਨ ਮੌਖ ਵਰਗ ਸਮਾਜ ਦੇ ਰੂੜੀ ਗ੍ਰਾਮ ਸੰਸਕਾਰਾਂ ਅਤੇ ਉਸ ਦੀਆਂ ਮੁਸ਼ਕਲ ਪ੍ਰਸਥਿਤੀਆਂ ਨਾਲ ਸੰਬੰਧ ਰਖਦਾ ਹੈ। ਨਾਵਲ ਦਾ ਉਦੇਸ਼ ਪਨ ਦੀ ਸ਼ਕਤੀ ਦੇ ਫਲਸਰੂਪ ਵਿਅਕਤੀ ਦੇ ਨੈਂਤਿਕ ਪਤਨ ਨੂੰ ਚਿੱਤਰਤ ਕਰਨਾ ਹੈ। ਪ੍ਰੰਜੀਵਾਦੀ ਸ੍ਰੋਗ ਵਿਚ ਪਨ ਦੀ ਸ਼ਕਤੀ ਨੇ ਵਿਅਕਤੀ ਦੇ ਰੂਪ ਨੂੰ ਕਿਨਾਂ ਖੰਡਿਤ ਬਣਾ ਦਿਤਾ ਹੈ, ਇਸ ਨੂੰ ਚਿੱਤਰਤ ਕਰਕੇ ਇਹ ਸਿੱਧ ਕੀਤਾ ਗਿਆ ਹੈ ਕਿ ਮਨੁੱਖ ਆਰਥਿਕ ਪ੍ਰਸਥਿਤੀਆਂ ਦਾ ਦਾਸ ਹੈ। ਇਸ ਵਾਤਾਵਰਣ ਵਿਚ ਵਿਅਕਤੀ ਦਾ ਵਿਕਾਸ ਕਰਨ ਹੈ, ਅਸੰਭਵ ਹੈ।

ਵਰਮਾ ਜੀ ਨੇ ਆਕਾਸ਼ਵਾਣੀ ਵਿਚ ਅਗਸਤ, ੧੯੪੨ ਤੱਕ ਕੰਮ ਕੀਤਾ। ਆਪਣੇ ਜੀਵਨ ਵਿੱਚ ਉਨ੍ਹਾਂ ਨੇ ਕਿਸੇ ਦਫ਼ਤਰ ਵਿੱਚ ਟਿੱਕ ਕੇ ਏਨੇ ਲੰਬੇ ਸਮੇਂ ਤੱਕ ਨੌਕਰੀ ਨਹੀਂ ਕੀਤੀ ਸੀ। ਅਨੇਕ ਅੰਦਰੂਨੀ ਦਬਾਵਾਂ ਦੇ ਬਾਵਜੂਦ, ਲੋਗਤਾਗ ਸੰਤ ਸਾਲ ਰੇਡੀਓ ਨਾਲ ਸੰਬੰਧਿਤ ਰਹਿਣ ਦਾ ਮੁੱਖ ਕਾਰਨ ਇਹ ਹੈ ਕਿ ਉਸ ਕਾਰਜ ਵਿੱਚ ਉਨ੍ਹਾਂ ਦੀ ਸਾਹਿਤਕ ਰੁੱਹੀ ਅਤੇ ਪ੍ਰਵਿਰਤੀ ਦੇ ਉਪਯੋਗ ਦੀ ਗੁਜ਼ਾਰਿਸ਼ ਸੀ। ਇਸ ਦੇ ਨਾਲ ਹੀ ਦਿੱਲੀ ਵਿੱਚ ਉਨ੍ਹਾਂ ਨੂੰ ਕਈ ਸਾਹਿਤਕ ਵਿਅਕਤੀਆਂ ਅਤੇ ਮਿਤਰਾਂ ਦਾ ਸਹਿਯੋਗ ਅਤੇ ਸਨੌਰ ਵੀ ਮਿਲ ਰਿਹਾ ਸੀ। ੧੯੪੩ ਤੋਂ ੧੯੪੫ ਤੱਕ ਸੁਚਨਾ ਅਤੇ ਪ੍ਰਸਾਰਣ ਵਿਭਾਗ ਵਿੱਚ

ਡਾ. ਕੇਸਕਰ ਦੇ ਮੰਤਰੀ-ਕਾਲ ਵਿੱਚ ਆਕਾਸ਼ਵਾਣੀ, ਦਿੱਲੀ ਵਿੱਚ ਉਹ ਸੁਗਮ ਸੰਗੀਤ ਦੇ ਪ੍ਰੋਫਿਲਿਸਟ ਦੇ ਅਹੁਦੇ ਤੇ ਕੰਮ ਕਰਦੇ ਰਹੇ। ਡਾ. ਕੇਸਕਰ ਨੂੰ ਵਰਮਾ ਜੀ ਬੈਵਈ ਠਹਿਰਨ ਦੇ ਦਿਨਾਂ ਤੋਂ ਜਾਣਦੇ ਸਨ ਅਤੇ ਉਨ੍ਹਾਂ ਨੂੰ ਡਾ. ਕੇਸਕਰ ਵਲੋਂ ਲੋੜੀਦਾ ਸਨੌਰ ਅਤੇ ਸੁਰੱਖਿਆ ਮਿਲ ਰਹੀ ਸੀ। ਉਨ੍ਹਾਂ ਦਿਨਾਂ ਵਿੱਚ ਆਕਾਸ਼ਵਾਣੀ ਦੇ ਮਹਾ-ਨਿਰਦੇਸ਼ਕ ਪ੍ਰਸਿੱਧ ਨਾਟਕਕਾਰ ਸ਼੍ਰੀ ਜਗਦੀਸ਼ ਚੰਦਰ ਮਾਥੁਰ ਸਨ ਅਤੇ ਹਿੰਦੀ ਦੇ ਪ੍ਰਸਿੱਧ ਕਵੀ ਸ਼੍ਰੀ ਬਾਲਕ੍ਰਿਸ਼ਨ ਰਾਵ ਸੂਚਨਾ ਅਤੇ ਪ੍ਰਸ਼ਾਸਣ ਵਿਭਾਗ ਦੇ ਉਪ-ਸੰਚਿਵ ਸਨ। ਇਹ ਉਹ ਸਮਾਂ ਸੀ ਜਦੋਂ ਹਿੰਦੀ ਦੇ ਅਨੇਕ ਪ੍ਰਸ਼ੰਸਕ ਸਾਹਿਤਕਾਰ ਆਕਾਸ਼ਵਾਣੀ ਨਾਲ ਸੰਬੰਧਿਤ ਹੋ ਚੁੱਕੇ ਸਨ। ਦਿੱਲੀ ਵਿੱਚ ਰਹਿੰਦੇ ਹੋਏ ਵਰਮਾ ਜੀ ਨੂੰ ਆਪਣੇ ਪੁਰਾਣੇ ਮਿਤਰ ਸ਼੍ਰੀ ਬਾਲਕ੍ਰਿਸ਼ਨ ਸਰਮਾ 'ਨਵੀਨ' ਦਾ ਸਹਿਯੋਗ ਅਤੇ ਸਨੌਰ ਵੀ ਮਿਲਦਾ ਰਹਿੰਦਾ ਜੋ ਉਸ ਸਮੇਂ ਸੰਸਕ੍ਰਿਤ ਦੇ ਮੈਂਬਰ ਸਨ। ਮਹਾਂਕਵੀ ਸ਼੍ਰੀ ਮੇਖਿਲੀਸ਼ਰਨ ਗੁਪਤ ਅਤੇ ਸ਼੍ਰੀ ਰਾਮਪਾਲੀ ਸਿੰਘ 'ਦਿਨਕਰ' ਵੀ ਰਾਜ ਸਭਾ ਦੇ ਮੈਂਬਰ ਦੇ ਰੂਪ ਵਿੱਚ ਉਨ੍ਹਾਂ ਦਿਨਾਂ ਵਿੱਚ ਦਿੱਲੀ ਹੀ ਸਨ। ਵਰਮਾ ਜੀ ਦਾ ਇਨ੍ਹਾਂ ਨਾਲ ਨੌਜਵਾਨ ਦਾ ਸਾਮਾਜਿਕ ਸੰਪਰਕ ਸੀ। ਇਨ੍ਹਾਂ ਹਾਲਾਤਾਂ ਵਿੱਚ ਉਨ੍ਹਾਂ ਨੂੰ ਰੋਫ਼ਿਲ੍ਡ ਦੀ ਨੈਕਰੀ ਓਨੀ ਕਲੋਸ਼ਵਾਲੀ ਨਹੀਂ ਲੱਗੀ ਜਿੰਨੀਆਂ ਕਿ ਪਹਿਲਾਂ ਵਾਲੀਆਂ ਨੈਕਰੀਆਂ ਸਨ।

੧੯੮੫ ਵਿੱਚ ਵਰਮਾ ਜੀ ਸਾਹਿਤ ਦੇ ਪ੍ਰੋਡਕਿਊਸਰ ਦੀ ਹੈਮੀਅਤ ਨਾਲ ਲਖਨਊ ਵਾਪਸ ਆ ਗਏ। ਪਰ ਇਥੇ ਦਿੱਲੀ ਵਾਲਾ ਮਹੌਲ ਨਹੀਂ ਸੀ ਅਤੇ ਉਨ੍ਹਾਂ ਨੂੰ ਨਿਰੰਤਰ ਵਿਅਰਥਤਾ ਦਾ ਬੈਧ ਹੁੰਦਾ ਰਹਿੰਦਾ ਸੀ। ਉਨ੍ਹਾਂ ਦਿਨਾਂ ਵਿੱਚ ਵਰਮਾ ਜੀ ਆਪਣਾ ਪ੍ਰਿੰਕ ਨਾਵਲ 'ਕੁੱਲੇ ਵਿਸਰੇ ਚਿੜ੍ਹ' ਲਿਖ ਰਹੇ ਸਨ ਅਤੇ ਰੋਡਿਓ ਦੀ ਨੇਕਰੀ ਇਸ ਲੇਖਨ ਵਿੱਚ ਢੁਕਾਵਟ ਨਹੀਂ ਬਣ ਰਹੀ ਸੀ। ਪਿਛਲੇ ਸਾਲਾਂ ਵਿੱਚ ਵਰਮਾ ਜੀ ਨੇ ਕੁਝ ਕਵਿਤਾਵਾਂ ਤੋਂ ਇਲਾਵਾ 'ਕਰਣ', 'ਦ੍ਰੂਪਦੀ' ਆਦਿ ਕਾਵਿ-ਨਾਟਕ ਵੀ ਲਿਖੇ ਸਨ। ਪੁਸਤਕਾਂ ਕੀ ਰਾਇਲਟੀ ਤੋਂ ਹੋਣ ਵਾਲੀਆਂ ਅਮਦਨ ਹੁਣ ਉਨ੍ਹਾਂ ਘੱਟ ਨਹੀਂ ਰਹਿ ਗਈ ਸੀ ਅਤੇ ਉਨ੍ਹਾਂ ਨੂੰ ਲਗਦਾ ਸੀ ਕਿ ਹੁਣ ਉਹ ਸੁਤੰਤਰ ਸਾਹਿਤਕਾਰ ਦੇ ਰੂਪ ਵਿੱਚ ਕੰਮ ਕਰ ਸਕਦੇ ਹਨ। ਸਿੰਟੇ ਵਜੋਂ ੧੯੮੭ ਵਿੱਚ ਉਨ੍ਹਾਂ ਨੇ ਆਕਾਸ਼ਵਾਣੀ ਤੋਂ ਤਿਆਗ-ਪੱਤਰ ਦੇ ਵਿੱਤਾ ਅਤੇ 'ਕੁੱਲੇ ਵਿਸਰੇ ਚਿੜ੍ਹ' ਤੇ ਕੋਈ ਹੋ ਕੇ ਕੰਮ ਕਰਨਾ ਸ਼ਰੂ ਕਰ ਦਿੱਤਾ।

## ਚਹਿਲ-ਪਹਿਲ ਵਾਲਾ ਸ਼ਹਿਰ : ਲਖਨਊ

ਲਖਨਊ ਰੇਡਿਓ ਸਟੇਸ਼ਨ 'ਤੇ ਵਰਮਾ ਜੀ ਦੀ ਜਗ੍ਹਾ ਸ਼੍ਰੀ ਇਲਾ ਚੰਦਰ ਜੋਸ਼ੀ ਦੀ ਨਿਯੋਕਤੀ ਹੋਈ। ਉਨ੍ਹਾਂ ਨੂੰ ਲਖਨਊ ਨਗਰ ਪਾਲਿਕਾ ਦਾ ਇਕ ਡਾਕਟ ਕਿਰਾਏ ਤੇ ਇਲਾਉਣ ਦੇ ਉਦੇਸ਼ ਨਾਲ ਉਹ ਜੋਸ਼ੀ ਜੀ ਦੇ ਨਾਲ ਨਗਰ ਪਾਲਿਕਾ ਦੇ ਪ੍ਰਸ਼ਾਸਕ ਨੂੰ ਮਿਲਣ ਗਏ। ਉਸ ਸਮੇਂ ਵਰਮਾ ਜੀ ਲਖਨਊ ਵਿੱਚ ਵਿਸ਼ੇਸ਼ ਵਰਨਾਬ ਰੇਡ ਦੇ ਇਕ ਥੱਡੇ ਬੰਗਲੇ ਦੀ ਕਾਟੇਜ਼ ਵਿੱਚ ਰਹਿੰਦੇ ਸਨ ਜਿਸ ਦੇ ਮਾਲਕ ਉਨ੍ਹਾਂ ਦੇ ਭਡੀਜੀਤਿਤ ਰੁਵਾਨਨਾਥ ਵਰਮਾ ਸਨ। ਨਗਰ ਪ੍ਰਸ਼ਾਸਕ

ਨੇ ਜੋਸੀ ਜੀ ਨੂੰ ਲੋੜੀਦਾ ਫਲੈਟ ਦੇਣ ਦੇ ਬਾਅਦ ਖੁਦ ਵਰਮਾ ਜੀ ਨੂੰ ਸੁਆਮ ਦਿੱਤਾ ਕਿ ਮਹਾਪਾਲਿਕਾ ਦੁਆਰਾ ਸੰਚਾਲਿਤ ਮਹਾਂਨਗਰ ਆਵਾਸ ਯੋਜਨਾ ਵਿੱਚ ਉਹ ਜ਼ਮੀਨ ਲੈ ਕੇ ਖੁਦ ਆਪਣਾ ਮਕਾਨ ਬਣਾਉਣ ਦਾ ਵਿਚਾਰ ਕਰਨ। ਕਈ ਹਿੱਤੇਸ਼ੀਆਂ ਅਤੇ ਸਿੱਤਰਾਂ ਦੇ ਸਹਿਯੋਗ ਨਾਲ ਅਤੇ ਭੁਕ ਹੋਦ ਤੱਕ ਆਪਣੇ ਸਾਧਨਾਂ ਨਾਲ ਇਹ ਕੰਮ ਪੂਰਾ ਹੋ ਗਿਆ। ਵਰਮਾ ਜੀ ਨੂੰ ਮਹਾਂਨਗਰ ਵਿੱਚ ਇਕ ਵੱਡਾ ਪਲਾਟ ਮਿਲ ਗਿਆ ਅਤੇ ੧੯੯੦ ਤੱਕ ਉਨ੍ਹਾਂ ਨੇ ਇਥੇ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਅਨੁਸਾਰ ਇਕ ਮਕਾਨ ਬਣਾ ਲਿਆ। ਇਸ ਮਕਾਨ ਦਾ ਨਾਂ 'ਚਿੱਤਰਲੇਖ' ਰੱਖਿਆ ਗਿਆ। ਵਰਮਾ ਜੀ ਦੇ ਮਕਾਨ ਦੇ ਨੌਜੇ ਹੀ ਪ੍ਰਸੰਗ ਕਬਾਬਾਰ ਯਸ਼ਪਾਲ ਨੇ ਵੀ ਮਕਾਨ ਬਣਾਇਆ ਸੀ। ਦੇਨਾਂ ਸਾਹਿਤਕਾਰਾਂ ਨੇ ਆਪਣਾ ਬਾਕੀ ਜੀਵਨ ਸਥਾਈ ਰੂਪ ਨਾਲ ਲਖਨਊ ਰਹਿੰਦਿਆਂ ਹੀ ਬਿਤਾਇਆ ਅਤੇ ਦੋਵਾਂ ਦੇ ਆਪਸੀ ਸੰਬੰਧ ਜੀਵਨ ਭਰ ਬਣੇ ਰਹੇ।

੧੯੫੭ ਵਿੱਚ ਰੇਡੀਓ ਦੀ ਨੈਕਰੀ ਤੋਂ ਅਸਤੀਫ਼ਾ ਦੇਣ ਬਾਬਦ ੧੯੭੩ ਤੱਕ ਦਾ ਸਮਾਂ ਵਰਮਾ ਜੀ ਦੇ ਸਾਹਿਤਕ ਲੇਖਣ ਲਈ ਸਭ ਤੋਂ ਮਹੱਤਵਪੂਰਣ ਹੈ। ਵੱਧ ਰਹੀ ਉਮਰ ਦੇ ਬਾਵਜੂਦ, ਉਹ ਇਸ ਸਮੇਂ ਦੇਰਾਨ ਨਿਰੰਤਰ ਲਿਖਦੇ ਰਹੇ। ਆਪਣੇ ਪਿਛਲੇ ਸੰਘਰਸ਼ਸ਼ੀਲ ਜੀਵਨ ਵਿੱਚ ਉਨ੍ਹਾਂ ਨੇ ਜੋ ਲਿਖਿਆ ਸੀ, ਉਸ ਨਾਲੋਂ ਇਨ੍ਹਾਂ ਦਿਨਾਂ ਵਿੱਚ ਵਰਮਾ ਜੀ ਨੇ ਕਿਤੇ ਵੱਧ ਲਿਖਿਆ। ਇਸ ਸਮੇਂ ਵਿੱਚ ਉਨ੍ਹਾਂ ਨੇ ਆਧੁਨਿਕ ਭਾਰਤ ਦੇ ਵਿਭਿੰਨ ਕਾਲਥੰਡਾਂ ਨੂੰ ਲੈ ਕੇ ਰਾਜਨੀਤਕ ਅਤੇ ਸਾਮਾਜਿਕ ਚੇਤਨਾ ਨਾਲ ਭਰਪੂਰ 'ਕੁੱਲੇ ਵਿਸਰੇ ਚਿੜ੍ਹ' (੧੯੮੮), 'ਸੀਧੀ ਸੱਚੀ ਬਾਤੇ' (੧੯੯੮) ਅਤੇ 'ਪ੍ਰਸ਼ਨ ਅੰਤਰ ਮਰੀਚਿਕਾ' (੧੯੭੩) ਵਰਗੇ ਵੱਡੇ ਨਾਵਲ ਪ੍ਰਕਾਸ਼ਨ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਚਾਰ ਹੋਰ ਨਾਵਲ ਲਿਖੇ, ਜਿਨ੍ਹਾਂ ਦਾ ਉਲੇਖ ਅੱਗੇ ਜਾ ਕੇ ਕੀਤਾ ਗਿਆ ਹੈ।

ਅਪਣੇ ਜੀਵਨ ਦੇ ਅੰਤਮ ਦਹਾਂਕੇ ਵਿੱਚ ਵਰਮਾ ਜੀ ਨੇ ਕਈ ਬਹੁਤ ਹੀ ਦਿਲਚਸਪ ਕਹਾਣੀਆਂ ਲਿਖੀਆਂ ਅਤੇ ਕਵਿਤਾ ਵਿੱਚ ਇਕ ਆਤਮਕਥਾਪਰਕ ਪ੍ਰਬੰਧ ਵੀ ਲਿਖਣਾ ਸ਼ੁਰੂ ਕੀਤਾ। ਅਜਿਹਾ ਲੱਗਦਾ ਸੀ ਕਿ ਲੇਖਨ ਪ੍ਰਤੀ ਆਪਣੀ ਜਿਸ ਅਥਾਹ ਲਾਲਸਾ ਨੂੰ ਉਹ ਭੋਤਿਕ ਪ੍ਰਸਾਦਿਤੀਆਂ ਦੇ ਕਾਰਨ ਪਹਿਲਾਂ ਸੰਤੁਸ਼ਟ ਨਹੀਂ ਕਰ ਸਕੇ ਸਨ, ਉਸ ਦੀ ਕਸਰ ਉਹ ਆਪਣੇ ਅੰਤਮ ਸਾਲਾਂ ਵਿੱਚ ਪੂਰੀ ਕਰ ਲੈਣਾ ਚਾਹੁੰਦੇ ਸਨ।

‘ਭੁਲੇ ਵਿਸਰੋ ਚਿੜ੍ਹ ੧੯੮੮ ਵਿੱਚ ਪ੍ਰਕਾਸ਼ਤ ਹੋਇਆ ਅਤੇ ੧੯੯੧ ਵਿੱਚ ਇਸ ਨਾਵਲ ਲਈ ਵਰਮਾ ਜੀ ਨੂੰ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਵਰਮਾ ਜੀ ਦਾ ਪੰਜਾਬੀ ਨਾਵਲ ਹੈ ਅਤੇ ‘ਚਿੱਤਰਲੇਖਾ’ ਦੀ ਥੇਹੋਦ ਸਫਲਤਾ ਅਤੇ ਲੋਕਪ੍ਰਿਯਤਾ ਦਾ ਵਿਚਾਰ ਨਾ ਕੀਤਾ ਜਾਵੇ ਤਾਂ ਉਨ੍ਹਾਂ ਦੇ ਪਰਵਰਤੀ ਨਾਵਲਾਂ ਵਿੱਚੋਂ ਸਭ ਤੋਂ ਵੱਧ ਮਹੱਤਵਪੂਰਣ ਹੈ। ਇਹ ਇਕ ਕਾਲ ਨਾਲ ਸੰਬੰਧਿਤ ਨਾਵਲ (ਪੀਰੀਅਡ ਨਾਵਲ) ਹੈ ਅਤੇ ਲੋਗਤਰਾ ੧੯੮੮ ਤੋਂ ੧੯੯੦ ਤੱਕ ਦੇ ਕਾਲਖੰਡ ਵਿੱਚ ਇਕ ਪਰਿਵਾਰ ਦੀਆਂ ਦਾਰ

ਪੀੜ੍ਹੀਆਂ ਦੇ ਮਾਪਿਆਮ ਨਾਲ ਤਤਕਾਲੀਨ ਉੱਤਰੀ ਭਾਰਤ ਦੀਆਂ ਸਮਾਜਿਕ ਸਮੱਸਿਆਵਾਂ ਨਾਲ ਸੰਬੰਧਿਤ ਹੈ। ਦੇਖਣ ਨੂੰ ਇਹ ਇਕ ਮੁਸ਼ਕ ਵਿਸ਼ਾ ਹੈ, ਫਿਰ ਵੀ ਕਥਾ ਸੰਚਨਾ ਵਿੱਚ ਆਪਣੀ ਅਦਤੁਤ ਸਮਰਥਾ ਅਤੇ ਕੁਸ਼ਲਤਾ ਦੇ ਕਾਰਨ ਵਰਮਾ ਜੀ ਨੇ ਇਸ ਨੂੰ ਇਕ ਪੜ੍ਹਨ ਪੋਗ ਅਤੇ ਰੋਚਿਕ ਰਚਨਾ ਬਣਾ ਦਿੱਤਾ ਹੈ। ਇਹ ਹਿੰਦੀ ਦੇ ਉਨ੍ਹਾਂ ਉੱਤਮ ਨਾਵਲਾਂ ਵਿੱਚੋਂ ਇਕ ਹੈ ਜਿਨ੍ਹਾਂ ਨੂੰ ਮਹਾਂਕਾਵਿਆਤਮਕ ਰਚਨਾ ਕਿਹਾ ਜਾ ਸਕਦਾ ਹੈ। ਇਸ ਨਾਵਲ ਦੇ ਬਾਰੇ ਡਾ. ਵਿਸੰਭਰਨਾਥ ਉਪਾਧਿਆਇ ਨੇ ਠੀਕ ਕਿਹਾ ਹੈ ਕਿ, 'ਕਈ ਜਗ੍ਹਾ ਜਾਟਿਲ ਸਮਾਜਿਕ, ਰਾਜਨੀਤਕ ਸਥਿਤੀਆਂ ਦੇ ਸਰਲੀਕਰਣ ਦੇ ਬਾਵਜੂਦ ਕਹਾਣੀ ਦੀ ਸੰਚਨਾ ਨਾ ਕੇਵਲ ਤੀਰ ਵਾਂਗ ਸਿੱਧਾ ਆਪਣੇ ਨਿਸ਼ਾਨੇ ਵੱਲ ਵੱਧਦੀ ਹੈ, ਸਗੋਂ ਇਹ ਯੁੱਗ ਦਿਸ਼ਟੀ ਦੀ ਸੰਵਾਹਕ ਵੀ ਬਣ ਜਾਂਦੀ ਹੈ।' ਇਕ ਰਾਜਨੀਤਕ ਵਿਸ਼ਲੇਸ਼ਕ ਦੀ ਹੈਸੀਅਤ ਨਾਲ ਨਹੀਂ, ਸਗੋਂ ਇਕ ਸਿਰਜਣਾਤਮਕ ਰਚਨਕਾਰ ਦੀ ਸਹਿਜ ਬੋਧ ਸਮਰਥਾ (ਪਰਸੈਪਲਨ) ਦੇ ਸਹਾਰੇ ਵਰਮਾ ਜੀ ਇਸ ਨਾਵਲ ਵਿੱਚ ਯੁੱਗ ਪਰਿਵਰਤਨ ਦੇ ਪ੍ਰਤੀ ਗਹਿਰੀ ਸਮਝ ਪ੍ਰਦਰਸ਼ਤ ਕਰਦੇ ਹਨ। ਵਰਮਾ ਜੀ ਨੇ ਆਪਣੇ ਇਕ ਲੇਖ ਵਿੱਚ ਦੱਸਿਆ ਹੈ ਕਿ ਇਸ ਨਾਵਲ ਦੀ ਆਰੰਭਕ ਰੂਪਰੇਖਾ ਇਕ ਅਪੀਰੈਪੱਕ ਛਿਲਮੀ ਕਹਾਣੀ ਦੇ ਰੂਪ ਵਿੱਚ ੧੯੭੮ ਵਿੱਚ ਬਣੀ ਸੀ ਅਤੇ ਕਈ ਅੰਤਰਾਲਾਂ ਦੇ ਬਾਅਦ ਨਾਵਲ ੧੯੮੮ ਤੋਂ ੧੯੮੯ ਦੇਰਾਨ ਬਾਅਂ ਸਾਲ ਦੇ ਲੰਬੇ ਅਰਸੇ ਵਿੱਚ ਲਿਖਿਆ ਗਿਆ। ਹੈਰਾਨਗੀ ਇਸ ਗੱਲ ਦੀ ਹੈ ਕਿ ਇਸ ਦੇ ਬਾਵਜੂਦ ਨਾਵਲ ਵਿੱਚ ਕੋਈ ਸ਼ੈਲੀਗਤ ਠਹਿਰਾਓ ਆਇਆ ਅਤੇ ਨਾ ਕਥਾ ਸੁਤਰ ਦੀ ਲੜੀ ਹੀ ਟੁੱਟੀ। ਨਿਸਚੇ ਹੀ ਆਪਣੇ ਅੰਤਮ ਰੂਪ ਵਿੱਚ ਇਹ ਨਾਵਲ ੧੯੭੮ ਦੀ ਉਸ ਅਪੀਰੈਪੱਕ ਛਿਲਮੀ ਕਹਾਣੀ ਤੋਂ ਬਹੁਤ ਅੱਗੇ ਨਿਕਲ ਚੁੱਕਿਆ ਸੀ।

ਭੁੱਲੇ ਵਿਸਰੇ ਚਿੜ੍ਹੇ ਦੀ ਸਫਲਤਾ ਦੇ ਬਾਅਦ ੧੯੮੦ ਵਿੱਚ ਵਰਮਾ ਜੀ ਨੇ 'ਹੁਫ਼ ਨਹੀਂ ਆਈ' ਨਾਮਕ ਨਾਵਲ ਲਿਖਿਆ ਜਿਸ ਨੂੰ ਉਨ੍ਹਾਂ ਦੀਆਂ ਕਮਜ਼ੋਰ ਰਚਨਾਵਾਂ ਵਿੱਚ ਗਿਣਿਆ ਜਾਂਦਾ ਹੈ। ਪਰ ੧੯੮੨ ਵਿੱਚ 'ਸਮਰਥਥ ਐਰ ਸੀਮਾ' ਵਿੱਚ ਵਰਮਾ ਜੀ ਨੇ ਆਪਣੀ ਨਾਵਲਕਾਰ ਦੀ ਸਮਰਥਾ ਨੂੰ ਉਜਾਗਾਰ ਕੀਤਾ ਹੈ। ਉਨ੍ਹਾਂ ਦੇ ਲੇਖਨ ਵਿੱਚ ਬਰਾਬਰ ਜਿਸ ਨਿਧਤਵਾਦੀ ਦਰਸ਼ਨ ਦਾ ਵਰਨਣ ਕੀਤਾ ਗਿਆ ਹੈ, ਇਸ ਨਾਵਲ ਵਿੱਚ ਉਹ ਪੂਰੀ ਤਰ੍ਹਾਂ ਪ੍ਰਤੀਬਿੰਬਿਤ ਹੋਇਆ ਹੈ। ਉਨ੍ਹਾਂ ਦੇ ਜੀਵਨ-ਦਰਸ਼ਨ ਨਾਲ ਅਸੀਂ ਸਹਿਮਤ ਹੋਈਏ ਜਾਂ ਨਾ। 'ਸਮਰਥਥ ਐਰ ਸੀਮਾ' ਦੇ ਕਥਾਨਕ ਕੀ ਸੰਚਨਾ ਬਹੁਤ ਕੱਸੀ ਹੋਈ, ਨਾਟਕੀ ਅਤੇ ਰੋਚਿਕ ਹੈ। ਇਸੇ ਦਹਾਂਕੇ ਵਿੱਚ 'ਥਕੇ ਪਾਂਵ', 'ਰੋਪਾ', 'ਸੀਧੀ ਸੌਂਕੀ ਬਾਤੋਂ' ਅਤੇ ਸਬਹਿ ਨਚਾਵਤ ਰਾਮ ਗੋਸਈਂ' ਆਦਿ ਨਾਵਲ ਲਿਖੇ। ਇਸ ਲੜੀ ਦਾ ਅੰਤਿਮ ਮਹੱਤਵਪੂਰਣ ਨਾਵਲ 'ਪ੍ਰਭਨ ਐਰ ਮਰੀਚਿਕਾ' ੧੯੭੯ ਵਿੱਚ ਪ੍ਰਕਾਸ਼ਤ ਹੋਇਆ।

ਆਪਣੇ ਜੀਵਨ ਦੇ ਅੰਤਮ ਅਤੇ ਅੱਠਵੇਂ ਦਹਾਂਕੇ ਵਿੱਚ ਵੀ ਵਰਮਾ ਜੀ ਲੇਖਨ ਦੇ ਖੇਤਰ ਵਿੱਚ ਬਹੁਤ ਸਰਗਾਰਮ ਰਹੇ। ਪਰ ਸਿਰਜਣਾਤਮਕ ਪੱਧਰ ਤੇ ਇਸ ਸਮੇਂ ਦੇਰਾਨ

ਉਨ੍ਹਾਂ ਦੀਆਂ ਰਚਨਾਵਾਂ ਪਹਿਲੇ ਲੇਖਨ ਦੇ ਮੁਕਾਬਲੇ ਜ਼ਿਆਦਾ ਪ੍ਰਭਾਵਿਤ ਨਹੀਂ ਕਰਦੀਆਂ ਹਨ। ਇਸ ਸਮੇਂ ਦੇਰਾਨ ਉਨ੍ਹਾਂ ਦਾ ਇਕ ਇਤਿਹਾਸਕ ਨਾਵਲ 'ਧੁਹਰੀ ਚੁੜਾ' ਛਪਿਆ ਜੋ ਕਿਸੇ ਫਿਲਮ ਦੇ ਮਿਨੋਰਿਟੇ ਲਈ ਜ਼ਿਆਦਾ ਉਚਿਤ ਲੱਗਦਾ ਹੈ। ਸਾਹਿਤਕ ਦ੍ਰਿਸ਼ਟੀ ਤੋਂ ਇਹ ਵਿਸ਼ੇਸ਼ ਵਰਨਣਯੋਗ ਨਹੀਂ ਹੈ। ਉਨ੍ਹਾਂ ਦਾ 'ਚਾਣਕਾ' ਨਾਮਕ ਨਾਵਲ ੧੯੮੨ ਵਿੱਚ ਉਨ੍ਹਾਂ ਦੀ ਮੌਤ ਤੋਂ ਬਾਅਦ ਪ੍ਰਕਾਸ਼ਤ ਹੋਇਆ। ਆਪਣੇ ਅੰਤਿਮ ਸਾਲਾਂ ਵਿੱਚ ਵਰਮਾ ਜੀ ਨੇ 'ਸਾਹਿਤਥ ਕੇ ਸਿਪਾਂਤ ਅੰਤ ਰੂਪ' ਨਾਮਕ ਵਿਚਾਰਾਤਮਕ ਪੁਸਤਕ ਵੀ ਲਿਖੀ ਅਤੇ 'ਸਾਹਿਤਥ ਅੰਤ ਏਕ ਨਾਗਜ਼ ਕਵਿਤਾ' ਦੇ ਦੌਰ 'ਚੋਂ ਲੰਘਦਿਆਂ ਆਪਣੀ ਪੁਰਾਣੀ ਕਾਵਿ-ਚੇਤਨਾ ਨੂੰ ਫਿਰ ਤੋਂ ਜਾਗ੍ਰਤ ਕੀਤਾ। ਇਸ ਤਰ੍ਹਾਂ ਜਿਵੇਂ ਕਿ ਪਹਿਲਾਂ ਵਰਨਣ ਕੀਤਾ ਜਾ ਚੁੱਕਾ ਹੈ, ੧੯੮੭ ਵਿੱਚ ਆਕਾਸ਼ਵਾਣੀ ਤੋਂ ਤਿਆਗ-ਪੱਤਰ ਦੇਣ ਬਾਅਦ ਵਰਮਾ ਜੀ ਨੇ ਆਪਣਾ ਬਾਕੀ ਜੀਵਨ ਲਗਾਤਾਰ ਵੱਖ ਵੱਖ ਤਰ੍ਹਾਂ ਦੇ ਲੇਖਨ ਵਿੱਚ ਹੀ ਗੁਜ਼ਾਰਿਆ।

ਸਾਹਿਤ ਦੇ ਖੇਤਰ ਵਿੱਚ ਇਨ੍ਹਾਂ ਮਾਣ ਪ੍ਰਾਪਤ ਕਰ ਲੈਣ ਦੇ ਬਾਅਦ ਦੂਜੀ ਤਰ੍ਹਾਂ ਦੀਆਂ ਸਫਲਤਾਵਾਂ ਅਤੇ ਸਨਮਾਨ ਉਨ੍ਹਾਂ ਨੂੰ ਆਪਣੇ ਆਪ ਪ੍ਰਾਪਤ ਹੁੰਦੇ ਰਹੇ। ੧੯੮੧ ਵਿੱਚ ਉਨ੍ਹਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ੧੯੮੮ ਵਿੱਚ ਹਿੰਦੀ ਸਾਹਿਤ ਸੀਮੇਲਨ ਨੇ ਉਨ੍ਹਾਂ ਨੂੰ ਸਾਹਿਤ ਵਾਚਸਪਤੀ ਦੀ ਉਪਾਧੀ ਨਾਲ ਸਨਮਾਨਿਤ ਕੀਤਾ। ੧੯੭੧ ਵਿੱਚ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਪਦਮ ਚੁਸ਼ਨ ਨਾਲ ਸਨਮਾਨਿਤ ਕੀਤਾ। ਅਪ੍ਰੈਲ, ੧੯੭੮ ਵਿੱਚ ਵਰਮਾ ਜੀ ਰਾਜ ਸਭਾ ਦੇ ਮੈਂਬਰ ਦੇ ਰੂਪ ਵਿੱਚ ਰਾਸ਼ਟਰਪਤੀ ਵਲੋਂ ਮਨੋਨੀਤ ਕੀਤੇ ਗਏ। ਸੰਸਦ ਦਾ ਮੈਂਬਰ ਬਣ ਜਾਣ ਦੇ ਬਾਅਦ ਉਹ ਆਪਣਾ ਸਮਾਂ ਲਖਨਊ ਅਤੇ ਦਿੱਲੀ ਵਿੱਚ ਬਤੀਤ ਕਰਦੇ ਸਨ। ਦਿੱਲੀ ਵਿੱਚ ਪਹਿਲਾਂ ਉਹ ਆਪਣੇ ਪ੍ਰੇਤਰ ਸ੍ਰੀ ਚੁਡਾਰਤ ਪ੍ਰਸਾਦ ਸੰਿਘ ਨਾਲ ਰਹੇ, ਜੋ ਇੰਡੀਅਨ ਏਅਰ ਲਾਈਨਜ਼ ਵਿੱਚ ਪਾਇਲਟ ਸਨ। ਬਾਅਦ ਵਿੱਚ ਉਨ੍ਹਾਂ ਨੂੰ ਸੰਸਦ ਦਾ ਮੈਂਬਰ ਹੋਣ ਨਾਲੋਂ ਹਿਰੋਜਸ਼ਾਹ ਮਾਰਗ ਤੇ ਸੁਤਰ ਰੂਪ ਵਿੱਚ ਰਹਿਣ ਲਈ ਇਕ ਬੰਗਲਾ ਮਿਲ ਗਿਆ।

ਜੀਵਨ ਦਾ ਦੇ-ਤਿਹਾਈ ਸਮਾਂ ਬੇਤਰਤੀਬ ਰੂਪ ਵਿੱਚ ਬਿਤਾਉਣ ਦੇ ਬਾਵਜੂਦ ਵਰਮਾ ਜੀ ਦੇ ਸੁਭਾਗ ਵਿੱਚ ਤਰਤੀਬ ਅਤੇ ਆਤਮ-ਦਾਇਆ ਨਹੀਂ ਸੀ। ਆਪਣੀਆਂ ਸਮੱਸਿਆਵਾਂ ਦੂਜਿਆਂ ਨੂੰ ਦੱਸਣ ਦੀ ਬਜਾਏ ਦੂਜਿਆਂ ਦੀ ਹਮਦਰਦੀ ਪ੍ਰਾਪਤ ਕਰਨ ਦੀ ਪ੍ਰਵਿਰਤੀ ਉਨ੍ਹਾਂ ਵਿੱਚ ਨਹੀਂ ਸੀ। ਉਨ੍ਹਾਂ ਨੂੰ ਕਸ਼ਟ ਭਾਵੇਂ ਭੱਲਣੇ ਪਏ, ਪਰ ਉਹ ਜੀਵਨ ਭਰ ਸਿਹਤਮੰਦ ਰਹੇ ਅਤੇ ਰੋਗਾਂ ਦੇ ਵਿਸ਼ੇ ਵਿੱਚ ਉਦਾਸੀਨ ਵੀ। ਇਹੀ ਕਾਰਨ ਹੈ ਕਿ ਨਵੰਬਰ, ੧੯੭੮ ਵਿੱਚ ਜਦ ਉਨ੍ਹਾਂ ਨੂੰ 'ਪਲੁਰਿਸੀ' (ਡੇਵਿਲਿਆਂ ਵਿੱਚ ਪਾਣੀ ਜੀਮ ਜਾਣ ਦੀ ਬੀਮਾਰੀ) ਹੋਈ ਤਾਂ ਉਨ੍ਹਾਂ ਨੇ ਇਸ ਬਾਰੇ ਦੂਜਿਆਂ ਨੂੰ ਜਾਣਕਾਰੀ ਨਾ ਹੋਣ ਦਿੱਤੀ। 'ਪਲੁਰਿਸੀ'

ਦਾ ਪਤਾ ਲਖਨਊ ਦੇ ਮੈਡੀਕਲ ਕਾਲਜ ਵਿੱਚ ਉਨ੍ਹਾਂ ਦੀ ਇਕ ਚੁਜੀ ਬੀਮਾਰੀ ਦੀ ਸਿਹਤ-ਪ੍ਰੀਧਿਆ ਵੇਲੇ ਲੱਗਾ। ਲਖਨਊ ਵਿੱਚ ਉਨ੍ਹਾਂ ਦਾ ਸਫਲਤਾ ਪ੍ਰੂਠਬਕ ਇਲਾਜ ਹੋਇਆ ਅਤੇ ਉਹ ਤੰਦਰੁਸਤ ਹੋ ਗਏ। ਪਰ ੧੯੮੯ ਦੇਰਾਨ ਉਨ੍ਹਾਂ ਨੂੰ ਗਲੇ ਦੀ ਕੋਈ ਤਕਲੀਫ਼ ਹੋਈ ਅਤੇ ਬਾਅਦ ਵਿੱਚ ਪਤਾ ਲੱਗਾ ਕਿ ਉਨ੍ਹਾਂ ਨੂੰ ਕੈਸਰ ਦੀ ਬੀਮਾਰੀ ਹੈ। ਲੱਗਭਗ ੧੫ ਦਿਨ ਆਲ ਇੰਡੀਆ ਇੰਸਟੀਚਿਊਟ ਅਥ ਮੈਡੀਕਲ ਸਾਈੰਸਜ਼, ਨਵੀਂ ਇੱਲੀ ਵਿੱਚ ਉਨ੍ਹਾਂ ਦੀ 'ਕੈਬਾਲਟ ਥੋਰਾਪੀ' ਚਲਦੀ ਰਹੀ। ਅਚਾਨਕ ਅਕਤੂਬਰ ਦੇ ਸ਼ੁਰੂ ਵਿੱਚ ਉਨ੍ਹਾਂ ਨੂੰ ਚੋਰ ਦਾ ਬੁਖਾਰ ਚੜਿਆ ਅਤੇ ੫ ਅਕਤੂਬਰ, ੧੯੮੯ ਨੂੰ ਅਚਾਨਕ ਇੱਲੀ ਵਿੱਚ ਅਪਣੇ ਦੇ ਪੁੱਤਰਾਂ—ਚਤੁਰਭੁਜ ਅਤੇ ਪੀਰੋਂਦ੍ਰ ਦੀ ਹਾਜ਼ਰੀ ਵਿੱਚ ਉਨ੍ਹਾਂ ਦੀ ਮੇਤ ਹੋ ਗਈ। ਮੇਤ ਦਾ ਕਾਰਨ ਦਿਲ ਦੀ ਗਤੀ ਦਾ ਰੁਕ ਜਾਣਾ ਸੀ।

ਵਰਮਾ ਜੀ ਦਾ ਸੁਭਾਅ ਦੂਜਿਆਂ ਦੀ ਕਿਰਪਾ ਦੇ ਸਹਾਰੇ ਰਹਿਣ ਵਾਲਾ ਨਹੀਂ ਸੀ ਅਤੇ ਜੀਵਨ ਭਰ ਉਹ ਸੈ-ਅਭਿਮਾਨੀ ਰਹੇ। ਮੇਤ ਦੇ ਸਮੇਂ ਵੀ ਉਨ੍ਹਾਂ ਨੂੰ ਕਿਸੇ ਤੋਂ ਅਪਣੀ ਸੇਵਾ ਨਹੀਂ ਕਰਾਉਣੀ ਪਈ।

ਅਗਸਤ, ੧੯੭੪ ਵਿੱਚ ਜਦੋਂ ਵਰਮਾ ਜੀ ਅਪਣੇ ਜੀਵਨ ਦੇ ੨੧ ਸਾਲ ਪੂਰੇ ਕਰਨ ਵਾਲੇ ਸਨ, ਰਾਜਕਮਲ ਪ੍ਰਕਾਸ਼ਨ ਨਵੀਂ ਇੱਲੀ ਨੇ - ਜੋ ਪਿਛਲੇ ਕਈ ਸਾਲਾਂ ਤੋਂ ਵਰਮਾ ਜੀ ਦੀਆਂ ਪ੍ਰੋੱਬ ਪ੍ਰਸਤਕਾਂ ਦੇ ਪ੍ਰਕਾਸ਼ਕ ਰਹੇ ਸਨ - ਉਨ੍ਹਾਂ ਦੇ ਸਨਮਾਨ ਵਿੱਚ ਇੱਲੀ ਵਿਖੇ ਇਕ ਸਮਾਗਮ ਕਰਨ ਦਾ ਫੈਸਲਾ ਕੀਤਾ। ਮੈਂ ੧੯੮੦ ਵਿੱਚ ਵਰਮਾ ਜੀ ਦੇ ਸੰਪਰਕ ਵਿੱਚ ਆਇਆ ਸੀ। ਹੁਣ ਤੱਕ ਮੇਰੇ ਵਰਮਾ ਜੀ ਨਾਲ ਪਰਿਵਾਰਕ ਪੱਧਰ ਤੇ ਨੌਜਲੇ ਸੰਬੰਧ ਬਣ ਚੁੱਕੇ ਸਨ, ਸਾਹਿਤਕ ਸੰਬੰਧ ਤਾਂ ਪਹਿਲਾਂ ਹੀ ਸਨ। ਉਕਤ ਸਮਾਗਮ ਦੇ ਸੰਬੰਧ ਵਿੱਚ ਮੈਂ ਡਾ. ਧਰਮਵੀਰ ਭਾਰਤੀ ਅਤੇ ਕਵੀ ਸੁਰੋਂਦ੍ਰ ਤਿਵਾਜੀ ਦੇ ਸਹਿਯੋਗ ਨਾਲ ਅਰਪਿਤ ਮੇਰੀ 'ਭਾਵਨਾ' ਨਾਮਕ ਸੰਗ੍ਰਹਿ ਦਾ ਸੰਪਾਦਨ ਕੀਤਾ। ਵਰਮਾ ਜੀ ਦੀ ਇਕ ਆਰੰਭਕ ਕਵਿਤਾ ਦੀ ਪੰਕਤੀ ਹੈ: 'ਅਰਪਿਤ ਮੇਰੀ ਭਾਵਨਾ ਇਸ ਨੂੰ ਸਵੀਕਾਰ ਕਰੋ। ਇਸ ਤੋਂ ਪ੍ਰੇਰਤ ਹੋ ਕੇ ਵਰਮਾ ਜੀ ਦੀਆਂ ਸਾਰੀਆਂ ਰਚਨਾਵਾਂ ਦੇ ਇਸ ਪ੍ਰਤਿਨਿਧ ਸੰਕਲਨ ਦਾ ਨਾਂ ਅਰਪਿਤ ਮੇਰੀ ਭਾਵਨਾ' ਰੱਖਿਆ ਗਿਆ।

ਇਸ ਪੁਸਤਕ ਦਾ ਵਿਮੇਚਨ ਇੱਲੀ ਦੇ ਸਾਹਿਤਕਾਰਾਂ ਦੀ ਇਕ ਸਭਾ ਵਿੱਚ ਵਰਮਾ ਜੀ ਦੇ ਜਨਮ ਦਿਨ ੩੦ ਅਗਸਤ, ੧੯੭੪ ਨੂੰ ਹੋਇਆ, ਸਭਾ ਵਿੱਚ ਸ਼ਾਮਲ ਹੋਣ ਵਾਲਿਆਂ ਵਿਚ ਸ੍ਰੀ ਅਗੋਗ, ਵਿਦਿਆਨਿਵਾਸ ਮਿਸ਼ਨ, ਬੱਚਨ, ਰਾਜੇਦਰ ਯਾਦਵ, ਕ੍ਰਿਸ਼ਨਾ ਸੇਬਤੀ, ਮੇਨੂ ਕੌਡਾਰੀ, ਮਨੋਹਰ ਸਿਆਮ ਜੋਸੀ, ਭੀਸਮ ਸਾਹਨੀ, ਨੈਮੀਚਿੰਦਰ ਜੇਨ, ਵਿਸ਼ਨੂੰ ਪ੍ਰਭਾਕਰ, ਪੇਡਤ ਕਮਲਾਪਤੀ ਤ੍ਰਿਪਾਠੀ, ਪ੍ਰਭਾਕਰ ਮਾਚਵੇ, ਸ੍ਰੀਕੌਤ ਵਰਮਾ, ਰਾਜੇਦਰ ਅਵਸਥੀ, ਕਮਲੇਸ਼ਵਰ, ਸਮਝੇਰ ਬਹਾਦਰ ਸਿੰਘ, ਨਾਮਵਰ ਸਿੰਘ, ਜਿਵੰਗਲ ਸਿੰਘ 'ਸੁਮਨ' ਆਦਿ ਅਨੇਕ

ਸਾਹਿਤਕਾਰਾਂ ਅਤੇ ਸਾਹਿਤ ਪ੍ਰਮੀਆਂ ਦੇ ਨਾਂ ਸ਼ਾਮਲ ਹਨ। ਇਸ ਤੋਂ ਸਪੱਸ਼ਟ ਹੈ ਕਿ ਪੀੜ੍ਹੀਆਂ ਦੇ ਅੰਤਰਾਲ ਅਤੇ ਸਾਹਿਤਕ ਮਤਵਾਦਾਂ ਦੀ ਤਿੰਨਾਂ ਦੇ ਬਾਵਜੂਦ ਵਿਅਕਤੀਗਤ ਪੱਧਰ ਤੇ ਆਪਣੇ ਸਮਕਾਲੀਨ ਸਾਹਿਤਕਾਰਾਂ ਵਿੱਚ ਵਰਮਾ ਜੀ ਨੂੰ ਕਿੰਨਾ ਸਨੋਹ ਅਤੇ ਸਤਿਕਾਰ ਮਿਲਿਆ ਸੀ ਅਤੇ ਇਹ ਉਸ ਸਨੋਹ ਅਤੇ ਸਤਿਕਾਰ ਦਾ ਹੀ ਪ੍ਰਤਿਫਲ ਸੀ ਜੋ ਵਰਮਾ ਜੀ ਭੁਦ ਉਮਰ ਅਤੇ ਵਿਚਾਰਪਾਰਾ ਦਾ ਵਿਚਾਰ ਕੀਤੇ ਬਿਨਾਂ ਆਪਣੇ ਸਮਕਾਲੀਨ ਸਾਹਿਤਕ ਦੇਸਤਾਂ ਪ੍ਰਤੀ ਅਨੁਭਵ ਕਰਦੇ ਸਨ। ਵਿਅਕਤੀਗਤ ਜੀਵਨ ਵਿੱਚ ਉਨ੍ਹਾਂ ਦਾ ਸੱਚਮੁਚ ਹੀ ਕੋਈ ਵਿਰੋਧੀ ਨਹੀਂ ਸੀ।

ਇਸ ਸੰਗ੍ਰਹਿ ਵਿੱਚ ਤਿੰਨਾਂ ਸੰਪਦਕਾਂ ਦੁਆਰਾ ਲਿਖੇ ਅਲਗ-ਅਲਗ ਨਿਖੰਚਾਂ ਤੋਂ ਵਰਮਾ ਜੀ ਦੇ ਸੁਭਾਅ, ਵਿਵਹਾਰ ਅਤੇ ਸਾਹਿਤਕ ਚਰਿਤਰ ਬਾਰੇ ਲੋੜੀਂਦੀ ਜਾਣਕਾਰੀ ਮਿਲਦੀ ਹੈ। ਸੁਰੋਂਦ੍ਰ ਤਿਵਾਜੀ ਨੇ ਉਨ੍ਹਾਂ ਦੇ ਹਿਰਦੇ ਦੀ ਵਿਸ਼ਾਲਤਾ ਅਤੇ ਉਦਾਰਤਾ ਦੇ ਸੰਬੰਧ ਵਿੱਚ ਉਨ੍ਹਾਂ ਨੂੰ ਆਪਣੀ ਪੀੜ੍ਹੀ ਦਾ ਸਭ ਤੋਂ ਵੱਡਾ ਆਦਮੀ ਮੰਨਿਆ ਹੈ। ਉਨ੍ਹਾਂ ਦੇ ਸੁਭਾਅ ਅਤੇ ਵਿਵਹਾਰ ਦੇ ਕੁਝ ਪੰਖਾਂ ਬਾਰੇ ਹੋਰ ਜਿਆਦਾ ਨਾ ਲਿਖ ਕੇ ਪ੍ਰਸਤੁਤ ਲੇਖਕ ਦੁਆਰਾ ਉਕਤ ਸੰਕਲਨ ਵਿੱਚ ਸ਼ਾਮਲ ਇਕ ਲੇਖ ਦਾ ਇਕ ਅੰਜ਼ ਇਥੇ ਪੇਸ਼ ਕਰਦੇ ਹਨ -

"ਉਨ੍ਹਾਂ ਦਾ ਸਾਹਿਤ ਓਨਾ ਹੀ ਵਿਵਿਧਤਾ ਵਾਲਾ ਰਿਹਾ ਹੈ, ਜਿਨ੍ਹਾਂ ਕਿ ਉਨ੍ਹਾਂ ਦਾ ਜੀਵਨ ਹੈ। ਸ਼ਹਿਰੀ ਪਰਿਵਾਰ ਦੇ ਹੁੰਦੇ ਹੋਏ ਵੀ ਉਹ ਪਿੰਡ ਵਿੱਚ ਪੈਦਾ ਹੋਏ ਸਨ, ਕਿਉਂਕਿ ਕਾਨਪੁਰ ਦੇ ਵਕੀਲ ਹੋਣ ਦੇ ਬਾਵਜੂਦ ਉਨ੍ਹਾਂ ਦੇ ਪਿਤਾ ਉਸ ਦੇ ਜਨਮ ਸਮੇਂ, ਜੋ ੩੦ ਅਗਸਤ, ੧੯੦੩, ਨੂੰ ਹੋਇਆ ਸੀ, ਕੁਝ ਮਹੀਨਿਆਂ ਲਈ ਸਫੀਪੁਰ ਜ਼ਿਲ੍ਹਾ ਉਨਾਵ ਵਿੱਚ ਆ ਕੇ ਰਹੇ ਸਨ। ਪੰਜ ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਪਿਤਾ ਦੀ ਮੇਤ ਹੋ ਗਈ, ਪਰ ਉਹ ਜਵਾਨ ਅਵਸਥਾ ਤੱਕ ਟਿਕ ਭਰੋ-ਪੂਰੇ ਸਾਂਝੇ ਪਰਿਵਾਰ ਦਾ ਅੰਗ ਰਹੇ ਅਤੇ ਅਨਾਥ ਹੋਣ ਦੀ ਭਾਵਨਾ ਦਾ ਸਿਕਾਰ ਨਹੀਂ ਹੋਏ। ਸ਼ੁਰੂ ਦੀਆਂ ਕਲਾਸਾਂ ਵਿੱਚ ਕਈ-ਕਈ ਹਿੰਦੀ ਵਿਸ਼ੇ 'ਚੋਂ ਫੇਲ੍ਹ ਹੋਣ ਤੇ ਵੀ ਉਹ ਸ਼ੁਰੂ ਤੋਂ ਹਿੰਦੀ ਵਿੱਚ ਕਵਿਤਾ ਲਿਖਦੇ ਹੋ ਅਤੇ ੧੯੨੯ ਵਿੱਚ ਅਲਾਹਾਬਾਦ ਤੋਂ ਬੀ.ਏ. ਅਤੇ ਬਾਅਦ ਵਿੱਚ ਕਾਨੂੰਨ ਦੀ ਡਿਗਰੀ ਲੇਣ ਉਪਰੰਤ ਵੀ, ਬਹੁਤ ਥੋੜ੍ਹੇ ਸਮੇਂ ਨੂੰ ਛੱਡ ਕੇ, ਉਨ੍ਹਾਂ ਨੇ ਨੈਕਰੀ ਜਾਂ ਬਕਾਲਤ ਨਹੀਂ ਕੀਤੀ। ਸੰਨ ੧੯੨੯ ਦੇ ਆਸਪਾਸ ਪ੍ਰਤਾਪਗੜ੍ਹ ਜਿਸੇ ਦੇ ਤਾਲੂਕ ਦਾ ਰਾਜਾ ਸਾਹਿਬ, ਭਦੀ ਦੇ ਨਾਲ ਰਹਿਣ ਦੇ ਬਾਵਜੂਦ ਉਹ ਰਾਜਾ ਤੇ ਨਿਰਭਰ ਨਹੀਂ ਹੋਏ ਅਤੇ ਉਸ ਅਨੁਭਵ ਨੂੰ 'ਰਾਜਾ ਸਾਹਿਬ ਦਾ ਵਾਣੁਆਨ' ਜਾਂ 'ਤੈਸਾਗਾਡੀ' ਵਰਗੀਆਂ ਰਚਨਾਵਾਂ ਦਾ ਪ੍ਰੇਰਕ ਬਣਾਉਂਦੇ ਰਹੇ। ੧੯੩੮ ਦੇ ਲੱਗਭਗ ਕਲਕੱਤਾ ਫਿਲਮ ਕਾਰਪੋਰੇਸ਼ਨ ਦੀ ਨੈਕਰੀ ਕਰਨ ਗਏ ਅਤੇ ਨੈਕਰੀ ਛੱਡ ਕੇ ਉਥੋਂ 'ਵਿਚਾਰ' ਨਾਮ ਦਾ ਹਫ਼ਤਾਵਾਰੀ ਪੱਤਰ ਕੱਢਣ ਲੱਗੇ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 'ਚਿੱਤਰਲੇਖ' ਦੇ ਲੇਖਕ ਦੀ ਪ੍ਰਸਿੱਧੀ ਮਿਲ ਚੁੱਕੀ ਸੀ, ਪਰ ਉਨ੍ਹਾਂ ਨੇ ਉਸ ਪ੍ਰਸਿੱਧੀ ਦਾ ਫਾਇਦਾ ਉਠਾ ਕੇ 'ਚਿੱਤਰਲੇਖ' ਵਰਗੀ ਕੋਈ ਰਚਨਾ ਨਹੀਂ ਦੁਹਰਾਈ ਅਤੇ 'ਤੀਨ ਵਰਸਾ' ਅਤੇ 'ਦੋ ਬਾਂਕੇ' ਵਰਗੀਆਂ ਬਿਲਕੁਲ ਦੂਜੀ ਤਰ੍ਹਾਂ ਦੀਆਂ

ਰਚਨਾਵਾਂ ਲਿਖਦੇ ਰਹੇ। ਫਿਰ ਬੰਬਈ ਵਿੱਚ ਫਿਲਮੀ ਨੇਕਰੀ, ਫਿਰ 'ਨਵਜੀਵਨ' ਦੈਨਿਕ ਦਾ ਸੰਪਾਦਨ, ਫਿਰ ਰੋਡਿੰਡੀ ਦੀ ਨੇਕਰੀ, ੧੯੫੭ ਵਿੱਚ ਉਥੋਂ ਵੀ ਅਸਤੀਫ਼ਾ ਅਤੇ ਬਾਅਦ ਵਿੱਚ ਪਹਿਲਾਂ ਵਾਲਾ ਹੀ ਸੁਤੰਤਰ ਲੇਖਨ, ਜਿਸ ਤਰ੍ਹਾਂ ਦਾ ਉਨ੍ਹਾਂ ਨੇ ੧੯੮੮-੮੯ ਵਿੱਚ ਸ਼ੁਰੂ ਕੀਤਾ ਸੀ।

"ਅੜ ਉਹ ਲਖਨਊ ਵਿੱਚ ਆਪਣੇ ਬੰਗਲੇ 'ਚਿਤਰਲੇਖਾ' ਵਿੱਚ ਇਕ ਜਿੰਮੇਵਾਰ ਗ੍ਰਿਹਸਤੀ ਦੀ ਤਰ੍ਹਾਂ ਰਹਿੰਦੇ ਹਨ। ਪਰ ਇਹ ਅਵਸਥਾ ਸ਼ਾਇਦ ਉਨ੍ਹਾਂ ਦੀ ਅੰਦਰੂਨੀ ਅਵਸਥਾ ਨਾਲ ਮੇਲ ਨਹੀਂ ਖਾਦੀ ਹੈ। ਪ੍ਰੋਟਰ ਰੁਦੇ ਹੋਏ ਵੀ ਉਹ ਹਜ਼ਰਤਗੰਜ (ਪਿਲੇਮੀਟਰ) ਤੱਕ ਪੈਦਲ ਆਉਣਾ-ਜਾਣਾ ਪਸੰਦ ਕਰਦੇ ਹਨ। ਪੰਜ ਬੈਡਰੂਮ ਵਾਲੇ ਮਕਾਨ ਦੇ ਬਾਵਜੂਦ ਲਿਖਣ ਦਾ ਕੰਮ ਮਕਾਨ ਦੇ ਉਸ ਬਾਹਰੀ ਬਰਾਡੇ ਵਿੱਚ ਕਰਦੇ ਹਨ, ਜਿਥੇ ਬੱਚੇ ਖੇਡ ਸਕਦੇ ਹਨ ਅਤੇ ਕੋਈ ਵੀ ਅਜਨਵੀ ਕਿਸੇ ਵੀ ਸਮੇਂ ਆ ਕੇ ਕੋਈ ਵੀ ਗੱਲ ਕਰਦੇ ਹਨ। ਉਨ੍ਹਾਂ ਨੂੰ ਸਾਹਿਤ ਅਕਾਦਮੀ ਵਲੋਂ ਸਨਮਾਨਤ ਕੀਤਾ ਜਾ ਚੁੱਕਾ ਹੈ, ਪਰਮ ਭੂਸ਼ਣ ਵੀ ਮਿਲ ਚੁੱਕਾ ਹੈ ਅਤੇ ਕਈ ਕਦੀ ਸਰਕਾਰੀ ਸੰਮੱਤੀਆਂ ਨਾਲ ਵੀ ਸੰਬੰਧਿਤ ਹੋ ਜਾਂਦੇ ਹਨ। ਪਰ ਉਹ ਇਸ ਸਭ ਨੂੰ ਇਕ ਸਫਲ ਲੇਖਕ ਦੇ ਨਾਲ ਜੁੜਨ ਵਾਲੇ 'ਹਮਬਗ' ਕੀ ਜ਼ਰੂਰਤ ਮੌਜੂਦ ਕੇ, ਇਨ੍ਹਾਂ ਸਭ ਦੇ ਇਸ ਪੱਖ ਜਾਂ ਉਸ ਪੱਖ ਤੋਂ ਸੋਰ ਨਹੀਂ ਪਾਉਂਦੇ। ਉਨ੍ਹਾਂ ਦਾ ਕਹਿਣਾ ਹੈ : 'ਜੋਕਰ ਤੁਹਾਨੂੰ ਹੀ ਪਦਮ ਭੂਸ਼ਣ ਬਣਾ ਦਿੱਤਾ ਜਾਵੇ ਤਾਂ ਸਰਕਾਰ ਦਾ ਕੀ ਕਰ ਲਵੇਗੇ ?'

"ਭਗਵਤੀ ਬਾਬੂ ਦੀ ਇਸ ਜੀਵਨ-ਸੀਲੀ ਵਿੱਚ ਉਨ੍ਹਾਂ ਦੇ ਨਜ਼ਦੀਕੀ ਮਿੱਤਰ ਜਿਸ ਤਰ੍ਹਾਂ ਉਨ੍ਹਾਂ ਨੂੰ ਇਕ ਚਾਂਚੇ ਵਿੱਚ ਪਾਬੰਦ ਨਹੀਂ ਦੇਖ ਸਕਦੇ ਅਤੇ ਉਨ੍ਹਾਂ ਦੀਆਂ ਪ੍ਰਤਿਕ੍ਰਿਆਵਾਂ ਦਾ ਉਨ੍ਹਾਂ ਨੂੰ ਪਹਿਲ-ਇਸ਼ਾਰਾ ਨਹੀਂ ਹੁੰਦਾ, ਇਸ ਤਰ੍ਹਾਂ ਹੀ ਉਨ੍ਹਾਂ ਦੀਆਂ ਸਾਹਿਤਕ ਵਿਧਾਵਾਂ ਅਤੇ ਸੀਲੀਆਂ ਵੀ ਦੇਖਦੀਆਂ ਹੋਣਗੀਆਂ ਕਿ ਉਨ੍ਹਾਂ ਵਿੱਚ ਕਿਸੇ ਨੂੰ ਵੀ ਉਨ੍ਹਾਂ ਦਾ ਨਿਰੰਤਰ ਇਕ ਪੱਕਾ ਵਿਸ਼ਵਾਸ ਨਹੀਂ ਮਿਲ ਰਿਹਾ ਹੈ। ਅੜ ਵੀ ਕਹਿਣਾ ਮੁਸਕਲ ਹੈ ਕਿ ਕਹਿਤਾ ਅਤੇ ਨਾਵਲ ਦਰਮਾਨ ਉਹ ਜਿਆਦਾ ਕਿਸ ਦੇ ਹਨ ਅਤੇ ਜਦ ਉਨ੍ਹਾਂ ਦੀ ਉਮਰ ਅਤੇ ਪੱਖਪੱਕਤਾ ਨਾਲੋਂ ਬਹੁਤ ਅਧਿਕ ਵਿਚਾਰਕ ਗੰਭੀਰਤਾ ਦੀ ਮੰਗ ਕੀਤੀ ਜਾ ਰਹੀ ਹੋਵੇ ਤਾਂ ਉਹ ਛੁਡਹਾਉਸ ਵਾਂਗ ਅਚਾਨਕ ਹੀ 'ਆਪਣੇ ਖਿਲੋਟਿਆਂ' ਦੀ ਆਨੰਦਮਾਟੀ ਅਸਚਰਜਤਾ ਸਿਰਜਤ ਕਰ ਸਕਦੇ ਹਨ।"

"ਭਗਵਤੀ ਬਾਬੂ ਨੇ ਪਿਛਲੇ ਸਾਲ ੩੦ ਅਗਸਤ ਨੂੰ ਆਪਣੇ ੨੦ ਸਾਲ ਪੂਰੇ ਕੀਤੇ ਹਨ। ਅੜ ਤੋਂ ਲੱਗਭਗ ੩੫ ਸਾਲ ਪਹਿਲਾਂ ਉਨ੍ਹਾਂ ਨੇ 'ਤਪਵੀ ਵਰ੍ਤੇਰੀਂਢ' 'ਤੇ' ਜੋ ਕਹਿਤਾ ਲਿਖੀ ਸੀ, ਉਹ ਅੜ ਵੀ ਸਾਰੂੰ ਕਈ ਪੱਧਰਾਂ ਤੇ ਸੋਚਣ ਲਈ ਮਜ਼ਬੂਰ ਕਰਦੀ ਹੈ, ਉਨ੍ਹਾਂ ਦੇ ਪਾਠਕਾਂ ਨੂੰ ਇਸ ਨਾਲ ਸੰਤੁਸ਼ਟੀ ਹੋਵੇਗੀ ਕਿ ੨੦ਵੀਂ ਵਰ੍ਤੇਰੀਂਢ ਤੇ ਉਹ ਉਸ ਤਰ੍ਹਾਂ ਦੀ ਕਹਿਤਾ ਲਿਖਣ ਲਈ ਅੰਦਰੋਂ ਮਜ਼ਬੂਰ ਨਹੀਂ ਹੋਏ। ਭਟਕਣ ਦਾ ਉਹ ਦੋਰ ਖਤਮ ਹੋ ਗਿਆ ਹੈ ਅਤੇ

'ਦਸ ਭਗੋਤੀ' ਤੁਹਾਂ ਖੇਡਰ ਦੇ ਵਾਸੀ ਹੋਣ, ਉਨ੍ਹਾਂ ਨੇ ਆਪਣਾ ਠਿਕਾਣਾ ਪਾ ਲਿਆ ਹੈ। ਹਿੰਦੀ ਲਈ ਇਹ ਸੁਭਾਗਪੁਰਣ ਸਥਿਤੀ ਹੈ, ਕਿਉਂਕਿ ਅੜ ਉਹ ਪਹਿਲੇ ਲਾਲੇ ਵੀ ਜ਼ਿਆਦਾ ਸਮਰਥ, ਪਰ ਸਥਿਰ ਰੂਪ ਵਿੱਚ ਆਪਣੇ ਰਚਨਾ ਕਾਰਜ ਵਿੱਚ ਜੁਟੇ ਹੋਏ ਹਨ।"

ਉਪਰ 'ਦਸ ਭਗੋਤੀ' ਦੇ 'ਖੇਡਰ ਦੇ ਵਾਸੀ' ਹੋਣ ਦਾ ਪ੍ਰੈਸ਼ੇ ਉਨ੍ਹਾਂ ਦੇ ਨਿਰੰਧ ਅਸੀਂ ਖੇਡਰ ਦੇ ਵਾਸੀ' ਦੋਂ ਲਿਆ ਗਿਆ ਹੈ। ਆਪਣੇ ਵਿਸ਼ੇ ਵਿੱਚ ਉਨ੍ਹਾਂ ਨੇ ਇਸ ਬਾਰੇ ਕਿਹਾ ਹੈ :

"ਉਜ ਅਸੀਂ ਬਹੁਤ ਉੱਖੜੀ ਹੋਈ ਕਿਸਮ ਦੇ ਆਦਮੀ ਹਾਂ। ਇਸ ਦਾ ਅਨੁਭਵ ਸਾਨੂੰ ਉਸ ਸਮੇਂ ਹੋ ਗਿਆ ਸੀ ਜਦੋਂ ਅਸੀਂ ਇਹ ਕਹਿਤਾ ਲਿਖੀ ਸੀ :

"ਸਾਡੀ ਦੀਵਾਨਿਆਂ ਦੀ ਕੀ ਹਸਤੀ,  
ਅੜ ਇਥੇ ਹਾਂ, ਕੱਲ੍ਹ ਉਥੋਂ ਹੋਵਾਂਗੇ,  
ਮਸਤੀ ਦਾ ਆਲਮ ਸਾਡੇ ਨਾਲ ਹੁੰਦੇ,  
ਅਸੀਂ ਪੂੜ ਉਡਾਉਂਦੇ ਜਿਥੇ ਵੀ ਗਏ।"

— ਇਹ ਪ੍ਰਸਿੱਧ ਪੰਕਤੀਆਂ ਭਗਵਤੀ ਬਾਬੂ ਦੀ ਉਸ ਆਰੰਭਕ ਕਹਿਤਾ ਦੀਆਂ ਹਨ, ਜੋ ਉਨ੍ਹਾਂ ਨੇ ੧੯੮੮ ਵਿੱਚ ਲਿਖੀ ਸੀ। ਇਹ ਕਹਿਤਾ 'ਪ੍ਰੈਮ ਸੰਗੀਤ' ਵਿੱਚ ਸ਼ਾਮਲ ਹੈ ਅਤੇ ੧੯੮੨ ਵਿੱਚ ਕਿਸੇਰ ਸਾਹੂ ਦੀ ਇਕ ਫਿਲਮ 'ਰਾਜਾ' ਵਿੱਚ ਗੀਤ ਦੇ ਰੂਪ ਵਿੱਚ ਪ੍ਰਯੁਕਤ ਹੋਣ ਕਾਰਨ ਹੋਰ ਵੀ ਲੋਕਪ੍ਰਿਯ ਹੋ ਗਈ ਸੀ।

ਲਖਨਊ ਨੂੰ ਖੇਡਰਾਂ ਦਾ ਸ਼ਹਿਰ ਦੱਸਦੇ ਹੋਏ ਉਹ (ਭਗਵਤੀ ਬਾਬੂ) ਕਹਿੰਦੇ ਹਨ, "ਅਸੀਂ ਲਖਨਊ ਵਿੱਚ ਰਹਿਣ ਲੱਗ ਪਏ। ਇਥੇ ਆਪਣਾ ਇਕ ਸ਼ਾਨਦਾਰ ਮਕਾਨ ਜੋ ਬਣਵਾਇਆ ਉਸ ਵਿੱਚ ਦਰਜਨਾਂ ਸੰਬੰਧੀ ਰਿਸਤੇਦਾਰ ਅਤੇ ਦੇਸਤ ਮਿੱਤਰ ਆਉਂਦੇ ਹਨ। ਫਿਰ ਭਾਰਤ ਵਰਸ ਦੇ ਸਰ ਤੋਂ ਵੱਡੇ ਅਤੇ ਮਹੱਤਵਪੂਰਵ ਪ੍ਰਦੇਸ਼ ਦੀ ਰਾਜਸ਼ਾਹੀ ਵੀ ਇਹ ਲਖਨਊ ਹੈ। ਪਰ ਇਥੇ ਕੁਝ ਦਿਨਾਂ ਤੋਂ ਇਸ ਤਰ੍ਹਾਂ ਲੱਗਣ ਲੱਗਾ ਹੈ ਕਿ ਅਸੀਂ ਕਿਤੇ ਕੋਈ ਗਲੜੀ ਕਰ ਲਈ ਹੈ। ਅਤੇ ਹੁਣ ਉਹ ਗਲਤੀ ਸੁਧਾਰੀ ਨਹੀਂ ਜਾ ਸਕਦੀ। ਅਸੀਂ ਖੇਡਰ ਵਿੱਚ ਵਸ ਗਏ ਹਾਂ, ਸਾਡਾ ਮਤਲਬ ਇਹ ਹੈ ਕਿ ਸਾਨੂੰ ਹੁਣ ਆ ਕੇ ਪਤਾ ਲੱਗਾ ਕਿ ਅਸੀਂ ਖੇਡਰਾਂ ਦੇ ਸ਼ਹਿਰ ਵਿੱਚ ਵਸ ਕੇ ਹੋਲੀ-ਹੋਲੀ ਖੁਦ ਖੇਡਰ ਬਣਦੇ ਜਾ ਰਹੇ ਹਾਂ।

"ਅਸੀਂ ਦਾਖਲੇ ਨਾਲ ਕਹਿੰਦੇ ਹਾਂ ਕਿ ਇਹ ਸ਼ਹਿਰ ਖੇਡਰਾਂ ਦਾ ਸ਼ਹਿਰ ਹੈ। ਜਿਥੇ ਵੀ ਜਾਓ, ਖੇਡਰ ਵੀ ਖੇਡਰ ਇਖਾਈ ਦਿੰਦੇ ਹਨ। ਮਹਿਲਾਂ ਦੇ ਖੇਡਰ, ਹਵੇਲੀਆਂ ਦੇ ਖੇਡਰ, ਮੰਦੀਰਾਂ ਅਤੇ ਮਸਜਿਦਾਂ ਦੇ ਖੇਡਰ, ਹਮਾਮਘਰਾਂ ਦੇ ਖੇਡਰ। ਸਾਡੇ ਮਿੱਤਰ ਗ੍ਰੰਥੀ ਅੰਮ੍ਰਿਤਲਾਲ ਨਾਗਰ ਅਨੁਸਾਰ ਇਨ੍ਹਾਂ ਖੇਡਰਾਂ ਵਿੱਚ ਹੀ ਲਖਨਊ ਦਾ ਇਤਿਹਾਸ ਹੈ, ਅਤੇ ਉਨ੍ਹਾਂ ਦੀ ਗੱਲ ਦਾ ਵਿਰੋਧ ਅਸੀਂ ਬਿਲਕੁਲ ਨਹੀਂ ਕਰ ਸਕਦੇ। ਇਤਿਹਾਸ ਆਪਣੇ ਆਪ ਵਿੱਚ ਖੇਡਰਾਂ ਦੀ ਕਹਾਣੀ ਹੈ।

"ਸਾਰਾ ਸ਼ਹਿਰ ਖੇਡਰਾਂ ਨਾਲ ਭਰਿਆ ਪਿਆ ਹੈ, ਅਤੇ ਖੇਡਰਾਂ ਨੂੰ ਸੁਰੱਖਿਅਤ ਰੱਖਣ

ਲਈ ਜੇ ਕਾਨੂੰਨ ਬਣ ਗਿਆ ਹੈ, ਉਸ ਅਨੁਸਾਰ ਇਨ੍ਹਾਂ ਖੰਡਰਾਂ ਨੂੰ ਅਲੋਪ ਹੋਣ ਤੋਂ ਬਚਾਇਆ ਜਾ ਰਿਹਾ ਹੈ। ਇਨ੍ਹਾਂ ਖੰਡਰਾਂ ਨੂੰ ਜਿਉਂ ਦਾ ਤਿਉਂ ਵੱਖਣ ਲਈ ਲੱਖਣ ਰੂਪਏ ਬਚਚ ਕੀਤੇ ਜਾ ਰਹੇ ਹਨ। ਵੱਧਦੀ ਹੋਈ ਜਨਸੀਖਿਆ, ਵੱਧ ਰਹੇ ਖੰਡਰ ਕਹਿਣ ਨੂੰ ਤਾਂ ਇਹ ਬਹੁਤ ਅਜੀਬ ਲੱਗ ਰਿਹਾ ਹੈ। ਪਰ ਇਸ ਲਖਨਊ ਵਿੱਚ ਇਹ ਸਭ ਅਚੀਤੇ ਵਾਲੀ ਵਾਸਤਵਿਕਤਾ ਹੈ।

“ਅਸੀਂ ਸੇਚ ਰਹੇ ਹਾਂ ਕਿ ਕਿਥੇ ਆ ਕੇ ਵਸ ਗਏ ਅਤੇ ਇਸ ਸ਼ਹਿਰ ਵਿੱਚ ਫਸ ਗਏ। ਹਿੰਦੁਸਤਾਨ ਦੇ ਬਾਕੀ ਵੱਡੇ-ਵੱਡੇ ਸ਼ਹਿਰਾਂ ਨੂੰ ਛੱਡ ਕੇ। ਸਭ ਬਾਂਵਾਂ ਦੇ ਚੱਕਰ ਲਾਏ, ਜਦ ਰਹਿਣ ਦੀ ਵਾਰੀ ਆਈ ਤਾਂ ਲਖਨਊ ਹੀ ਚੁਣਿਆ। ਤਾਂ ਲੱਗਦਾ ਹੈ ਕਿ ਇਹ ਖੰਡਰਾਂ ਦਾ ਸ਼ਹਿਰ ਹੀ ਸਾਨੂੰ ਪਿਆਰਾ ਲੱਗਾ, ਕਿਉਂਕਿ ਸਾਡੇ ਸਭ ਦੋ ਅੰਦਰ ਇਕ ਖੰਡਰ ਹੈ ਆਸ਼ਾ ਦਾ, ਆਸਥਾ ਦਾ ਅਤੇ ਅਭਿਲਾਸਾ ਦਾ। ਅਤੇ ਇਸ ਲਈ ਸਾਨੂੰ ਆਪਣੇ ਆਪ ਨਾਲ ਸੰਤੁਸ਼ਟੀ ਹੈ, ਕਿਉਂਕਿ ਹੋਰ ਕੋਈ ਚਾਰਾ ਹੀ ਨਹੀਂ ਹੈ। ਤਾਂ ਅਸੀਂ ਕਦੇ-ਕਦੇ ਗੁਣਗੁਣਾਉਂਦੇ ਹਾਂ :

ਅਸੀਂ ਖੰਡਰ ਦੇ ਵਾਸੀ, ਸਾਥੇ,  
ਅਸੀਂ ਖੰਡਰ ਦੇ ਵਾਸੀ ।  
ਗਿਆਨ ਅਸਾਂ ਦਾ ਬਹੁਤ ਅਧੂਰਾ,  
ਮਤ ਹੈ ਸਤਿਆਨਾਸੀ ।  
ਅਸੀਂ ਤਾਂ ਜਨਮ-ਜਨਮ ਦੇ ਮੂਰਖ,  
ਜੱਗ ਹੈ ਸਿਰਫ ਮਾਇਆਵੀ ।  
ਦਾਸ ਭਗੋਤੀ ਆਪਣੀ ਹੀ ਗਤਿ ਤੇ,  
ਲੱਖ-ਲੱਖ ਆਵੇ ਹਾਸੀ ।  
ਸਾਥੇ ਅਸੀਂ ਖੰਡਰ ਦੇ ਵਾਸੀ ।”

ਲਖਨਊ ਵਿੱਚ ਰਹਿੰਦੇ ਹੋਏ ਵਰਮਾ ਜੀ ਦਾ ਖੁਲ੍ਹਾ ਸੁਭਾਅ, ਸੁਚੱਜੇ ਗ੍ਰਹਿਸਤੀਆਂ ਵਾਲੇ ਆਚਾਰ-ਵਿਹਾਰ ਅਤੇ ਜੀਵਨ ਦੇ ਹਰ ਇਕ ਬੇਤਰ ਦੇ ਲੋਕਾਂ ਵਿੱਚ ਘੁੱਲ-ਮਿਲ ਜਾਣ ਦੀ ਪ੍ਰਵਿਰਤੀ ਨਾ ਉਨ੍ਹਾਂ ਨੂੰ ਕੇਵਲ ਇਕ ਹਰਮਨਪਿਆਰੇ ਸਾਹਿਤਕਾਰ ਦੇ ਰੂਪ ਵਿੱਚ ਜੀਵਨ ਭਰ ਮਾਣ ਪ੍ਰਦਾਨ ਕਰਦੀ ਰਹੀ ਸਗੋਂ ਉਨ੍ਹਾਂ ਨੂੰ ਇਕ ਲੋਕਪ੍ਰਿਯ ਨਾਗਰਿਕ ਦਾ ਸਨਮਾਨ ਵੀ ਦਿਵਾਉਂਦੀ ਰਹੀ। ਬਿਰਧ ਅਵਸਥਾ ਵਿੱਚ ਵੀ ਉਹ ਵਿਚਕਾਰਲੀ ਅਤੇ ਨਵੀਂ ਪੀੜ੍ਹੀ ਦੇ ਨਾਲ ਲਖਨਊ ਦੇ ਕਾਫੀ ਹਾਊਸ ਵਿੱਚ ਬੈਠ ਕੇ ਬਰਾਬਰੀ ਦੀ ਪੱਧਰ ਤੇ ਗੱਪ-ਸੱਪ ਮਾਰਦੇ ਰਹੇ। ਉਨ੍ਹਾਂ ਨੂੰ ਆਪਣੇ ਆਪ ਨੂੰ ‘ਬੋਹੇਮੀਅਮ’ ਮੰਨਣ ਦਾ ਸੀਕ ਸੀ ਪਰ ਵਿਵਹਾਰ ਅਤੇ ਰਹਿਣ-ਸ਼ਹਿਰ ਦੇ ਪੱਖ ਤੋਂ ਉਹ ਬਹੁਤ ਆਤਮ-ਅਨੁਸਾਰਤ ਅਤੇ ਸੰਜਾਮੀ ਸਨ। ਸਮਕਾਲੀਨ ਨਾਵਲਕਾਰ ਯਸ਼ਪਾਲ ਅਤੇ ਕਵੀ ਕੁਵਰ ਨਾਰਾਣਿਣ ਨਾਲ, ਜੇ ਉਨ੍ਹਾਂ ਦੇ ਘਰ ਦੇ ਨੌਜੇ ਹੀ ਰਹਿੰਦੇ ਸਨ, ਉਨ੍ਹਾਂ ਨਾਲ ਬਹੁਤ ਚੰਗੇ ਸੰਬੰਧ ਸਨ, ਤਾਵੇਂ ਸਾਹਿਤਕ ਪ੍ਰਵਿਰਤੀਆਂ ਵਿੱਚ ਇਹ

ਤਿੰਨੋਂ ਸਾਹਿਤਕਾਰ ਬਿਲਕੁਲ ਵਿਭਿੰਨ ਦਿਸ਼ਾਵਾਂ ਦੇ ਥੇਜੀ ਸਨ। ਅੰਮ੍ਰਿਤਲਾਲ ਨਾਗਰ ਨਾਲ ਉਨ੍ਹਾਂ ਦਾ ਖਸ ਸੁਹਿਰਦਤਾ ਵਾਲਾ ਸੰਬੰਧ ਸੀ। ਉਨ੍ਹਾਂ ਦੇ ਅਜਿਹੇ ਹੀ ਸੰਬੰਧ ਇਨ੍ਹਾਂ ਪੰਕਜੀਆਂ ਦੇ ਲੇਖਕ ਅਤੇ ਲਖਨਊ ਦੇ ਹੋਰ ਸਾਹਿਤਕਾਰਾਂ ਨਾਲ ਸਨ। ਮਹਾਂਗਰਾਂ ਦੇ ਸਾਹਿਤਕਾਰਾਂ ਅਤੇ ਕਲਾਕਾਰਾਂ ਵਿੱਚ ਛੇਟੇ ਛੇਟੇ ਗੁੱਟਾਂ ਵਿੱਚ ਵੰਡਣ ਦੀ ਭਾਵਨਾ ਦਿਖਾਈ ਦਿੰਦੀ ਹੈ, ਭਗਵਤੀਚਰਣ ਵਰਮਾ ਅਤੇ ਯਸ਼ਪਾਲ ਦੇ ਜੀਵਨ ਕਾਲ ਵਿੱਚ ਅਜਿਹੀ ਪ੍ਰਵਿਰਤੀ ਲਖਨਊ ਵਿੱਚ ਕਦੇ ਦਿਖਾਈ ਨਹੀਂ ਦਿੱਤੀ। ਇਹ ਇਨ੍ਹਾਂ ਸਾਹਿਤਕਾਰਾਂ ਦੇ ਸੁਭਾਅ ਅਤੇ ਗ੍ਰਹਿਣਸ਼ੀਲਤਾ ਦਾ ਹੀ ਪ੍ਰਭਾਵ ਸੀ ਕਿ ਉਨ੍ਹਾਂ ਦਿਨੀ ਵਿਭਿੰਨ ਵਿਚਾਰਾਂ, ਮਤਧਾਰਾਵਾਂ ਅਤੇ ਪ੍ਰਵਿਰਤੀਆਂ ਦੇ ਵਿਭਿੰਨ ਅਧ੍ਯਾਤਮਕ ਵਰਗ ਵਾਲੇ ਸਾਹਿਤਕਾਰ ਆਪਸੀ ਰੂਪ ਨਾਲ ਬਹੁਤ ਆਤਮੀਅਤਾ ਅਤੇ ਸਹਿਜ ਸਾਮਾਜਿਕਤਾ ਦਾ ਜੀਵਨ ਬਤੀਤ ਕਰ ਰਹੇ ਸਨ।

## ਰਚਨਾਵਾਂ - ਸਿਰਜਨ ਪ੍ਰਕਿਰਿਆ

ਭਗਵਤੀਚਰਣ ਵਰਮਾ ਨੇ ਕਵਿਤਾਵਾਂ, ਇਕਾਗੀ ਨਾਟਕ, ਕਾਵਿ-ਨਾਟਕ, ਕਹਾਣੀਆਂ ਅਤੇ ਨਾਵਲ ਤਾਂ ਲਿਖੇ ਹੀ ਹਨ, ਅਨੇਕ ਵਿਚਾਰ ਪ੍ਰਧਾਨ ਨਿਬੰਧ ਵੀ ਉਹ ਸਮੇਂ-ਸਮੇਂ ਤੇ ਲਿਖਦੇ ਰਹੇ ਹਨ। 'ਵਿਚਾਰ' ਦੇ ਸੰਪਾਦਨ ਕਾਲ ਵਿੱਚ ਅਨੇਕ ਸਾਮਾਜਿਕ, ਰਾਜਨੀਤਕ, ਸਾਂਸਕ੍ਰਿਤਕ ਅਤੇ ਸਾਹਿਤਕ ਵਿਸ਼ਿਆਂ 'ਤੇ ਉਨ੍ਹਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਸਨ ਜੋ ਬਾਅਦ ਵਿੱਚ 'ਹਮਾਰੀ ਉਲੜਨ' ਨਾਮੀ ਸੰਗ੍ਰਹੀ ਵਿੱਚ ਸ਼ਾਮਲ ਕੀਤੇ ਗਏ। ਸਾਹਿਤ-ਵਿਸ਼ਾਕ ਉਨ੍ਹਾਂ ਦੇ ਅਠਾਰਾਂ ਨਿਬੰਧਾਂ ਦਾ ਸੰਗ੍ਰਹੀ ੧੯੬੮ ਵਿੱਚ ਹਿੰਦੁਸਤਾਨੀ ਅਕਾਦਮੀ, ਅਲਾਹਾਬਾਦ ਨੇ ਪ੍ਰਕਾਸ਼ਤ ਕੀਤਾ ਸੀ, ਜਿਸ ਦੀ ਸਮੱਗਰੀ ਦਾ ਉਪਯੋਗ ਕਰਦੇ ਹੋਏ ਬਾਅਦ ਵਿੱਚ ਉਨ੍ਹਾਂ ਨੇ 'ਸਾਹਿਤ ਦੇ ਸਿਧਾਂਤ ਅਤੇ ਰੂਪ' ਨਾਮਕ ਪੁਸਤਕ ਲਿਖੀ। ਇਹ ੧੯੭੮ ਵਿੱਚ ਪ੍ਰਕਾਸ਼ਤ ਹੋਈ।

ਇਹ ਦੋਵੇਂ ਪੁਸਤਕਾਂ ਸਾਹਿਤ ਦੇ ਉਦੇਸ਼ ਅਤੇ ਸਰੂਪ ਦੇ ਵਿਸ਼ੇ ਵਿੱਚ ਕੋਈ ਗੰਭੀਰ ਅਧਿਐਨ ਪੇਸ਼ ਨਹੀਂ ਕਰਦੀਆਂ, ਇਹ ਕੇਵਲ ਇਕ ਸਿਰਜਣਾਤਮਕ ਲੇਖਕ ਦੀ ਵਿੱਤਿਨ ਸਾਹਿਤਕ ਵਿਸ਼ਿਆਂ ਤੇ ਆਪਣੀ ਦ੍ਰਿਸ਼ਟੀ ਜਾ ਪ੍ਰਤਿਕ੍ਰਿਆ ਮਾਤਰ ਹੈ। ਆਪਣੇ ਇਥੇ ਅਤੇ ਪੱਛਮੀ ਜਗਤ ਦੇ ਸਾਹਿਤਕ ਵਿਚਾਰਕਾਂ ਦੁਆਰਾ ਜੋ ਵਿਵੇਚਨਾ ਹੋਈ ਹੈ, ਉਨ੍ਹਾਂ ਨੂੰ ਉਹ ਆਪਣਾ ਆਧਾਰ ਜਾਂ ਛੱਡਣ ਦਾ ਥਿੰਡੂ ਮੰਨ ਕੇ ਨਹੀਂ ਚਲਦੇ ਹਨ। ਫਿਰ ਵੀ ਇਹ ਦੋਵੇਂ ਪੁਸਤਕਾਂ ਇਸ ਦ੍ਰਿਸ਼ਟੀ ਤੋਂ ਮਹੱਤਵਪੂਰਣ ਹਨ ਕਿ ਇਹ ਸਾਹਿਤ-ਸਿਧਾਂਤ, ਸਾਹਿਤ ਦੇ ਵਿੱਤਿਨ ਸੂਰੂਆਂ ਤੇ ਸਾਹਿਤ ਅਤੇ ਜੀਵਨ ਦੇ ਅੰਤਰ-ਨਿਬੰਧਾਂ ਦੇ ਵਿਸ਼ੇ ਵਿੱਚ ਵਰਮਾ ਜੀ ਦੇ ਪੂਰਣ ਵਿਅਕਤੀਗਤ ਚਿੱਤਨ ਦੀ ਜਾਣਕਾਰੀ ਪੇਸ਼ ਕਰਦੀਆਂ ਹਨ। ਮਨ, ਬੁੱਧੀ, ਭਾਵ, ਭਾਵਨਾ ਆਦਿ ਦੇ ਵਿਸ਼ੇ ਵਿੱਚ

ਵਰਮਾ ਜੀ ਦੇ ਵਿਚਾਰ ਆਪਣਿਕ ਸਾਹਿਤ-ਚਿੱਤਨ ਅਤੇ ਮਨੋਵਿਗਿਆਨ ਦੀਆਂ ਵਿੱਤਿਨ ਵਿਚਾਰਪਾਰਾਵਾਂ ਨਾਲ ਮੇਲ ਨਹੀਂ ਖਾਂਦੇ। ਅਸਲ ਵਿੱਚ ਵਰਮਾ ਜੀ ਅੱਜ ਵੀ ਵਿੱਤਿਨ ਚਿੱਤਨਪਾਰਾਵਾਂ ਦੇ ਨਾਲ ਆਪਣੀ ਜਾਣਕਾਰੀ ਦਾ ਕੋਈ ਆਭਾਸ ਵੀ ਨਹੀਂ ਦਿੰਦੇ ਹਨ। ਫਿਰ ਵੀ ਸਾਹਿਤ ਨਾਲ ਜੁੜੇ ਹੋਏ ਵਿੱਤਿਨ ਵਿਸ਼ਿਆਂ ਤੇ ਬਿਲਕੁਲ ਮੇਲਿਕ ਰੂਪ ਵਿੱਚ ਸੇਚਦੇ ਹੋਏ ਵਰਮਾ ਜੀ ਕਿਤੇ ਕਿਤੇ ਬਹੁਤ ਖਰੋ ਸਾਹਿਤਕ ਵਿਵੇਕ ਦਾ ਪਰਿਚੇ ਦਿੰਦੇ ਹਨ। ਵਰਨਾਂ ਪੇਸ਼ ਹੈ ਕਿ ਆਪਣੇ ਸੰਬੰਧ ਵਿੱਚ ਅਨੇਕ ਪੱਧਰਾਂ ਤੇ ਵਰਮਾ ਜੀ ਨੇ ਸੰਕੇਤ ਦਿੱਤਾ ਹੈ ਕਿ ਮੇਰੀ ਗੰਭੀਰ ਸਾਹਿਤ ਵਿੱਚ ਕੁੱਝੀ ਨਹੀਂ ਹੈ। ਅਸਲ ਵਿੱਚ ਉਹ ਆਪਣੀ ਸੂਝ-ਸਮਝ ਨਾਲ ਹੀ ਮਾਨਵ ਪ੍ਰਵਿਰਤੀ, ਸਮਾਜ ਅਤੇ ਉਸ ਦੀਆਂ ਵੱਖ-ਵੱਖ ਸਮੱਸਿਆਵਾਂ ਨੂੰ ਪਰਖਣ ਦਾ ਯਤਨ ਕਰਦੇ ਰਹਿੰਦੇ ਸਨ। ਇਸ ਦ੍ਰਿਸ਼ਟੀ ਤੋਂ ਇਹ ਮਹੱਤਵ ਦੀ ਗੱਲ ਹੈ ਕਿ ਆਪਣੇ ਇਨ੍ਹਾਂ ਚਿੱਤਾਪਰਕ ਨਿਬੰਧਾਂ ਵਿੱਚ ਕਿਤੇ-ਕਿਤੇ ਵਰਮਾ ਜੀ ਨੇ ਬੇਮਿਸਾਲ ਮੌਲਿਕਤਾ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਹੈ।

ਕਵਿਤਾ ਨੂੰ ਉਹ ਮੂਲ ਰੂਪ ਵਿੱਚ ਲੈਅ ਅਤੇ ਸ਼ਬਦ ਦੀ ਵਰਤੋਂ ਦੁਆਰਾ ਭਾਵਨਾ ਦੇ ਪ੍ਰਗਟਾ ਦਾ ਮਾਧਿਅਮ ਮੰਨਦੇ ਹਨ। ਇਸ ਦਾ ਹੀ ਨਤੀਜਾ ਹੈ ਕਿ ਉਹ ਛੰਦਾਂ ਦੀ ਲੈਆਤਮਕ ਗਤੀ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਛੰਦ ਨੂੰ ਕਵਿਤਾ ਦਾ ਜ਼ਰੂਰੀ ਨਹੀਂ ਤਾਂ ਅੰਤਿਮਿਸਟ ਅੰਗ ਮੰਨਦੇ ਹਨ।

ਪਿਛਲੇ ਪੰਨਿਆਂ ਵਿੱਚ ਵਰਮਾ ਜੀ ਦੀਆਂ ਕਵਿਤਾਵਾਂ ਅਤੇ ਗਦ ਗੀਤਾਂ ਦੇ ਸੰਗ੍ਰਹੀ 'ਈਕ ਦਿਨ' ਦਾ ਉਲੰਖ ਕੀਤਾ ਗਿਆ ਹੈ। ਇਸ ਸੰਗ੍ਰਹੀ ਦੀਆਂ ਕਵਿਤਾਵਾਂ ਮੁਕਤ ਛੰਦ ਵਿੱਚ ਹਨ ਅਤੇ ਕੁਝ ਇਕ ਕਵਿਤਾਵਾਂ ਵਿੱਚ ਉਸ ਲੈਅ ਦੀ ਵੀ ਕਮੀ ਹੈ, ਜਿਸ ਨੂੰ ਉਹ ਕਵਿਤਾ ਦਾ ਪ੍ਰਾਣ ਮੰਨਦੇ ਹਨ। ਪਰ ਇਹ ਕਵਿਤਾਵਾਂ ਉਨ੍ਹਾਂ ਦੀ ਪ੍ਰੰਤੂ ਕਲਪਨਾ ਦੀ ਇਸ ਅਰਥ ਵਿੱਚ ਲੀਲਾ ਮਾਤਰ ਹਨ ਕਿ ਉਨ੍ਹਾਂ ਨੂੰ ਵਰਮਾ ਜੀ ਨੇ ਇਕੋ ਵਾਰ ੨੪ ਘੰਟਿਆਂ ਵਿੱਚ ਲਿਖਿਆ ਸੀ। ਇਸ ਅਪਵਾਦ ਨੂੰ ਛੱਡ ਕੇ ਵਰਮਾ ਜੀ ਦੀਆਂ ਸਭ ਕਵਿਤਾਵਾਂ ਛੰਦ ਬੱਧ ਹਨ ਅਤੇ ਉਨ੍ਹਾਂ ਵਿੱਚ ਇਕ ਅਜਿਹਾ ਸੰਹਿਰ ਪ੍ਰਵਾਹ ਮਿਲਦਾ ਹੈ, ਜੋ ਬਾਅਦ ਵਿੱਚ ਬੱਚਨ ਦੇ ਗੀਤਾਂ ਤੋਂ ਇਲਾਵਾ ਛਾਇਆਵਾਦ - ਪ੍ਰੋਗ ਦੇ ਕਵੀਆਂ ਵਿੱਚ ਮਿਲਣਾ ਦੁਰਲੱਭ ਹੈ। ਸਪੱਸ਼ਟ ਹੈ ਕਿ ਆਪਣੇ ਆਰੰਭਕ ਦਿਨਾਂ ਵਿੱਚ ਵਰਮਾ ਜੀ ਨੇ ਕਵਿਤਾ ਦੇ ਛੰਦ ਬੱਧ ਸੂਰੂਪ ਦੇ ਵਿਸ਼ੇ ਵਿੱਚ ਜੋ ਕਾਵਿ-ਕੋਸ਼ਲ ਪ੍ਰਾਪਤ ਕੀਤਾ ਸੀ, ਉਹ ਬਾਅਦ ਵਿੱਚ, ਜਦ ਉਹ ਛਾਇਆਵਾਦ-ਪ੍ਰੋਗ ਦੀਆਂ ਚਿਪਰੀਆਂ ਪ੍ਰਵਿਰਤੀਆਂ ਤੋਂ ਮੁਕਤ ਹੋ ਕੇ ਲੱਗਭਗ ਦੂਸਰੇ ਢੰਗ ਦੀ ਕਵਿਤਾ ਲਿਖਣ ਲੱਗੇ ਸਨ, ਬਹੁਤ ਉਪਯੋਗੀ ਸਿੱਧ ਹੋਇਆ। ਸਿੱਟੇ ਵਜੋਂ 'ਪ੍ਰੇਮ ਸੀਰੀਜ਼' ਦੀਆਂ ਕਵਿਤਾਵਾਂ ਦੇ ਬਾਅਦ ਹੀ ਉਨ੍ਹਾਂ ਨੇ ਇਕ ਅਜਿਹੀ ਕਵਿਤਾ ਦੀ ਸ਼ੁਰੂਆਤ ਕੀਤੀ ਜੋ ਛੰਦਬੱਧ ਹੁੰਦੀ ਹੋਈ ਵੀ ਆਪਣੇ ਸੂਝਾ ਵਿੱਚ ਬਹੁਤ ਖੁਲ੍ਹੀ ਹੋਈ, ਸਹਿਜ, ਆਡੀਬਰ-ਰਹਿਤ ਅਤੇ ਲੱਗਭਗ ਮੌਜੀਪਨ ਦੀ ਪੱਧਰ ਤੇ ਮਨ ਨੂੰ ਪ੍ਰਾਵਿਤ ਕਰਨ ਵਾਲੀ ਸੀ। ਕਵਿਤਾ ਦੇ ਵਿਸ਼ੇ ਵਿੱਚ ਆਪਣੀ ਧਾਰਨਾ ਦੇ

ਪ੍ਰਤੀ ਇਹ ਉਨ੍ਹਾਂ ਦੀ ਆਸਥਾ ਦਾ ਪ੍ਰਮਾਣ ਹੈ ਕਿ ਛਾਇਆਵਾਦੀ ਪ੍ਰਵਿਰਤੀ ਨਾਲ ਭਰਪੂਰ ਸ਼ੁਰੂ ਦੀਆਂ ਕਵਿਤਾਵਾਂ ਦੇ ਸੁਰਾਅ ਅਤੇ ਰੁਝਾਨਾਂ ਨੂੰ ਬਚਲਦੇ ਹੋਏ ਵੀ ਛੇਵੇਂ, ਸੱਤਵੇਂ ਅਤੇ ਅੱਠਵੇਂ ਦਹਾਕੇ ਵਿੱਚ ਉਹ ਹਿੰਦੀ ਕਵਿਤਾ ਦੀਆਂ ਵਿਤੰਨ ਤਤਕਾਲੀਨ ਪ੍ਰਵਿਰਤੀਆਂ ਤੋਂ ਪ੍ਰਭਾਵਿਤ ਨਹੀਂ ਹੋਏ ਅਤੇ ਉਨ੍ਹਾਂ ਦੀ ਕਵਿਤਾ ਵਿੱਚ ਜੋ ਵੀ ਤਬਦੀਲੀ ਆਈ, ਉਹ ਕਵੀ ਦੀ ਹੈਸਿਆਤ ਨਾਲ ਖੁਦ ਉਨ੍ਹਾਂ ਦੀਆਂ ਸ਼ਰਤਾਂ ਤੇ ਹੀ ਉਨ੍ਹਾਂ ਦੀ ਕਵਿਤਾ ਵਿੱਚ ਦੇਖਣ ਨੂੰ ਮਿਲੀ।

ਇਥੇ ਉਨ੍ਹਾਂ ਦੀਆਂ ਕਵਿਤਾਵਾਂ ਦਾ ਵਿਸਤਾਰ ਸਹਿਤ ਵਿਵੇਚਨ ਸੰਭਵ ਨਹੀਂ ਹੈ। ਪਰ ਉਨ੍ਹਾਂ ਦੀ ਕਵਿਤਾ ਵਿੱਚ ਤਬਦੀਲੀ ਬਾਰੇ ਚਰਚਾ ਕਰਦੇ ਹੋਏ ਇਹ ਕਹਿਣਾ ਜ਼ਰੂਰੀ ਹੈ ਕਿ ਵਰਮਾ ਜੀ ਦੀਆਂ ਕਵਿਤਾਵਾਂ ਦਾ ਬਹੁਤ ਵੱਡਾ ਭਾਗ - ਜੋ ੧੯੩੭ ਤੋਂ ਬਾਅਦ ਹੋਏ ਵਿੱਚ ਆਇਆ - ਛਾਇਆਵਾਦ ਯੁੱਗ ਦੀ ਰੂਮਾਨੀ ਪ੍ਰਵਿਰਤੀ ਤੋਂ ਬਿਲਕੁਲ ਮੁਕਤ ਸੀ। ਬੈਲਚਾਲ ਦੀ ਭਾਸ਼ਾ ਅਤੇ ਸਥਾਨਕ ਬੋਲੀ ਦੇ ਮੁਹਾਵਰਿਆਂ ਦੀ ਸੁਤੰਤਰ ਵਰਤੋਂ ਕਰਦੇ ਹੋਏ ਇਹ ਜੀਵਨ ਪ੍ਰਤੀ ਇਕ ਸਵਸਥ ਭਾਵ ਨਾਲ ਭਰਪੂਰ ਸੀ ਅਤੇ ਉਸ ਦੇ ਨਾਲ ਇਕ ਤਰ੍ਹਾਂ ਦਾ ਬਗੈਰ ਮੌਹ ਦੇ ਕੱਟ ਚੁੱਕਿਆ ਸੰਬੰਧ ਸੀ। ਉਨ੍ਹਾਂ ਦਾ ਪਰਵਰਤੀ ਕਾਵਿ-ਸੰਸਾਰ ਅਪਣੀ ਠੇਸ ਵਿਵਹਾਰਿਕਤਾ ਦੇ ਬਾਵਜੂਦ ਇਕ ਅਜੀਬ ਜਿਹੀ ਮਸਤੀ, ਫੱਕੜਪਨ ਦੇ ਨਾਲ-ਨਾਲ ਇਕ ਵਹਾਂ ਨੂੰ ਵੀ ਸਿਰਜਣ ਕਰਨ ਦੇ ਸਮਰੱਥ ਦਿਖਾਈ ਦਿੰਦਾ ਸੀ।

੧੯੩੮ ਵਿੱਚ ਸਾਨੂੰ ਉਨ੍ਹਾਂ ਦੀ ਮਰਨ ਤੋਂ ਬਾਅਦ ਪ੍ਰਕਾਸ਼ਤ ਕਵਿਤਾ ਦੀ ਪੁਸਤਕ 'ਸਾਵਿਨਯ ਐਰ ਏਕ ਨਾਰਾਜ ਕਵਿਤਾ' ਮਿਲਦੀ ਹੈ, ਜਿਸ ਨੂੰ ਉਨ੍ਹਾਂ ਨੇ 'ਖੇਡ ਕਾਵਯ' ਦੇ ਰੂਪ ਵਿੱਚ ਇਕ ਪਦਾਰਥਮਕ ਕਹਾਣੀ ਦੱਸਿਆ ਹੈ। ਇਹ ਖੇਡਕਾਵਿਆਤਮਕ ਕਹਾਣੀ ਉਨ੍ਹਾਂ ਨੇ ੧੯੩੮ ਸਾਲ ਦੀ ਉਮਰ ਵਿੱਚ ਲਿਖੀ ਸੀ। ਇਸ ਦੀ ਕੁਮਿਕਾ ਵਿੱਚ ਉਹ ਲਿਖਦੇ ਹਨ ਕਿ "ਇਸ ਕਹਾਣੀ ਵਿੱਚ ਮੇਰੀ ਇਹ ਸਥਾਪਨਾ ਕਿ ਆਸੀਂ ਸਾਰੇ ਬਹੁਤ ਬੇਵਸ ਹਾਂ, ਜੀਵਨ ਦਾ ਕੋਈ ਲਕਸ਼ ਦਿਖਾਈ ਨਹੀਂ ਦਿੰਦਾ, ਉਤਰ ਆਈ ਹੈ।" ਜੀਵਨ ਦੇ ਅੰਤਿਮ ਦਿਨਾਂ ਵਿੱਚ ਮਾਨਵ ਨਿਯਤਿ ਦਾ ਜੋ 'ਸਿਨੀਕਲ' ਦ੍ਰਿਸ਼ਟੀਕੋਣ ਉਨ੍ਹਾਂ ਨੂੰ ਪ੍ਰਭਾਵਿਤ ਕਰ ਰਿਹਾ ਸੀ, ਇਹ ਇਸ ਤੋਂ ਸਪੱਸ਼ਟ ਹੋ ਜਾਂਦਾ ਹੈ।

'ਸਾਹਿਤ ਦੇ ਸਿਪਾਂਤ ਅਤੇ ਰੂਪ ਵਿੱਚ ਵਰਮਾ ਜੀ ਨੇ ਕਈ ਥਾਵਾਂ ਤੇ ਇਹ ਉਲੇਖ ਕੀਤਾ ਹੈ ਕਿ ਕਵਿਤਾ ਦਾ ਯੁੱਗ ਹੁਣ ਸਮਾਪਤ ਹੋ ਰਿਹਾ ਹੈ। ਪਰ 'ਸਾਵਿਨਯ ਅਤੇ ਇਕ ਨਾਰਾਜ ਕਵਿਤਾ' ਦੇ ਆਖੁੱਖ ਵਿੱਚ ਉਨ੍ਹਾਂ ਨੇ ਇਹ ਵੀ ਕਿਹਾ ਹੈ—

"ਇਹ ਯੁੱਗ ਕਵਿਤਾ ਦਾ ਨਹੀਂ, ਜਾਣਦਾ ਹਾਂ ਮੈਂ,  
ਭਾਵਨਾ ਫੇਰ ਵੀ ਰਹਿੰਦੀ ਹੈ ਨਾਸ ਰਹਿਤ  
ਵਿਗਿਆਨ-ਗਿਆਨ ਦੇ ਲਗਾਤਾਰ ਸੰਘਰਸ਼ ਵਿੱਚ  
ਹੱਸਣ ਅਤੇ ਰੋਣ ਦੀ ਸੁਰ ਨਹੀਂ ਗੁਆਚ ਸਕਦੀ?  
ਸਪੱਸ਼ਟ ਹੈ ਕਿ ਅੱਜ ਦੀਆਂ ਜਾਣਿਲ ਮਾਨਵੀ ਸਥਿਤੀਆਂ ਵਿੱਚ, ਅਪਣੇ ਵਿਗਾਟ

ਪਰਿਵਰਤਮਾਨ ਸ਼ੁਰੂਪਾਂ ਦੇ ਨਾਲ ਕਵਿਤਾ ਦੀਆਂ ਅਨੰਤ ਸੰਭਾਵਨਾਵਾਂ ਨੂੰ ਦੇਖਣ ਤੋਂ ਵਰਮਾ ਜੀ ਨੇ ਇਨਕਾਰ ਕੀਤਾ ਹੈ। ਪਰ ਇਹ ਕੋਈ ਪੱਟ ਦਿਲਚਸਪ ਗੱਲ ਨਹੀਂ ਹੈ ਕਿ ਉਸ ਦੇ ਬਾਵਜੂਦ ਜੀਵਨ ਭਰ ਉਹ ਆਪਣੇ ਵਿਸ਼ਾਲ ਗੱਦ-ਸਾਹਿਤ 'ਚੋਂ ਕੁਝ ਪਲ ਕੱਢ ਕੇ ਸਮੇਂ-ਸਮੇਂ ਅਜਿਹੀਆਂ ਕਵਿਤਾਵਾਂ ਲਿਖਦੇ ਰਹੇ ਹਨ ਜਿਨ੍ਹਾਂ ਉਪਰ ਉਨ੍ਹਾਂ ਦੇ ਸਾਰੇ ਵਿਅਕਤਿਤ ਦੀ ਛਾਪ ਹੋ ਅਤੇ ਜੋ ਜੀਵਨ ਦੇ ਪ੍ਰਤੀ ਉਨ੍ਹਾਂ ਦੀ ਦ੍ਰਿਸ਼ਟੀ, ਉਨ੍ਹਾਂ ਦੀ ਅਪਰੋਚਿਕ ਕਾਰਨ ਪੂਰਣ ਤੌਰ ਤੇ ਮੌਲਿਕ ਅਤੇ ਤਾਜ਼ਗੀ ਭਰੀਆਂ ਹਨ।

ਪਿਛਲੇ ਪੰਨਿਆਂ ਤੇ ਵਰਮਾ ਜੀ ਦੀਆਂ ਕਵਿਤਾਵਾਂ ਕੀ ਇਸ ਵਿਸ਼ਿਸ਼ਟਤਾ ਦਾ ਉਲੇਖ ਕੀਤਾ ਗਿਆ ਹੈ ਕਿ ਛਾਇਆਵਾਦੀ ਪ੍ਰਭਾਵ ਤੋਂ ਮੁਕਰ ਹੋ ਜਾਣ ਤੇ, ਲੱਗਭਗ ੧੯੩੭ ਤੋਂ ਬਾਅਦ ਉਨ੍ਹਾਂ ਨੇ ਇਕ ਅਜਿਹੀ ਸੈਲੀ ਅਪਣਾਈ ਜੋ ਉਸ ਸਮੇਂ ਦੀ ਅਤੇ ਉਸ ਦੇ ਬਾਅਦ ਦੀ ਕਵਿਤਾ ਤੋਂ ਬਹੁਤ ਵੇਖਰੀ ਸੀ ਅਤੇ ਉਨ੍ਹਾਂ ਦੀ ਇਕ ਵਿਸ਼ਿਸ਼ਟ ਪਹਿਚਾਣ ਬਣਾਉਂਦੀ ਸੀ। 'ਰਾਜਾ ਸਾਹਿਬ ਦਾ ਵਾਯੁਆਨ', 'ਬੈਲਗੱਡੀ' ਆਦਿ ਤੋਂ ਲੈ ਕੇ ਬਾਅਦ ਦੀਆਂ ਕਵਿਤਾਵਾਂ, ਅਤੇ ਨਜ਼ਰ ਤੇਰੀ ਜਾਲੀ ਹੈ ਸਿੱਕਾ ਤਾਂ ਟਕਸਾਲੀ ਹੈ' ਜਾਂ 'ਇਸ ਦੁਨੀਆ ਵਿੱਚ ਬਹੁਤ ਕਠਨ ਹੈ ਚਲਣਾ ਸੀਨਾ ਤਾਣ ਕੇ' ਵਾਲੇ ਰੰਗ ਦੀਆਂ ਕਵਿਤਾਵਾਂ ਹਿੰਦੀ ਵਿੱਚ ਅਮ ਨਹੀਂ ਮਿਲਦੀਆਂ ਹਨ। ਪ੍ਰਗਤੀਵਾਦ ਦੀ ਰੂੜ ਧਾਰਨਾ ਤੇ ਖਰੀਆ ਉਤਰਨ ਵਾਲੀਆਂ ਕਈ ਕਵਿਤਾਵਾਂ ਤੋਂ ਇਲਾਵਾ ਉਨ੍ਹਾਂ ਦੀਆਂ ਬਹੁਤ ਸਾਰੀਆਂ ਅਜਿਹੀਆਂ ਕਵਿਤਾਵਾਂ ਵੀ ਹਨ ਜੋ ਕਿਸੇ ਤਰ੍ਹਾਂ ਦੀ ਸਪੱਸ਼ਟ ਸਾਮਾਜਿਕ-ਰਾਜਨੀਤਕ ਪ੍ਰਤੀਬੱਧਤਾ ਨਾ ਦਿਖਾਉਂਦੇ ਹੋਏ ਵੀ ਆਪਣਾ ਪ੍ਰੁੱਖ ਸਰੋਕਾਰ ਅਮ ਆਦਮੀ ਲਈ ਪ੍ਰਗਟ ਕਰਦੀਆਂ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣੀਆਂ ਪਰਵਰਤੀ ਕਵਿਤਾਵਾਂ ਵਿੱਚ ਵਰਮਾ ਜੀ ਸੰਜੀਦਾ ਦਿਖਾਈ ਨਹੀਂ ਦਿੰਦੇ, ਆਮ ਪਾਠਕ ਜਾਂ ਸਰੋਤੇ ਦੀ ਪੱਧਰ ਤੇ ਉਸ ਨਾਲ ਗੱਲ ਕਰਦੇ ਹਨ ਅਤੇ ਅਪ੍ਰੁੱਖ ਤੌਰ ਤੇ ਆਮ ਵਾਕ ਵਿੱਚ ਕੋਈ ਅਸਾਧਾਰਨ ਗੱਲ ਕਹਿ ਜਾਂਦੇ ਹਨ। ਆਪਣੇ ਇਸ ਪ੍ਰਸੰਗ ਦੇ ਘੋਰੇ ਨੂੰ ਪਰਿਭਾਸ਼ਤ ਕਰਦੇ ਹੋਏ ਉਹ ਖੁਦ ਕਹਿੰਦੇ ਹਨ :

"ਮੈਂ ਤੁਹਾਨੂੰ ਸਿਰਫ ਖੁਸ਼ ਕਰਨ ਲਈ ਲਿਖਦਾ ਹਾਂ,  
ਮੈਨੂੰ ਕੋਈ ਪੈਂਗੀਬਰ ਜਾਂ ਪੀਰ ਨਾ ਸਮਝ ਲੈਣਾ।

.....  
ਮੈਂ ਵੀ ਓਨਾ ਹੀ ਬੇਵਸ ਹਾਂ, ਜਿਸਾ ਤੁਸੀਂ ਹੈ,  
ਅਣਜਾਣੀ ਦਿਸਾ ਦਾ ਮੈਂ ਵੀ ਭੇਲਿਆ ਰਾਹਰੀਰ ਹਾਂ।  
ਮੈਂ ਖੁਦ ਹੀ ਪੂਰ ਰਿਹਾ ਦੇਸਤ ਇਥੇ ਅਪਣਾ ਜੀਵਨ,  
ਮੈਂ ਤੁਹਾਨੂੰ ਭਲਾ ਕੀ ਦੱਸਾ ਗਿਆਨ ਦੀਆਂ ਰੱਲਾਂ ?"

ਸਰੋਤਾਂ ਜਾਂ ਪਾਠਕ ਦੀ ਪੱਧਰ 'ਤੇ ਕਿਸੇ ਗਹਿਰੀ ਗੱਲ ਨੂੰ ਹਲਕੇ ਢੰਗ ਨਾਲ ਕਹਿਣ ਦੀ ਜੇ ਪ੍ਰਵਿਰਤੀ ਭਗਦੀ ਬਾਬੂ ਦੀਆਂ ਪਰਵਰਤੀ ਕਵਿਤਾਵਾਂ ਵਿੱਚ ਏਥੀ ਜਾਦੀ ਹੈ, ਉਹੀ

ਪ੍ਰਦਿਵਰਤੀ ਉਨ੍ਹਾਂ ਦੀਆਂ ਕਹਾਣੀਆਂ ਵਿਚ ਸ਼ੁਰੂ ਤੋਂ ਹੀ ਦੇਖਣ ਨੂੰ ਮਿਲਦੀ ਹੈ। ਜਿਵੇਂ ਕਿ ਪਹਿਲਾਂ ਵਰਨਣ ਕੀਤਾ ਜਾ ਚੁੱਕਾ ਹੈ, ੧੯੭੮ ਤੱਕ ਵਰਮਾ ਜੀ ਦੀਆਂ ਕਹਾਣੀਆਂ ਦੇ ਦੋ ਸੰਗ੍ਰਹਿ 'ਦੇ ਬਾਕੇ' ਅਤੇ 'ਇਨਸਟਾਲਮੈਂਟ' ਪ੍ਰਕਾਸ਼ਤ ਹੈ ਚੁੱਕੇ ਸਨ ਅਤੇ 'ਦੇ ਬਾਕੇ', 'ਪ੍ਰਾਚਿਤ', 'ਮੁਗਲਾਂ' ਨੇ ਸਲਤਨਤ ਬਖਸ਼ ਦਿਤੀ ਵਰਗੀਆਂ ਕਹਾਣੀਆਂ ਐਲਾਨ ਰੂਪ ਵਿਚ ਉਸ ਤਰ੍ਹਾਂ ਦੀਆਂ ਨਾਹੁੰਦੀਆਂ ਹੋਈਆਂ ਵੀ ਉਨ੍ਹਾਂ ਦਿਨਾਂ ਵਿਚ ਹਿੰਦੀ ਸਾਹਿਤ ਵਿਚ ਪ੍ਰਹਾਸ ਅਤੇ ਵਿਅਗ ਦਾ ਇਕ ਅਦਤੁੱਤ ਨਮੂਨਾ ਬਣ ਗਈਆਂ ਸਨ। ਇਹ ਵੀ ਧਿਆਨ ਦੇਣ ਯੋਗ ਹੈ ਕਿ ਉਸ ਸਮੇਂ ਹਿੰਦੀ ਸਾਹਿਤ ਵਿਚ ਇਸ ਤਰ੍ਹਾਂ ਦੀਆਂ ਕਹਾਣੀਆਂ ਦੇ ਕੋਈ ਨਮੂਨੇ ਜਾਂ 'ਮਾਡਲ' ਉਪਲਬਧ ਨਹੀਂ ਸਨ ਅਤੇ ਇਸ ਕੋਟੀ (ਜੇਨਰ) ਦੀਆਂ ਕਹਾਣੀਆਂ ਲਿਖਣ ਵਿਚ ਵਰਮਾ ਜੀ ਨੇ ਅਦਤੁੱਤ ਮੌਲਿਕਤਾ ਦਿਖਾਈ ਸੀ। ਅਸਲ ਵਿਚ ਇਸ ਕੋਟੀ ਦੀਆਂ ਕਹਾਣੀਆਂ ਅਪ੍ਰਤੱਥ ਰੂਪ ਨਾਲ ਹਿੰਦੀ ਸਾਹਿਤ ਵਿਚ ਇਸ ਸਤਾਬਦੀ ਦੇ ਛੇਵੇਂ ਅਤੇ ਪਰਵਰਤੀ ਦਹਾਕਿਆਂ ਵਿਚ ਬਹੁਤ ਮਾਤਰਾ ਵਿਚ ਲਿਖੀਆਂ ਜਾਣ ਵਾਲੀਆਂ ਉਨ੍ਹਾਂ ਵਿਅਗਾਤਮਕ ਕਹਾਣੀਆਂ ਦਾ ਪ੍ਰਤੱਥ ਜਾਂ ਅਪ੍ਰਤੱਥ ਰੂਪ ਨਾਲ ਪ੍ਰੇਰਨ ਸਰੋਤ ਵੀ ਮੰਨੀਆਂ ਜਾ ਸਕਦੀਆਂ ਹਨ, ਜਿਸ ਨੂੰ ਹਰਿਸੰਕਰ ਪਰਸਾਰੀ, ਇਨ੍ਹਾਂ ਪੰਕਜੀਆਂ ਦੇ ਲੇਖਕ ਜਾਂ ਸ਼ਹਦ ਜੋਸੀ ਵਰਗੇ ਲੇਖਕਾਂ ਨੇ ਸਿਰਜਤ ਕੀਤਾ ਹੈ। ਉਪਰ ਦਿਤੀਆਂ ਕਹਾਣੀਆਂ ਤੋਂ ਇਲਾਵਾ ਵਰਮਾ ਜੀ ਦੀਆਂ ਸਭ ਕਹਾਣੀਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਸਮਕਾਲੀਨ ਜੀਵਨ ਦੀਆਂ ਰੋਜ਼ਮਹਾ ਦੀਆਂ ਸਥਿਤੀਆਂ ਦੀ ਵਿਸੰਗਤੀ ਨੂੰ ਹਲਕੇ ਢੰਗ ਨਾਲ ਪੇਸ਼ ਕਰਦੀਆਂ ਹੋਈਆਂ ਰੈਚਿਕਤਾ ਦੇ ਨਾਲ ਸਾਨੂੰ ਕਿਸੇ ਅਜਿਹੀ ਮੂੜਤਾ ਦੇ ਵਿਸ਼ੇ ਬਾਰੇ ਸਚੇਤ ਕਰਦੀਆਂ ਹਨ ਜੋ ਕਹਾਣੀਆਂ ਵਿਚ ਵਿਅਕਤੀਗਤ ਦਿੱਤੇ ਹੋਏ ਵੀ ਮੂਲ ਰੂਪ ਵਿਚ ਸਾਮੂਹਿਕ ਹਨ। ਇਸ ਵਿਚ ਕੋਈ ਹੋਰਾਨੀ ਵਾਲੀ ਗੱਲ ਨਹੀਂ ਕਿ ਵਰਮਾ ਜੀ ਦੀਆਂ ਕਹਾਣੀਆਂ ਦੀ ਇਹ ਪ੍ਰਦਿਵਰਤੀ ਉਨ੍ਹਾਂ ਦੇ ਸਾਹਿਤਕ ਜੀਵਨ ਦੇ ਬਹੁਤ ਆਰੰਭਕ ਦਿਨਾਂ ਵਿਚ ਗ੍ਰਹਿਣ ਕੀਤੀ ਗਈ। ਸ੍ਰੀ ਵਿਸ਼ੇਸ਼ਰਨਾਥ ਸ਼ਰਮਾ 'ਕੈਸ਼ਿਕ' ਦੀ ਵਿਅਗਪਰਕ 'ਦੁਏ ਜੀ ਦੀਆਂ ਚਿੱਠੀਆਂ' ਕਾਲਮ ਤੋਂ ਪ੍ਰੇਰਤ ਹੋਈ ਹੋਵੇ।

ਨਿਸ਼ਚੇ ਨਾਲ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਕਹਾਣੀਆਂ ਵਿਚ ਪ੍ਰੈਮਚੰਦ ਜਾਂ ਸੈਸੰਕਰ ਪ੍ਰਸਾਦ ਦੀਆਂ ਕਹਾਣੀਆਂ ਵਾਲਾ ਤਿੱਖਪਨ ਨਹੀਂ ਹੈ ਅਤੇ ਇਹ ਉਨ੍ਹਾਂ ਵਾਂਗ ਬਹੁ-ਆਧਾਰੀ ਨਹੀਂ ਹਨ। ਪਰ ਇਨ੍ਹਾਂ ਦਾ ਇਕ ਆਪਣਾ ਰੰਗ ਅਤੇ ਤਾਜ਼ਗੀ ਹੈ, ਜੋ ਭਗਵਤੀ ਬਾਬੂ ਦੇ ਕਿਸੇ ਦੂਜੇ ਸਮਕਾਲੀਨ ਕਹਾਣੀਕਾਰ ਵਿਚ ਮੁਸ਼ਕਲ ਨਾਲ ਹੀ ਮਿਲਦੀ ਹੈ।

ਵਰਮਾ ਜੀ ਦੀਆਂ ਬਹੁਤੀਆਂ ਕਹਾਣੀਆਂ ਉਨ੍ਹਾਂ ਦੇ ਆਰੰਭਕ ਲੇਖਨ ਦੇ ਦਿਨਾਂ ਦੀਆਂ ਹਨ। ੧੯੫੭ ਵਿਚ ਰੋਡੀਓ ਦੀ ਨੈਕਰੀ ਛੱਡਣ ਦੇ ਬਾਅਦ ਪੂਰਨ ਤੌਰ 'ਤੇ ਸੁਤੰਤਰ ਲੇਖਨ 'ਤੇ ਨਿਰਭਰ ਹੋਣ ਦੀ ਸਥਿਤੀ ਵਿਚ ਲੱਗਭਗ ੧੫ ਸਾਲਾਂ ਵਿਚ ਉਨ੍ਹਾਂ ਨੇ ਬਹੁਤ ਘੱਟ ਕਹਾਣੀਆਂ ਲਿਖੀਆਂ ਅਤੇ ਆਪਣਾ ਲੱਗਭਗ ਸਾਰਾ ਧਿਆਨ ਨਾਵਲਾਂ 'ਤੇ ਕੇਂਦ੍ਰਿਤ ਕੀਤਾ। ਪ੍ਰੇਤ ਆਪਣੇ ਜੀਵਨ ਦੇ ਅੰਤਮ ਦਹਾਂਕੇ ਵਿਚ ਉਹ ਇਕ ਵਾਰ ਫਿਰ ਕਹਾਣੀਆਂ ਲਿਖਣ ਲੱਗੇ

ਅਤੇ ਇਸ ਸਮੇਂ ਉਨ੍ਹਾਂ ਨੇ ਬਾਰ੍ਹਾਂ ਕਹਾਣੀਆਂ ਲਿਖੀਆਂ। ਇਹ ਕਹਾਣੀਆਂ 'ਮੇਰਚਾਬੰਦੀ' ਸੰਗ੍ਰਹਿ ਵਿਚ ਸ਼ਾਮਲ ਹਨ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਕਹਾਣੀਆਂ ਦਾ 'ਤੰਤਰ, ਅੰਦਰੀਜ਼ ਅਤੇ ਉਨ੍ਹਾਂ ਦਾ ਅੰਤ ਮੂਲ ਰੂਪ ਵਿਚ ਉਹੀ ਹੈ, ਜੋ ਉਨ੍ਹਾਂ ਦੀਆਂ ਸ਼ੁਰੂ ਦੀਆਂ ਕਹਾਣੀਆਂ ਦਾ ਸੀ। ਇਨ੍ਹਾਂ ਵਿਚ ਵੀ ਹਲਕੇ ਵਿਅਗਮਟੀ ਢੰਗ ਨਾਲ ਸਮਕਾਲੀਨ ਜੀਵਨ ਦੀਆਂ ਵਿਸੰਗਤੀਆਂ ਨੂੰ ਪ੍ਰਤੱਥ ਰੂਪ ਵਿਚ ਆਪਣੇ ਮਹੱਤਵਪੂਰਣ ਮੰਨਣ ਵਾਲੇ ਕਿਸੇ ਚਰਿਤਰ ਦੇ ਮਾਧਿਅਮ ਨਾਲ ਪੇਸ਼ ਕੀਤਾ ਗਿਆ ਹੈ। 'ਵਸੀਅਤ', 'ਮੇਰਚਾਬੰਦੀ', 'ਸੌਦਾ ਹੋਵੇ ਨਿਕਲ ਗਿਆ' ਆਦਿ ਕਹਾਣੀਆਂ ਉਨ੍ਹਾਂ ਦੀ ਇਸ ਵਿਸ਼ੇਸ਼ਤਾ ਦੇ ਪਰਿਚੈ ਦਿੰਦੀਆਂ ਹਨ।

ਜਿਥੋਂ ਤੱਕ ਨਾਟਕਾਂ ਦਾ ਸਵਾਲ ਹੈ, ਆਪਣੇ ਨਾਟਕਾਂ ਅਤੇ 'ਪਦ-ਨਾਟਕਾਂ' ਦੇ ਸੰਗ੍ਰਹਿ ਮੇਰੇ ਨਾਟਕ' ਵਿਚ ਵਰਮਾ ਜੀ ਲਿਖਦੇ ਹਨ :

'ਮੈਂ ਨਾਟਕ ਬਹੁਤ ਘੱਟ ਲਿਖੇ ਹਨ, ਹਿੰਦੀ ਵਿਚ ਕਿਸੇ ਸੁਨਿਸ਼ਚਿਤ ਰੰਗਮੰਚ ਦੇ ਆਭਾਵ ਕਾਰਨ ਸੈਨ੍ਹੁੰ ਨਾਟਕ ਲਿਖਣ ਦੀ ਪ੍ਰੇਰਨ ਹੀ ਨਹੀਂ ਮਿਲੀ।...ਪਦ ਨਾਟਕਾਂ ਵਿਚ 'ਤਾਰਾ' ਮੇਰਾ ਸਭ ਤੋਂ ਪਹਿਲਾ ਨਾਟਕ ਹੈ ਜੋ ਰੰਗਮੰਚ ਉਪਰ ਜਿਉਂ ਤਾ ਤਿਉਂ ਧੇਸ਼ ਕੀਤਾ ਜਾ ਸਕਦਾ ਹੈ। ਹੋਰ ਨਾਟਕ...ਰੋਡੀਓ 'ਤੇ ਪ੍ਰਸਾਰਨ ਲਈ ਭਗਵਤੀ ਬਾਬੂ ਦੇ ਕਥਾ ਸਾਹਿਤ ਵਿਚ ਜੋ ਦ੍ਰਿਸ਼-ਵਰਨਣ ਅਤੇ ਨਾਟਕੀਅਤਾ ਮਿਲਦੀ ਹੈ, ਉਸ ਤੋਂ ਆਜ਼ਾ ਕੀਤੀ ਜਾ ਸਕਦੀ ਸੀ ਕਿ ਨਾਟਕਾਂ ਦੇ ਸਿਰਜਣ ਵਿਚ ਉਨ੍ਹਾਂ ਦੀ ਹੋਰ ਵੀ ਅਧਿਕ ਰੁਚੀ ਹੋਵੇਗੀ। ਪ੍ਰੇਤ ਆਪਣੀ ਵਿਵਹਾਰਕ ਦ੍ਰਿਸ਼ਟੀ ਨਾਲ ਰੰਗਮੰਚ ਦੇ ਅਡਾਵ ਦਾ ਅਨੁਭਵ ਕਰਦੇ ਹੋਏ ਉਨ੍ਹਾਂ ਨੇ ਘੱਟ ਨਾਟਕ ਲਿਖੇ। ਪਰ ਰੋਡੀਓ ਨਾਲ ਸੰਬੰਧਿਤ ਹੋਣ ਕਾਰਨ ਰੋਡੀਓ-ਨਾਟਕਾਂ ਦੀ ਵਿਧਾ ਨੇ ਉਨ੍ਹਾਂ ਨੂੰ ਆਪਣੇ ਵੱਲ ਖਿਚਿਆ ਅਤੇ ਉਨ੍ਹਾਂ ਨੇ 'ਬੁੱਝਦਾ ਹੋਇਆ ਦੀਵਾ' ਅਤੇ 'ਰੁਪਿਆ ਤੈਨ੍ਹੁ ਖਾ ਗਿਆ' ਸਿਰਲੇਖ ਹੋਣ ਦੇ ਸੰਪੂਰਨ ਨਾਟਕ ਅਤੇ ਚਾਰ ਪਦ ਨਾਟਕ ਲਿਖੇ। 'ਰੁਪਿਆ ਤੈਨ੍ਹੁ ਖਾ ਗਿਆ' ਦੇ ਇਲਾਵਾ ਉਨ੍ਹਾਂ ਨੇ ਲੱਗਭਗ ਅੱਧੀ ਦਰਜਨ ਰੋਡੀਓ ਇਕਾਂਹੀ ਵੀ ਲਿਖੇ। ਆਪਣੀ ਕਹਾਣੀ 'ਵਸੀਅਤ' ਦਾ ਉਨ੍ਹਾਂ ਨੇ ਨਾਟਕ ਰੂਪਾਂਤਰਣ ਵੀ ਕੀਤਾ ਹੈ। ਵਰਮਾ ਜੀ ਜਿਨ੍ਹਾਂ ਨੂੰ ਪਦ-ਨਾਟਕ ਕਹਿੰਦੇ ਹਨ - 'ਤਾਰਾ', ਕਰਣ, ਦ੍ਰੈਪਟੀ ਅਤੇ ਮਹਾਂਕਾਲ - ਉਨ੍ਹਾਂ ਦਾ ਵਿਸ਼ਾ-ਵਸਤੂ ਪੇਗਣਾ, ਮਹਾਂਭਾਰਤ, ਅਤੇ ਭਾਰਤੀ ਦਾਰਸ਼ਨਿਕ ਚਿੰਤਨ ਦੇ ਲਿਆ ਗਿਆ ਹੈ। ਇਹ ਸਾਰੇ ਨਾਟਕ ਪਰਿਪੱਕ ਕਹਿੰਦਾ ਹੈ ਪਰਮ ਅਤੇ ਤੇਜ਼ ਚਿੰਤਨ ਨਾਲ ਚੁੜੇ ਹੋਏ ਹਨ ਅਤੇ ਇਨ੍ਹਾਂ ਨੂੰ ਨਾ ਕੇਵਲ ਪਦ ਮੰਨਿਆ ਜਾ ਸਕਦਾ ਹੈ, ਨਾ ਨਾਟਕ, ਨਾ ਕੇਵਲ ਪਦ-ਨਾਟਕ। ਇਹ ਕੋਈ ਅੰਸ਼ ਵਿਚ ਵਰਮਾ ਜੀ ਦੀ ਭਰਪੂਰ ਕਾਵਿ-ਪ੍ਰਤਿਭਾ ਨੂੰ ਉਜਾਗਰ ਕਰਦੇ ਹਨ। ਦੂਸਰੀ ਕੋਟੀ ਦੇ ਨਾਟਕਾਂ ਦਾ ਸਾਮਾਜਿਕ ਪ੍ਰਸੰਗ ਅਤੇ ਚਿੰਨ੍ਹ ਲੱਗਭਗ ਉਹੀ ਹੈ ਜੋ ਉਨ੍ਹਾਂ ਦੀਆਂ ਜਿਆਦਾਤਾਰ ਕਹਾਣੀਆਂ ਦਾ ਹੈ।'

'ਪੁੱਲ' ਨੂੰ ਸ਼ਾਮਲ ਕਰਕੇ, ਜੋ ਅਸਲ ਵਿਚ ਉਨ੍ਹਾਂ ਦੀ ਆਤਮਕਥਾ ਹੈ ਪਰ ਜਿਸ ਨੂੰ 'ਆਤਮਕਥਾਤਮਕ ਨਾਵਲ' ਕਿਹਾ ਗਿਆ ਹੈ, ਵਰਮਾ ਜੀ ਨੇ ਸਤਾਰਾਂ ਨਾਵਲ ਲਿਖੇ

ਹਨ। ਇਨ੍ਹਾਂ ਵਿਚੋਂ ਪਹਿਲਾ ਨਾਵਲ 'ਪਤਨ' ੧੯੮ੰ ਸਤਾਬਦੀ ਦੇ ਅਵਧ ਦੀ ਇਤਿਹਾਸਕ ਪਿਠੜ੍ਹੀ ਤੇ ਆਧਾਰਿਤ ਰੋਮਾਂਸ ਹੈ, 'ਚਿੱਤਰਲੇਖਾ' ਪਾਪ-ਪੁੰਨ ਦੀ ਸਮੱਸਿਆ ਨੂੰ ਇਕ ਆਤਮੇਤ ਰੁਮਾਂਟਿਕ ਕਹਾਣੀ ਦੇ ਮਾਪਿਆਮ ਨਾਲ ਉਭਰਦਾ ਹੈ, 'ਧੂਵਰਾਜ ਚੁੜਾ' ਮਹਕਾਲੀਨ ਰਾਜਸ਼ਾਖਾਨ ਦੀ ਰੁਮਾਂਟਿਕ ਕਹਾਣੀ ਹੈ ਅਤੇ 'ਚਾਣਕਯ' ਵਿਚ ਇਕ ਇਤਿਹਾਸਕ ਨਾਵਲ ਦਾ ਪਤਨ ਹੈ। ਇਨ੍ਹਾਂ ਅਪਵਾਦਾਂ ਨੂੰ ਛੱਡ ਕੇ ਵਰਮਾ ਜੀ ਦੇ ਸਭ ਨਾਵਲ ਸਮਕਾਲੀਨ ਜੀਵਨ ਦੀ, ਪਿਛਲੀ ਸਤਾਬਦੀ ਦੇ ਅਤੇ ਤੋਂ ਇਸ ਸਤਾਬਦੀ ਦੇ ਪਿਛਲੇ ਅੱਧ ਤੱਕ ਦੀਆਂ ਰਾਜਨੀਤਕ-ਸਾਮਾਜਿਕ ਸਮੱਸਿਆਵਾਂ ਅਤੇ ਉਨ੍ਹਾਂ ਨਾਲ ਜੁੜੇ ਪ੍ਰਸ਼ਨਾਂ ਦਾ ਸਾਹਮਣਾ ਕਰਦੇ ਹਨ।

ਇਹ ਪ੍ਰਸ਼ਨ ਬੈਪਿਕ ਪੱਧਰ ਦੇ ਲਖਾਇਕ ਨਹੀਂ ਹਨ ਸਗੋਂ ਅੱਜ ਦੀਆਂ ਰੋਜ਼ਮਰਾ ਦੀਆਂ ਪ੍ਰਸੰਗਿਕ ਸਮੱਸਿਆਵਾਂ ਨਾਲ ਜੁੜੇ ਹੋਏ ਹਨ। ਅਤੇ ਲੇਖਕ ਜਿੰਨਾ ਵੀ ਪ੍ਰੇਦ ਹੁੰਦਾ ਗਿਆ ਹੈ, ਉਨ੍ਹਾਂ ਹੀ ਉਹ ਉਨ੍ਹਾਂ ਪ੍ਰਸ਼ਨਾਂ ਦੇ ਵਿਖਿਨੀ ਸੰਭਾਵਿਤ ਉਤਰਾਂ ਪ੍ਰਤਿ ਸੰਕਾਵਾਨ ਹੁੰਦਾ ਹੋਇਆ ਉਨ੍ਹਾਂ ਦਾ ਉਤਰ ਇਤੇ ਬਗੈਰ ਅੱਗੇ ਵਧਦਾ ਗਿਆ ਹੈ। ਇਹ ਲੇਖਕ ਦੀ ਕਮਜ਼ੋਰੀ ਨਹੀਂ ਹੈ, ਇਹ ਉਸਦੀ ਉਹ ਦਿਸ਼ਾ ਹੈ ਕਿ ਲੇਖਕ ਦੀ ਕਮਜ਼ੋਰੀ ਨਹੀਂ ਹੈ, ਜੋ ਸਭ ਪ੍ਰਕਾਰ ਦੇ ਤਥਾਕਥਿਤ 'ਫੁਲ-ਪਰੂਫ' ਰਾਜਨੀਤਕ ਸਿਧਾਂਤਾਂ ਨੂੰ ਵਿਵਹਾਰ ਦੀ ਸ਼ਿਲਾ ਨਾਲ ਟਕਰਾ ਕੇ ਉਨ੍ਹਾਂ ਵਿਚ ਦਰਾੜਾ ਪੈਂਦੀਆਂ ਦੇਖਦੀ ਹੈ ਅਤੇ ਇਕ ਦੇ ਬਾਅਦ ਦੂਜੇ ਸਿਧਾਂਤ ਜਾਂ 'ਵਾਦ' ਨੂੰ ਘੱਟ (ਇਨਾਏਡੋਕਵੇਟ) ਮੰਨਣ ਦੇ ਲਈ ਮਜ਼ਬੂਰ ਹੁੰਦੀ ਹੈ।

ਸ਼ੁਰੂ ਵਿਚ ਅਜਿਹਾ ਨਹੀਂ ਸੀ। 'ਪਤਨ' ਅਤੇ 'ਚਿੱਤਰਲੇਖਾ' ਵਿਚ ਉਸ ਦੇ ਪਾਤਰ ਪਾਪ ਅਤੇ ਪੁੰਨ, ਵਾਸ਼ਨਾ ਅਤੇ ਪ੍ਰੇਮ ਆਦਿ ਵਿਸ਼ਿਆਂ ਬਾਰੇ ਸਪੱਸ਼ਟ ਅਤੇ ਸੱਕ ਰਹਿਤ ਬਿਆਨ ਦਿੰਦੇ ਹਨ ਅਤੇ ਇਥੋਂ ਲੱਗਦਾ ਹੈ ਕਿ ਲੇਖਕ ਆਪਣੀਆਂ ਧਾਰਨਾਵਾਂ ਪ੍ਰਤਿ ਕਿਤੇ ਵੀ ਸੰਕਾਵਾਨ ਨਹੀਂ ਹੈ।

ਜੇ ਵੀ ਹੈ, ਵਰਮਾ ਜੀ ਦੇ ਪਹਿਲੇ ਤਿੰਨ ਨਾਵਲ (ਪਤਨ, ਚਿੱਤਰਲੇਖਾ ਅਤੇ ਤਿੰਨ ਸਾਲ) ਉਨ੍ਹਾਂ ਦੀ ਉਸ ਵਿਰਾਟ ਹੁੱਗ ਚੇਤਨਾ ਦਾ ਪਹਿਲੇ ਨਹੀਂ ਦਿੰਦੇ, ਜੇ ਬਾਅਦ ਵਿਚ 'ਭੁੱਲੋਂ ਵਿਸਰੇ ਚਿੜ੍ਹ' ਅਤੇ ਇਸੇ ਕੋਟੀ ਦੇ ਹੋਰ ਵੱਡੇ ਨਾਵਲਾਂ ਵਿਚ ਪ੍ਰਗਟ ਹੋਈ ਹੈ। ਪਰ ਇਨ੍ਹਾਂ ਤਿੰਨ ਨਾਵਲਾਂ ਵਿਚ ਪਾਪ ਅਤੇ ਪੁੰਨ ਦੀ ਸਮੱਸਿਆ, ਨਿਯਤਿਵਾਦ ਅਤੇ ਸਮੇਤੀ ਵਿਲਾਸਤਾ ਦੇ ਚਿੱਤਰਾਂ ਪ੍ਰਤਿ ਵਰਮਾ ਜੀ ਦਾ ਇਕ ਅਜਿਹਾ ਵਿਚਾਰ ਦਿਖਾਈ ਦਿੰਦਾ ਹੈ, ਜੇ ਕਿਸੇ ਨਾ ਕਿਸੇ ਰੂਪ ਵਿਚ ਉਨ੍ਹਾਂ ਦੇ ਪਰਵਰਤੀ ਨਾਵਲਾਂ ਵਿਚ ਵੀ ਪ੍ਰਗਟ ਹੁੰਦਾ ਰਿਹਾ ਹੈ। 'ਪਤਨ' ਅਨੇਕ ਕਾਰਨਾਂ ਕਰਕੇ - ਅਤੇ ਮੁੱਖ ਰੂਪ ਵਿਚ ਇਸ ਕਰਕੇ ਕਿ ਇਤਿਹਾਸਕ ਨਾਵਲ ਦਾ ਤਾਣਾ-ਬਾਣਾ ਹੁੰਦੇ ਹੋਏ ਵੀ ਉਹ ਇਤਿਹਾਸ ਤੇ ਨਹੀਂ ਸਗੋਂ ਪ੍ਰਚਲਤ ਦੰਦ ਕਥਾਵਾਂ 'ਤੇ ਆਧਾਰਿਤ ਹੈ - ਇਕ ਸ਼ਿਖਲ ਨਾਵਲ ਹੈ। ਪਰ ਪਾਪ ਪੁੰਨ ਦਾ ਦਵੰਦ ਵਰਮਾ ਜੀ ਨੂੰ ਇਸ ਪਹਿਲੇ ਨਾਵਲ ਵਿਚ ਵੀ ਅੰਦੋਲਿਤ ਕਰ ਰਿਹਾ ਹੈ। ਇਕ ਪਾਤਰ ਦੇ ਵਿਸ਼ੇ ਵਿਚ ਉਹ ਲਿਖਦੇ ਹਨ - 'ਉਸ ਨੇ ਜਾਣ ਬੁਝ ਕੇ ਕੋਈ ਪਾਪ ਨਹੀਂ ਕੀਤਾ ਸੀ, ਉਸ ਨੇ ਉਹੀ ਕੀਤਾ ਜੋ ਉਸ ਨੇ ਠੀਕ ਸਮਝਿਆ।

ਉਨੀਆਂ ਦੀ ਨਜ਼ਾਰ ਵਿਚ ਉਹ ਪਾਪੀ ਸੀ, ਪਰ ਉਸ ਪਾਪੀ ਮਨੁੱਖ ਦੀ ਦਿਸ਼ਾਵੀ ਵਿਚ ਉਹ ਪਰਮਾਤਮਾ ਸੀ।' ਨਿਯਤਿਵਾਦ ਦੀਆਂ ਝਲਕੀਆਂ ਵਾਜ਼ਿਦਾਲੀ ਸ਼ਾਹ ਦੇ ਵਿਅਕਤਿਤਵ ਵਿਚ ਵੀ ਮਿਲ ਜਾਂਦੀਆਂ ਹਨ : 'ਉਪਰ ਖੁਦਾ ਹੈ, ਉਸ ਦੀ ਮਰਜ਼ੀ ਹਮੇਸ਼ਾ ਪੂਰੀ ਹੋਵੇਗੀ, ਫਿਰ ਮੈਂ ਇਹ ਕਿਉਂ ਕਰਾ ? ਉਹ ਜੋ ਕੁਝ ਕਰਨਾ ਚਾਹੁੰਦਾ ਹੈ, ਉਹ ਟਲ ਨਹੀਂ ਸਕਦਾ।' 'ਚਿੱਤਰਲੇਖਾ' ਵਿਚ ਪਾਪ ਅਤੇ ਪੁੰਨ ਦੀ ਵਿਵੇਚਨਾ ਬਾਰੇ ਪਹਿਲਾਂ ਹੀ ਲਿਖਿਆ ਜਾ ਚੁੱਕਾ ਹੈ। 'ਤਿੰਨ ਸਾਲ' ਪਿਛਲੇ ਦੇ ਨਾਵਲਾਂ ਦੇ ਮੁਕਾਬਲੇ ਵਰਮਾ ਜੀ ਦਾ ਪਹਿਲਾ ਨਾਵਲ ਹੈ, ਜੇ ਤੁਭਕਾਲੀਨ ਸਾਮਾਜਿਕ ਸਥਿਤੀਆਂ 'ਤੇ ਕੋਈ ਤੁਹਾਨ ਕਿਹਾ ਜਾ ਸਕਦਾ ਹੈ। ਧੂਨੀਵਰਸਿਟੀ ਦੇ ਘੇਰੇ ਵਿਚ ਰੀ ਮਿਲਣ ਵਾਲੇ ਵਿਖਿਨ ਵਰਗਾਂ ਦੇ ਢੁਕ ਵਿਦਿਆਰਥੀ ਮਿਤਰਾਂ ਨੂੰ ਲੈ ਕੇ ਇਹ ਨਾਵਲ ਮਿਟਿਆ-ਪਾਨ, ਪ੍ਰੇਮ, ਸੈਕਸ ਆਦਿ ਦੇ ਮਾਮਲਿਆਂ ਵਿਚ ਢੁਕ ਉਸ ਤਰ੍ਹਾਂ ਦੀਆਂ ਸਥਿਤੀਆਂ ਨੂੰ ਢੜਦਾ ਹੈ ਜਿਨ੍ਹਾਂ ਨੂੰ ਉਨ੍ਹਾਂ ਦੇ ਦੌਨੋਂ ਪਿਛਲੇ ਨਾਵਲਾਂ ਵਿਚ ਵਾਜ਼ਿਦਾਲੀ ਸ਼ਾਹ ਜਾਂ ਬੀਜ਼ਗੁਪਤ ਵਰਗੇ ਚਹਿੰਤਰਾਂ ਦੇ ਪ੍ਰਸੰਗ ਵਿਚ ਦੇਖਿਆ ਜਾ ਚੁੱਕਾ ਹੈ।

ਇਨ੍ਹਾਂ ਦੇ-ਤਿੰਨ ਵਿਸ਼ਿਆਂ ਪ੍ਰਤਿ ਆਪਣੀ ਗਿਹਰੀ ਦਿਲਚਸਪੀ ਦੇ ਬਾਵਜੂਦ, ਜੇ ਅੱਗੇ ਦੇ ਨਾਵਲਾਂ ਵਿਚ ਕਿਤੇ ਘੱਟ, ਕਿਤੇ ਸੂਖਮ ਅਤੇ ਕਿਤੇ ਪਰਿਪੱਕ ਰੂਪ ਨਾਲ ਰੁਕ-ਰੁਕ ਕੇ ਪ੍ਰਗਟ ਹੁੰਦਾ ਰਿਹਾ, ਇਹ ਤਿੰਨੇ ਨਾਵਲ - ਅਤੇ ਇਨ੍ਹਾਂ ਵਿਚੋਂ ਵਿਸ਼ੇਸ਼ ਰੂਪ ਵਿਚ 'ਚਿੱਤਰਲੇਖਾ' - ਵਰਮਾ ਜੀ ਦੀਆਂ ਸਮਰਥਾਵਾਂ ਨੂੰ ਬਹੁਤ ਸਮਰਥ ਅਤੇ ਪ੍ਰਸ਼ਾਸਟ ਰੂਪ ਵਿਚ ਪ੍ਰਗਟ ਕਰਦੇ ਹਨ ਅਤੇ ਆਪਣੇ ਸਮਕਾਲੀਨ ਨਾਵਲਕਾਰਾਂ ਵਿਚ ਉਨ੍ਹਾਂ ਦੀ ਭਾਵੀ ਸਥਿਤੀ ਦੀ ਵਿਸ਼ਿਸ਼ਟਤਾ ਦਾ ਪਹਿਲਾਂ ਤੋਂ ਹੀ ਪਤਾ ਦਿੰਦੇ ਹਨ। ਇਹ ਯੋਗਤਾਵਾਂ ਹਨ : (੧) ਗੁੰਦਵਾਂ ਕਥਾਨਕ ਅਤੇ ਉਸ ਦੇ ਜਟਿਲ ਤਾਣੇ-ਬਾਣੇ ਵਿਚ ਵੀ ਅਚਾਨਕ ਸੰਜੋਗ ਅਤੇ ਜਿਥੋਂ ਤੱਕ ਹੋ ਸਕੇ ਬਚਣ ਦੀ ਪ੍ਰਵਿਰਤੀ - 'ਪਤਨ' ਦੇ ਅਪਵਾਦ ਨੂੰ ਛੱਡ ਕੇ (੨) ਪ੍ਰਕ੍ਰਿਤੀਵਾਦੀ ਸੈਲੀ ਦੇ ਬਾਵਜੂਦ ਵੇਰੀਵਾਂ ਅਤੇ ਵਰਨਣਾਂ ਦੀ ਰੋਚਿਕ ਨਾਟਕੀਅਤਾ (੩) ਪ੍ਰਹਾਸ ਅਤੇ ਵਿਅਗ ਦੀ ਸਹਿਜ ਵਰਤੋਂ (੪) ਪ੍ਰੇਪਰਿਕਤਾ ਦੇ ਬਾਵਜੂਦ ਪ੍ਰਵਾਸੀਲ ਭਾਸ਼ਾ (੫) ਪਾਤਰਾਂ ਨੂੰ ਚਿੱਤਰਾਤਮਕ ਤੌਰ ਤੇ ਪੇਸ਼ ਕਰਨ ਦਾ ਢੰਗ (੬) ਪਾਤਰਾਂ ਅਤੇ ਘਟਨਾਵਾਂ ਦੀ ਬਹੁਲਤਾ ਦੇ ਬਾਵਜੂਦ ਕਹਾਣੀ ਦਾ ਸਮਰਥ ਅਤੇ ਨਿਰੰਤਰ ਨਿਰਵਾਹ।

ਸ਼ੁਰੂ ਦੇ ਨਾਵਲਾਂ ਵਿਚ ਦਿਖਾਈ ਦੇਣ ਵਾਲੀਆਂ ਉਕਤ ਪ੍ਰਵਿਰਤੀਆਂ ਸਮਾਂ ਪਾ ਕੇ ਵਰਮਾ ਜੀ ਦੇ ਨਾਵਲਾਂ ਦਾ ਇਕ ਵਿਸ਼ੇਸ਼ ਗੁਣ ਬਣ ਗਈਆਂ ਹਨ। ਇਹੀ ਨਹੀਂ, ਸ਼ੁਰੂ ਦੇ ਨਾਵਲਾਂ ਵਿਚ ਜੋ ਕਮਜ਼ੋਰੀਆਂ ਹਨ, ਉਹ ਅਗਲੇ ਨਾਵਲਾਂ ਵਿਚ ਦਿਖਾਈ ਨਹੀਂ ਦਿੰਦੀਆਂ ਜਾਂ ਹੈਲੀ ਹੈਲੀ ਇਕ ਤਰ੍ਹਾਂ ਦਾ ਸਾਹਿਤਕ ਸੰਮਕਾਰ ਗੁਹਿਣ ਕਰ ਗਈਆਂ ਹਨ। ਮਿਸਾਲ ਦੇ ਤੌਰ ਤੇ, ਮਾਨਵ ਨਿਯਤ ਦੀ ਬੇਵਸੀ ਦੀ ਉਹ ਧਾਰਨਾ, ਜੇ ਪਹਿਲਾਂ ਉਨ੍ਹਾਂ ਨੇ ਪਾਤਰਾਂ ਦੇ ਵਿਖਿਨ ਵਾਰਤਾਲਾਪਾ ਜਾਂ ਗੱਲਬਾਤ ਤੱਕ ਸੀਮਤ ਰਹਿੰਦੀ ਸੀ, 'ਸਮਰਥਾ ਅਤੇ

ਸੀਮਾ' ਦੇ ਸੁਨਿਧੋਜਤ ਕਥਾਨਕ ਦਾ ਮੂਲ ਆਧਾਰ ਬਣ ਕੇ ਤਰਕ ਦੇ ਸਹਾਰੇ ਦੇ ਬਿਨਾਂ ਇਕ ਭਿਆਂਕਰ ਚੁਰਘਟਨਾ ਦੇ ਨਾਲ, ਉਸ ਦੁਰਘਟਨਾ ਦੀ ਹੀ ਸ਼ਕਤੀ ਲੈ ਕੇ, ਸਾਨੂੰ ਪ੍ਰਭਾਵਿਤ ਕਰਦੀ ਹੈ। ਵਿਗਿਆਨ, ਪ੍ਰਯੋਗਿਕੀ ਅਤੇ ਮਨੀਸ਼ਾ ਦੇ ਸਭ ਪ੍ਰਤਿਫਲਾਂ ਦੇ ਮੁਕਾਬਲੇ ਪ੍ਰਕਿਰਤੀ ਦੀ ਸੁਤੰਤਰ ਵਿਨਾਸ-ਸ਼ਕਤੀ ਮਨੁੱਖ ਨੂੰ ਕਿੰਨਾ ਲਾਚਾਰ ਬਣਾ ਸਕਦੀ ਹੈ - ਇਹ ਆਪਣੇ ਆਪ ਵਿਚ ਕਿਸੇ ਗਹਿਨ ਸੱਚ ਦਾ ਉਦਘਾਟਨ ਨਹੀਂ ਹੈ, ਪਰ 'ਸਮਰਥਾ ਅਤੇ ਸੀਮਾ' ਜਿਸ ਸਿਰਜਣਾਤਮਕ ਪੱਧਰ 'ਤੇ ਇਸ ਤੱਥ ਨਾਲ ਸਾਡੀ ਜਾਣਕਾਰੀ ਕਰਾਉਂਦਾ ਹੈ, ਉਹ ਭਗਵਤੀਚਰਣ ਵਰਮਾ ਨੂੰ ਆਧੁਨਿਕ ਕਥਾਕਾਰਾਂ ਵਿਚ ਇਕ ਵਿਸ਼ੇਸ਼ ਸਥਾਨ ਸੁਰੱਖਿਅਤ ਕਰਾਉਣ ਲਈ ਕਾਢੀ ਹੈ।

'ਸਮਰਥਾ ਅਤੇ ਸੀਮਾ' ਦੇ ਅਪਵਾਦ ਨੂੰ ਛੱਡ ਕੇ ਆਪਣੇ ਬਾਅਦ ਦੇ ਨਾਵਲਾਂ ਵਿਚ ਵਰਮਾ ਜੀ ਦਾ ਧਿਆਨ ਮੂਲ ਰੂਪ ਵਿਚ ਆਧੁਨਿਕ ਯੋਗ ਦੀਆਂ ਵਿਭਿੰਨ ਸਮਾਜਿਕ-ਰਾਜਨੀਤਕ ਸਮੱਸਿਆਵਾਂ ਨੂੰ ਨਾਵਲ ਦੇ ਰੂਪ ਵਿਚ ਵਿਸ਼ਲੇਸ਼ਤ ਕਰਨ ਵਲ ਰਿਹਾ ਹੈ। ਵੱਖ-ਵੱਖ ਸਮੱਸਿਆਵਾਂ ਪ੍ਰਤਿ ਉਸ ਦਾ ਦ੍ਰਿਸ਼ਟੀਕੇਣ ਇਕ ਜਾਗਰੂਕ ਪ੍ਰਸ਼ਨਕਰਤਾ ਵਾਲਾ ਹੈ ਅਤੇ ਜਿਵੇਂ ਕਿ ਕਿਸੇ ਹੋਰ ਥਾਂ ਤੇ ਕਿਹਾ ਗਿਆ ਹੈ, ਉਹ ਖੁਦ ਕਿਸੇ ਵਿਸ਼ੇਸ਼ ਵਿਚਾਰਧਾਰਾ ਨਾਲ ਆਪਣੇ ਆਪ ਨੂੰ ਪ੍ਰਤਿਬੱਧ ਨਹੀਂ ਕਰਦੇ ਹਨ। ਅਸਲ ਵਿਚ ਉਹ ਵੱਖ-ਵੱਖ ਵਿਚਾਰਧਾਰਾਵਾਂ ਨੂੰ ਨਜ਼ਰ-ਅੰਦਰਾਜ਼ ਕਰ ਦਿੰਦੇ ਹਨ। ਸਿੱਟੇ ਵਜੋਂ ਉਹ ਨਾਵਲ ਲਿਖਦੇ ਹੋਏ ਮੂਲ ਰੂਪ ਵਿਚ ਕਥਾਕਾਰ ਹੀ ਬਣੇ ਰਹਿੰਦੇ ਹਨ। ਉਨ੍ਹਾਂ ਦਾ ਦ੍ਰਿਸ਼ਟੀਕੇਣ ਮਤਵਾਦੀ (ਡ੍ਰਾਕਿਟਨੋਪਰ) ਹੋਣ ਤੋਂ ਬਚ ਜਾਂਦਾ ਹੈ ਅਤੇ ਉਨ੍ਹਾਂ ਦਾ ਲੇਖਨ-ਮਾਰਗ ਸਿਧਾਂਤਵਾਦੀ ਨਾਟਕੀਅਤਾ ਦੀ ਦਲਦਲ ਤੋਂ ਮੁਕਤ ਰਹਿੰਦਾ ਹੈ। ਰਾਜਨੀਤਕ-ਸਮਾਜਿਕ ਸਮੱਸਿਆਵਾਂ ਨਾਲ ਉਲਝਦੇ ਹੋਏ ਵੀ ਉਹ ਆਪਣੀ ਵਲੋਂ ਕੋਈ ਹੱਲ ਕੱਢਣ ਦਾ ਸਾਹਮ ਨਹੀਂ ਕਰਦੇ, ਭਾਵੇਂ ਗਾਂਧੀਵਾਦ ਦੇ ਕੁਝ ਧੋਖਾਂ ਦਾ ਉਪਹਾਸ ਉਛਾਉਂਦੇ ਹੋਏ ਵੀ ਉਹ ਆਪਣੇ ਆਪ ਨੂੰ ਉਸ ਵਿਚ ਪਾਏ ਜਾਣ ਵਾਲੇ ਦਰਸ਼ਨ ਦੇ ਨੌਜੇ ਮਹਿਸੂਸ ਕਰਦੇ ਹਨ। ਵਰਮਾ ਜੀ ਦਾ ਇਹ ਨਿਸੇ ਧਰਾਦੀ ਦ੍ਰਿਸ਼ਟੀਕੇਣ, ਕਿਸੇ ਵੀ ਰਾਜਨੀਤਕ ਸਿਧਾਂਤ ਪ੍ਰਤਿ ਉਨ੍ਹਾਂ ਦੀ ਅਪ੍ਰਤਿਬੱਧਤਾ ਕੁਝ ਵਿਦਵਾਨਾਂ ਦੀ ਆਲੋਚਨਾ ਦਾ ਕਾਰਨ ਬਣੀ ਹੈ, ਪਰ ਅਸਲ ਵਿਚ ਇਕ ਅਜਿਹੇ ਜਾਗਰੂਕ ਸਾਹਿਤਕਾਰ ਦੀ ਧੋਗਤਾ ਵੀ ਹੈ, ਜੇ ਧੋਗ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਵਿਸ਼ਲੇਸ਼ਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਸਾਡੇ ਸਮਾਜ ਦੇ ਧਰਮਗਤ, ਵਰਗਗਤ, ਜਾਤੀਗਤ ਤਣਾਵਾਂ ਦੀ ਤਹਿਂ ਵਿਚ ਪਹੁੰਚਣਾ ਚਾਹੁੰਦਾ ਹੈ ਅਤੇ ਸਮੱਸਿਆ ਦੀ ਜਾਣਿਲਤਾ ਨੂੰ ਪਰਖ ਕੇ ਸਮਾਧਾਨ ਦੀ ਦਿਸ਼ਾ ਵਿਚ ਕੋਈ ਵਾਰਮੂਲਾ ਪੇਸ਼ ਨਹੀਂ ਕਰਦਾ। ਉਹ ਇਸ ਨੂੰ ਸਾਹਿਤਕ ਕਰਮ ਦਾ ਕੋਈ ਜ਼ਰੂਰੀ ਅੰਗ ਨਹੀਂ ਮੰਨਦਾ ਹੈ।

ਵਰਮਾ ਜੀ ਦੇ ਮਹਾਨ ਰਾਜਨੀਤਕ-ਸਮਾਜਿਕ ਨਾਵਲਾਂ ਦੀ ਲੜੀ 'ਟੇਚੇ-ਮੇਡੇ ਰਸਤੇ'

ਤੇ ਸ਼ੁਰੂ ਹੁੰਦੀ ਹੈ। ਉਸ ਦੀ ਪਿੱਠਕੂਮੀ ੧੯੭੦ ਦੇ ਆਸਪਾਸ ਦੀਆਂ ਰਾਜਨੀਤਕ ਗਤੀਵਿਧੀਆਂ ਹਨ। 'ਟੇਚੇ-ਮੇਡੇ ਰਸਤੇ' ਉਹ ਰਸਤੇ ਹੋਣ, ਜਿਨ੍ਹਾਂ ਉਪਰ ਚੱਲ ਕੇ, ਅਤੇ ਕਦੀ-ਕਦੀ ਭਟਕ ਕੇ, ਰਾਜਨੀਤਕ ਕ੍ਰਾਂਤੀ ਜਾਂ ਦੇਸ਼ ਦੀ ਆਜ਼ਾਦੀ ਦਾ ਲਕਸ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਨੂੰ ਆਧਾਰ ਬਣਾ ਕੇ ਭਗਵਤੀ ਬਾਬੂ ਰਾਮਨਾਥ ਤਿਵਾਜੀ ਨਾਮਕ ਇਕ ਸੱਤ-ਭਗਤ ਤਾਲੁਕੇਦਾਰ ਦੇ ਪਰਿਵਾਰ ਦੀ ਕਹਾਣੀ ਪੇਸ਼ ਕਰਦੇ ਹਨ। ਉਹ ਇਕ ਪ੍ਰਮੰਡੀ ਅਤੇ ਮਨਮਾਨੀ ਕਰਨ ਵਾਲੇ ਸਾਮੰਤ ਹਨ ਅਤੇ ਆਪਣੇ ਸਾਂਝੇ ਪਰਿਵਾਰ ਨੂੰ ਸਹੀ-ਗਲਤ ਦੇ ਬਾਰੇ ਵਿਚ ਆਪਣੀਆਂ ਧਾਰਨਾਵਾਂ ਅਨੁਸਾਰ ਚਲਾਉਣਾ ਚਾਹੁੰਦੇ ਹਨ। ਪਰ ਇਸ ਵਿਚ ਉਹ ਸਫਲ ਨਹੀਂ ਹੈ ਸਕੇ। ਪਰਿਵਾਰ ਦੇ ਪੁੱਖੀਆ ਦੇ ਪ੍ਰੇਪਰਿਕ ਅਧਿਕਾਰੀਆਂ ਦੀ ਧੁੰਨ ਵਿਚ ਉਹ ਇਹ ਨਹੀਂ ਦੇਖ ਸਕੇ ਕਿ ਬਦਲਦੇ ਹੋਏ ਧੋਗ ਨੂੰ ਉਨ੍ਹਾਂ ਦੇ ਅਤੇ ਬਾਅਦ ਦੀ ਪੀੜੀ ਵਿਚਕਾਰ ਇਕ ਵਿਵਾਹ ਪੈਦਾ ਕਰ ਦਿੱਤੀ ਹੈ। ਉਨ੍ਹਾਂ ਦੇ ਤਿੰਨ ਪੁੱਤਰਾਂ ਵਿਚੋਂ ਦਿਨਾਨਾਥ ਵਕਾਲਤ ਕਰਦਾ ਹੈਇਆ ਕਾਂਗਰਸ ਦਾ ਸਰਗਰਮ ਮੈਂਬਰ ਬਣ ਜਾਂਦਾ ਹੈ। ਦੂਜਾ ਪੁੱਤਰ ਉਮਾਨਾਥ ਜ਼ਰਮਨੀ ਤੋਂ ਸਿੱਖਿਆ ਪ੍ਰਾਪਤ ਕਰਕੇ ਵਾਪਸ ਆਉਂਦਾ ਹੈ, ਪਰ ਉਥੇ ਮਾਰਕਸਵਾਦ ਦਾ ਅਧਿਐਨ ਕਰਕੇ ਕਮਿਊਨਿਸਟ ਬਣ ਕੇ ਆਉਂਦਾ ਹੈ। ਤੀਜਾ ਪੁੱਤਰ ਐਮ.ਏ. ਕਰਕੇ ਕ੍ਰਾਂਤੀਕਾਰੀਆਂ ਵਿਚ ਸ਼ਾਮਲ ਹੋ ਜਾਂਦਾ ਹੈ ਅਤੇ ਰਾਜਨੀਤਕ ਸਥਿਤੀ ਦਾ ਹੱਲ ਹਥਿਆਰਬੰਦ ਕ੍ਰਾਂਤੀ ਵਿਚ ਦੇਖਦਾ ਹੈ।

ਸਤਹੀ ਤੌਰ 'ਤੇ ਰਾਮਨਾਥ ਅਤੇ ਉਨ੍ਹਾਂ ਦੇ ਤਿੰਨ ਪੁੱਤਰ ਤਤਕਾਲੀਨ ਰਾਜਨੀਤਕ ਸਥਿਤੀ ਦੇ ਚਾਰ ਪ੍ਰਤਿਨਿਧ 'ਮਾਡਲ' ਹਨ, ਪਰ ਉਹ ਜੀਵੇਤ ਚੰਗਤ ਰਿਹਾਂ ਵੀ ਹਨ। ਉਸ ਸਮੇਂ ਦੇ ਭਾਰਤੀ ਸਮਾਜ ਵਿਚ ਅੰਜਿਹੇ ਅਨੌਕ ਮੱਪਵਰਗੀ ਜਾਂ ਉੱਚ ਮੱਪਵਰਗੀ ਪਾਰਿਵਾਰ ਅਸਲ ਵਿਚ ਸਨ, ਜਿਨ੍ਹਾਂ ਦੇ ਵੱਖ-ਵੱਖ ਮੈਂਬਰ ਅਲਗ-ਅਲਗ ਰਾਜਨੀਤਕ ਵਿਚਾਰਧਾਰਾ ਨਾਲ ਸੰਬੰਧ ਰਖਦੇ ਸਨ। ਪਰ ਕਥਾ ਦਾ ਇਹ ਢਾਂਚਾ ਤਿਆਰ ਕਰਕੇ ਵਰਮਾ ਜੀ ਇਕ ਅਜਿਹੀ ਪ੍ਰਵਿਰਤੀ ਦਿਖਾਉਂਦੇ ਹਨ - ਅਤੇ ਇਹ ਇਸ ਨਾਵਲ ਤੱਕ ਹੀ ਸੀਮਤ ਨਹੀਂ ਹੈ - ਜੇ ਇਕ ਅਰਥ ਵਿਚ ਉਨ੍ਹਾਂ ਦੀ ਸਮਰਥਾ ਅਤੇ ਇਕ ਅਰਥ ਵਿਚ ਸੀਮਾ ਵੀ ਹੈ।

ਸੀਮਾ ਇਸ ਅਰਥ ਵਿਚ ਹੈ ਕਿ ਉਸ ਸਮੇਂ ਦੇਸ਼ ਦੀ ਪਾਰਿਵੇਕ ਰਾਜਨੀਤਕ ਚੇਤਨਾ ਦੀਆਂ ਇਨ੍ਹਾਂ ਤਿੰਨ ਪੁੱਖ ਧਾਰਾਵਾਂ - ਗਾਂਧੀਵਾਦ (ਜੇ ਕਾਂਗਰਸ ਦੇ ਮਾਧਿਅਮ ਨਾਲ ਸਹਮਣੇ ਆ ਰਿਹਾ ਸੀ), ਸਾਮਵਾਦ ਅਤੇ ਕ੍ਰਾਂਤੀਕਾਰੀ ਪ੍ਰੋਗਰਾਮਾਂ ਦੇ ਅੰਤਰ-ਨਹਿਰਿ ਤੱਤਾਂ ਪ੍ਰਤਿ ਵਰਮਾ ਜੀ ਨਾ ਬਹੁਤ ਤਿੱਖੀ ਤੁੱਚੀ ਦਿਖਾਉਂਦੇ ਹਨ ਅਤੇ ਨਾ ਹੀ ਸਿਰਜਣਾਤਮਕ ਲੇਖਕ ਦੀ ਸੰਵੇਦਨਾਵਾਂ ਨਾਲ ਉਸ ਦੀ ਗਹਿਰਾਈ ਨੂੰ ਛੁੱਹਦੇ ਹਨ। ਉਮਾਨਾਥ ਮਾਰਕਸ ਦਾ ਅਧਿਐਨ ਕਰ ਲੈਣ ਤੋਂ ਵੀ ਸਮਾਜ ਦੇ ਵਿਗਿਆਨਕ ਵਿਕਾਸ ਪ੍ਰਤਿ ਕੋਈ ਅੰਤਰ-ਚਿੱਸ਼ਟੀ ਨਹੀਂ ਦਿਖਾਉਂਦਾ ਅਤੇ ਨਾ ਹੀ ਉਸ ਬੈਧਿਕ ਪੱਧਰ ਨੂੰ ਹੀ ਛੁੱਹਦਾ ਹੈ, ਜੇ ਜ਼ਰਮਨੀ ਵਿਚ ਮਾਰਕਸ ਦੇ ਸ਼ਾਹਿੰਦੂਦ ਵਿਚ ਸਿਖਲਾਈ ਪ੍ਰਾਪਤ ਕਰਨ ਵਾਲੇ ਵਿਅਕਤੀ ਵਿਚ ਹੋਈ ਚਾਹੀਦੀ ਹੈ। ਇਹਿ

ਸਥਿਤੀ ਦਾਨਾਬ ਦੁਆਰਾ ਅਪਣਾਏ ਗਏ ਕਾਗਠਸੀ ਆਚਰਣ ਅਤੇ ਉਸ ਦੇ ਮੂਲ ਅਧਾਰ ਗਾਂਧੀਵਾਦ ਦੀ ਹੈ ਅਤੇ ਇਹੀ ਸਥਿਤੀ ਕ੍ਰਾਂਤੀਕਾਰੀ ਦਰਸ਼ਨ ਦੀ ਵੀ ਹੈ। ਪਰਿਣਾਮ ਇਹ ਹੈ ਕਿ ਇਨ੍ਹਾਂ ਸਾਰੇ ਰਸਤਿਆਂ ਦਾ ਨਾ ਤਾਂ ਤਾਤਵਿਕ ਪੱਧਰ 'ਤੇ ਵਿਵੇਚਨ ਹੈ ਸਹਿਆਹੈ ਅਤੇ ਨਾ ਸੰਵੇਦਨਾਤਮਕ ਪੱਧਰ 'ਤੇ ਹੀ ਉਨ੍ਹਾਂ ਦੀ ਖਿੱਚ ਦੇ ਅੰਤਰ-ਨਹਿਤ ਕਾਰਨਾਂ ਦੀ ਝਲਕ ਮਿਲ ਸਕੀ ਹੈ। ਇਨ੍ਹਾਂ ਰਸਤਿਆਂ ਵਿਚ ਰਾਹਗੀਰਾਂ ਦੇ ਅਨੁਭਵਾਂ ਵਿਚ ਜੋ ਟਕਰਾ ਹੁੰਦਾ ਹੈ, ਉਹ ਪਾਠਕ ਨੂੰ ਕੋਈ ਵੀ ਭਾਵਨਾਤਮਕ ਜਾਂ ਬੋਧਿਕ ਪੱਧਰ 'ਤੇ ਇਸ ਦਾ ਵਿਕਲਪ ਲੱਭਣ ਦੀ ਚਣੌਤੀ ਨਹੀਂ ਪੇਸ਼ ਕਰਦਾ ਹੈ। ਸਿਧਾਂਤਕ ਵਿਕਲਪਾਂ ਨੂੰ ਤਰਕਮਟੀ ਸੰਵੇਦਨਾ ਰਾਹੀਂ ਗਹਿਰਾਈ ਵਿਚ ਛੁੱਹਣ ਦਾ ਜੋ ਮੌਕਾ ਨਾਵਲ ਦਾ ਕਥਾਨਕ ਪੇਸ਼ ਕਰਦਾ ਹੈ, ਉਸ ਦਾ ਸਾਨੂੰ ਕੋਈ ਖਸ ਲਾਭ ਨਹੀਂ ਮਿਲਦਾ ਹੈ। ਫਲਸਰੂਪ ਰਸਤੇ 'ਟੇਚੇ-ਮੇਚੇ' ਰਸਤੇ ਹੋ ਕੇ ਰਹਿ ਜਾਂਦੇ ਹਨ।

ਪਰ ਅਜਿਹੀ ਸਥਿਤੀ ਵਿਚ ਵਰਮਾ ਜੀ ਦੀ ਸਮਰਥਾ ਦੂਜੇ ਪਾਸਿਉਂ ਪ੍ਰਗਟ ਹੁੰਦੀ ਹੈ। ਉਨ੍ਹਾਂ ਦੀ ਕੁੱਚੀ ਇਨ੍ਹਾਂ ਰਸਤਿਆਂ ਦੇ ਤਾਤਵਿਕ ਸਿੰਤਨ ਵਿਚ ਨਹੀਂ ਹੈ, ਨਾ ਆਪਣੇ ਪ੍ਰਾਤਿਨਿਧ ਪਾਤਰਾਂ ਦੇ ਮੂੰਹੋਂ ਉਨ੍ਹਾਂ ਦਾ ਗਹਿਨ ਵਿਸ਼ਲੇਸ਼ਣ ਕਰਾਉਣ ਵਿਚ ਹੀ ਹੈ, ਅਤੇ ਨਾ ਹੀ ਅਜਿਹਾ ਵਿਸ਼ਲੇਸ਼ਣ ਕਰਾ ਕੇ ਸਾਨੂੰ ਇਹ ਯਕੀਨ ਦਿਵਾਉਣ ਵਿਚ ਹੈ ਕਿ ਜਰਮਨੀ ਵਿਚ ਮਾਰਕਰਵਾਦ ਦਾ ਗਹਿਰਾ ਅਧਿਐਨ ਕਰਨ ਵਾਲੇ ਪਾਤਰ ਉਮਾਨਾਬ ਦਾ ਯਕੀਨ ਹੁਣ ਸਿਧ ਮੰਨਣਾ ਚਾਹਿਦਾ ਹੈ। ਵਰਮਾ ਜੀ ਅਜਿਹੇ ਮਾਮਲਿਆਂ ਵਿਚ ਆਪਣੇ ਪਾਠਕ ਨੂੰ ਪਾਤਰ ਦੇ ਯਕੀਨ ਤੋਂ ਜਾਣੂੰ ਕਰਾਉਣ ਲਈ ਆਪਣਾ ਇਕ ਲੇਖਕ ਵਾਲਾ ਬਿਆਨ ਹੀ ਕਾਫੀ ਸਾਮਝਦੇ ਹਨ। ਰੋਖਾ ਵਿਚ ਵੀ ਦਰਸ਼ਨ-ਸ਼ਾਸਤਰ ਦੇ ਵਿਵਹਾਰ ਪ੍ਰਕਾਸ਼ਕਰ ਆਪਣੀ ਕਿੱਤੇ ਗੱਲ ਜਾਂ ਕੰਮ ਨਾਲ ਆਪਣੀ ਵਿਦਵਤਾ ਦਾ ਅਹਿਸਾਸ ਨਹੀਂ ਕਰਾਉਂਦੇ, ਕੇਵਲ ਲੇਖਕ ਦੇ ਕਹਿਣ ਨਾਲ ਅਸੀਂ ਉਸ ਨੂੰ ਦਰਸ਼ਨ-ਸ਼ਾਸਤਰ ਦਾ ਵਿਦਵਾਨ ਮੰਨ ਲੈਂਦੇ ਹਾਂ। ਫਿਰ ਵੀ ਵਰਮਾ ਜੀ ਦੀ ਵਾਸਤਵਿਕ ਕੁੱਚੀ ਉਸ ਪਾਤਰ ਦੇ ਵਿਅਕਤੀਗਤ ਮਾਨਸਿਕ ਦਵੰਦ, ਸੰਘਰਸ਼ ਅਤੇ ਉਸ ਦੇ ਨਾਲ ਹੀ ਜ਼ਿੰਦਗੀ ਦੇ ਥਹਿਰਿਆਂ ਨੂੰ ਕੱਲਣ ਦੀ ਸ਼ਕਤੀ ਅਤੇ ਤਰੀਕਿਆਂ ਵਿਚ ਹੈ, ਉਨ੍ਹਾਂ ਥਹਿਰਿਆਂ ਨਾਲ ਟਕਰਾਉਣ ਤੇ ਜੋ ਸਫਲਤਾ ਜਾਂ ਤ੍ਰਾਸਦੀ ਉਪਜਦੀ ਹੈ, ਉਸ ਨੂੰ ਪੂਰੀ ਤਰ੍ਹਾਂ ਪੇਸ਼ ਕਰਨ ਵਿਚ ਹੈ। ਦੂਜੇ ਸ਼ਬਦਾਂ ਵਿਚ, ਉਨ੍ਹਾਂ ਦੀ ਕੁੱਚੀ ਇਕ ਵਿਸ਼ੇਸ਼ ਸਾਮਾਜਿਕ-ਰਾਜਨੀਤਕ ਮੰਚ 'ਤੇ ਤਰ੍ਹਾਂ ਤਰ੍ਹਾਂ ਦੇ ਮੁੱਖਾਂ ਅਤੇ ਸਮੂਹਾਂ ਦੀ ਨਿੱਜੀ ਤੁਮਿਕਾ ਨੂੰ ਸਪੱਸ਼ਟ ਕਰਨ ਵਿਚ ਹੈ, ਉਨ੍ਹਾਂ ਦੀ ਕੁੱਚੀ ਮਾਨਵੀ ਤ੍ਰਾਸਦੀ ਦਾ ਮਹਾਂਕਾਵਿ ਲਿਖਣ ਵਿਚ ਹੈ, ਰਾਜਨੀਤਕ ਮੀਮਾਂਸਾ ਕਰਨ ਵਿਚ ਨਹੀਂ ਹੈ। ਅਤੇ ਇਹ ਕੰਮ ਵਰਮਾ ਜੀ ਆਪਣੇ ਸਮਕਾਲੀਨ ਭਾਰਤੀ ਲੋਖਕਾਂ ਵਿਚ ਬਹੁਤ ਵਿਸ਼ੇਸ਼ਟਤਾ ਅਤੇ ਸਮਰਥਾ ਨਾਲ ਪੂਰਾ ਕਰਦੇ ਹਨ।

'ਟੇਚੇ-ਮੇਚੇ' ਰਸਤੇ 'ਤੇ ਪ੍ਰਸੰਗ ਵਿਚ ਵਰਮਾ ਜੀ ਦੀ ਸਮਰਥਾ ਅਤੇ ਸੀਮਾ ਦਾ ਉਲੰਘ ਥੇਹੜਾ ਵਿਸਤਾਰ ਨਾਲ ਕਰਨ ਦਾ ਕਾਰਨ ਇਹ ਹੈ ਕਿ ਇਨ੍ਹਾਂ ਪ੍ਰਵਿਰਤੀਆਂ ਨੂੰ

ਇਕ ਲੜੀ ਦੇ ਉਨ੍ਹਾਂ ਦੇ ਬਾਅਦ ਦੇ ਨਾਵਲਾਂ ਵਿਚ ਵੀ ਬਾਖੂਬੀ ਨਾਲ ਦੇਖਿਆ ਜਾ ਸਕਦਾ ਹੈ। ਇਸ ਲੜੀ ਦਾ ਦੂਜਾ ਨਾਵਲ 'ਕੁਲੇ ਵਿਸਰੇ ਚਿੰਡ੍' ਹੈ, ਜਿਸ ਵਿਚ ਇਕ ਪਰਿਵਾਰ ਚੀਆਂ ਚਾਰ ਪੀੜ੍ਹੀਆਂ ਦੀ ਮਹਾਂਗਾਥਾ ੧੯੮ੰਵੀਂ ਸਦੀ ਦੇ ਅੰਤ ਤੋਂ ਲੈ ਕੇ ਇਸ ਸ਼ਤਾਬਦੀ ਵਿਚ ਨਮਕ-ਸਤਿਆਗ੍ਰਹੀ ਤੱਕ ਆ ਕੇ ਖਤਮ ਹੁੰਦੀ ਹੈ। ਪ੍ਰੇਤ ਰਾਜਨੀਤਕ ਪ੍ਰਸ਼ਿਵਤੀਆਂ ਦਾ ਚਿਤਰਣ ਇਸ ਨਾਵਲ ਦਾ ਮੰਤਵ ਨਹੀਂ ਹੈ। ਉਸ ਯੋਗ ਵਿਚ ਤੇਜ਼ੀ ਨਾਲ ਹੈ ਰਹੀ ਤਕਦੀਲੀ ਦੇ ਵਿਚ ਫਸੇ ਹੋਏ ਵਿਅਕਤੀਆਂ ਦੀਆਂ ਆਸਾਵਾਂ, ਨਿਰਾਸਤਾ, ਮਾਨਵੀ-ਮੁੱਲਾਂ ਨੂੰ ਪਕੜਨ ਦੇ ਨਾਟਕੀ ਯਤਨ, ਆਪਣੇ ਮਨੋਭਾਵਾਂ ਦੀ ਤੇਜ਼ੀ ਵਿਚ ਗਿਰਨ ਅਤੇ ਗਿਰਦੇ ਹੀ ਚਲੇ ਜਾਣ ਦੀਆਂ ਤ੍ਰਾਸਦੀਆਂ - ਇਹੀ ਉਹ ਚਿੰਤਰ ਹਨ, ਜੋ 'ਕੁਲੇ ਵਿਸਰੇ ਚਿੰਡ੍' ਦੇ ਇਕ ਸ਼ਕਤੀਸ਼ਾਲੀ 'ਕੋਲਾਜ਼' ਦੀ ਸਿਰਜਣਾ ਕਰਦੇ ਹਨ। ਅਤੇ ਇਸ ਪ੍ਰਕਿਰਿਆ ਵਿਚ ਉਹ ਅਨੇਕ ਸਾਮਾਜਿਕ ਵਰਗਾਂ ਅਤੇ ਸਮੂਹਾਂ ਦੇ ਦਵੰਦਾਂ ਨੂੰ ਬਚੀ ਕੁਸ਼ਲਤਾ ਨਾਲ ਬਿਆਨ ਕਰਦੇ ਹਨ। ਇਹ ਵਰਗ ਅਤੇ ਸਮੂਹ ਹਨ ਉਦਯੋਗਪਤੀ, ਸ਼ਿੰਮੀਦਾਰ, ਸ਼ਾਸਕ, ਸਾਮਰਾਜਵਾਦ-ਵਿਰੋਧੀ ਰਾਜਨੈਤਾ ਆਦਿ।

ਤੀਜੇ ਨਾਵਲ 'ਸਿਧੀਆਂ ਸੌਚੀਆਂ ਗੱਲਾਂ' ਦਾ ਕਥਾਨਕ ਕਾਂਗਰਸ ਦੇ ਇਜਲਾਸ (੧੯੮੮) ਨਾਲ ਆਰੰਭ ਹੋ ਕੇ ਭਾਰਤ ਦੀ ਆਜ਼ਾਦੀ ਅਤੇ ੧੯੮੮ ਵਿਚ ਮਹਾਤਮਾ ਗਾਂਧੀ ਦੀ ਹੋਤਿਆਂ ਤੱਕ ਦੀਆਂ ਘਟਨਾਵਾਂ ਦੀ ਪਿੱਠੜੂਮੀ ਵਿਚ ਲਿਖਿਆ ਗਿਆ ਹੈ। ਇਸ ਨਾਵਲ ਵਿਚ ਗਾਂਧੀਵਾਦ ਦੇ ਵਿਵਹਾਰ ਰੂਪ ਨਾਲ ਵਰਮਾ ਜੀ ਦਾ ਸਪੱਸ਼ਟ ਤੌਰ 'ਤੇ ਮੇਹੂ ਭੇਗ ਹੋਇਆ ਹੈ। 'ਕੁਲੇ ਵਿਸਰੇ ਚਿੰਡ੍' ਵਿਚ ਭਾਰਤੀ ਰਾਜਨੀਤੀ ਤੋਂ ਪ੍ਰੇਸ਼ੀਵਾਦੀਆਂ ਦੇ ਜਿਸ ਵੱਧ ਰਹੇ ਪ੍ਰਭਾਵ ਦੇ ਚਿੱਤਰ ਸਾਨੂੰ ਮਿਲਦੇ ਹਨ, ਉਨ੍ਹਾਂ ਵਿਚ ਇਥੇ ਥੇਹੜਾ ਹੋਰ ਚਥਥ ਰੰਗ ਭਰ ਗਏ ਹਨ। ਪਿਛਲੇ ਪੰਨਿਆਂ ਵਿਚ ਵੱਖ-ਵੱਖ ਰਾਜਨੀਤਕ ਮਿਧਾਂਤਾਂ ਪ੍ਰਤਿ ਵਰਮਾ ਜੀ ਦੀ ਜਿਸ ਨਾਕਾਰਾਤਮਕ ਦ੍ਰਿਸ਼ਟੀ ਦਾ ਜ਼ਿਕਰ ਕੀਤਾ ਗਿਆ ਹੈ, ਉਹ ਇਸ ਨਾਵਲ ਵਿਚ ਸਪੱਸ਼ਟ ਦਿਖਾਈ ਦਿੰਦੀ ਹੈ। ਤਾਂ ਹੀ ਗਾਂਧੀਵਾਦ ਦੇ ਰਾਜਨੀਤਕ ਵਿਵਹਾਰ ਵਿਚ ਬਿਗਾੜੇ ਹੋਏ ਰੂਪ ਨੂੰ ਫੈਜ਼ਨ ਦੇ ਰੂਪ ਵਿਚ ਅਪਨਾਉਣ ਦੀ ਅਤੇ ਇਸ ਤਰ੍ਹਾਂ ਸਾਮਵਾਦੀ ਅੰਦੇਲਨ ਵਿਚ ਬਿਗਾੜੇ ਹੋਏ ਰੂਪ ਦੇ ਪੇਦਾ ਹੋਣ ਦੀ ਵੀ ਗੱਲ ਕਹੀ ਗਈ ਹੈ। ਇਸ ਨਾਵਲ ਵਿਚ ਰਾਜਨੀਤਕ ਸੁਰ ਜ਼ਿਆਦਾ ਸਪੱਸ਼ਟ ਅਤੇ ਪਰਿਪੱਕ ਹੈ, ਅਤੇ ਕਈ ਅਰਥਾਂ ਵਿਚ ਇਹ ਵਰਮਾ ਜੀ ਦੇ ਕਈ ਪਿਛਲੇ ਨਾਵਲਾਂ ਨਾਲੋਂ ਕਮਜ਼ੋਰ ਹੈ।

ਇਸ ਲੜੀ ਦਾ ਚੇਥਾ ਅਤੇ ਅੰਤਿਮ ਨਾਵਲ 'ਪੁਸ਼ਨ ਅਤੇ ਮਹੀਚਿਕਾ' ਹੈ, ਜਿਸ ਦਾ ਕਥਾਨਕ ਭਾਰਤ ਦੀ ਆਜ਼ਾਦੀ ਤੋਂ ਆਰੰਭ ਹੁੰਦਾ ਹੈ ਅਤੇ ਅੰਤ ੧੯੮੯੨ ਦੇ ਭਾਰਤ-ਚੀਨ ਘੋੜ ਨਾਲ ਹੁੰਦਾ ਹੈ। ਇਹ ਨਾਵਲ ਵਰਮਾ ਜੀ ਨੇ ਲੱਗਭਗ ੨੦ ਸਾਲ ਦੀ ਉਮਰ ਵਿਚ ਲਿਖਿਆ, ਭਾਵ ਆਪਣੇ ਅਨੁਭਵ ਅਤੇ ਵਿਚਾਰਾਂ ਦੀ ਦ੍ਰਿਸ਼ਟੀ ਤੋਂ ਇਹ ਵਰਮਾ ਜੀ ਦੇ

ਉਤਮ ਨਾਵਲਾਂ ਵਿਚੋਂ ਇਕ ਹੈ। ਇਕ ਆਈ.ਸੀ.ਐਸ.ਅਪਿਕਾਰੀ ਅਤੇ ਉਸਦੀ ਇਤਾਲਵੀ ਪਟਨੀ ਤੋਂ ਪੇਦਾ ਹੋਏ ਉਦੈਰਾਜ ਨਾਮਕ ਨੌਜਵਾਨ ਪਾਤਰ ਦੀ ਆਤਮਕਥਾ ਦੇ ਰੂਪ ਵਿਚ ਇਹ ਪ੍ਰਾਂਗ ਨਾਵਲ ਲਿਖਿਆ ਗਿਆ ਹੈ। ਆਤਮਕਥਾਤਮਕ ਸੈਲੀ ਵਿਚ ਪਪਥ ਪੰਨਿਆਂ ਦੇ ਇਕ ਪੜ੍ਹਨਗੇ ਨਾਵਲ ਦੀ ਰਚਨਾ ਆਪਣੇ ਆਪ ਵਿਚ ਕੋਸ਼ਲ ਦੀ ਦ੍ਰਿਸ਼ਟੀ ਤੋਂ ਇਕ ਅਹਿਮ ਪ੍ਰਾਪਤੀ ਹੈ। ਪਰ ਇਹ ਸੈਲੀ ਉਥੋਂ ਏਨੀ ਕਠਨ ਨਹੀਂ ਹੁੰਦੀ ਜਿਥੋਂ ਪ੍ਰੁੱਖ ਪਤਰ ਨੂੰ ਆਪਣੇ ਅੰਦਰੂਨੀ ਜਗਤ ਦਾ ਦਰਸ਼ਨ ਕਰਾਉਂਦੇ ਹੋਏ ਸੰਵੇਦਨਾਤਮਕ ਪੱਧਰ 'ਤੇ ਕੋਈ ਕਹਾਣੀ ਕਹਾਣੀ ਹੋਵੇ। ਇਸ ਦੇ ਉਲਟ, ਇਥੋਂ ਉਦੈਰਾਜ ਇਕ ਪਾਸੇ ਵਿਡਿਨ ਰਾਜਨੀਤਕ ਅਤੇ ਸਮਾਜਿਕ ਚਿੱਤਨਾਂ ਨਾਲ ਆਪਣੇ ਮੇਹ ਭੰਗ ਦੀ ਕਹਾਣੀ ਕਹਿੰਦਾ ਹੋਇਆ ਸੰਦੇਹ ਕਰਨ ਦੀ ਆਦਤ ਅਤੇ ਜਾਂ 'ਸਿਨਿਸਿਜ਼ਮ' ਸਨਕ ਦਾ ਜ਼ਿਕਾਰ ਹੋ ਰਿਹਾ ਹੈ, ਦੂਜੇ ਪਾਸੇ ਉਹ ਵਿਡਿਨ ਰਾਜਨੀਤਕ ਅਤੇ ਸਮਾਜਿਕ ਸਮੂਹਾਂ, ਪਰਿਵਾਰਾਂ ਅਤੇ ਵਿਅਕਤੀਆਂ ਦੇ ਸੰਦਰਭ ਵਿਚ ਦੇਸ਼ ਦੀ ਕਠਨ ਹਾਲਤ ਦਾ ਵਰਨਣ ਕਰਦਾ ਹੈ। ਇਨੀ ਵਿਆਪਕ ਪੱਧਰ 'ਤੇ ਪੇਸ਼ ਕੀਤੀ ਜਾਣ ਵਾਲੀ ਗਥਾ ਵਿਚ ਆਤਮਕਥਾਤਮਕ ਸੈਲੀ ਨਾਵਲ ਦੇ ਸਹਿਜ ਪ੍ਰਵਾਹ ਵਿਚ ਕਿਤੇ ਵੀ ਰੁਕਾਵਟ ਨਹੀਂ ਬਣਦੀ ਹੈ। ਕਥਾਕਾਰ ਦੀ ਹੈਸੀਅਤ ਵਿਚ ਵਰਮਾ ਜੀ ਦੀ ਇਹ ਵਿਸ਼ੇਸ਼ ਪ੍ਰਾਪਤੀ ਹੈ।

ਪਰ ਵਿਚਾਰ ਦੀ ਪੱਧਰ 'ਤੇ ਉਹ ਇਥੇ ਇਕ ਨਾ ਦਿਖਾਈ ਦੇਣ ਵਾਲੀ ਪ੍ਰਵਿਰਤੀ ਦਿਖਾਉਂਦੇ ਹਨ। ਸਮੱਸਿਆਵਾਂ ਪ੍ਰਤੀ 'ਸਿਨਿਸਿਜ਼ਮ' ਅਤੇ ਕਦੇ-ਕਦੇ ਨਾਕਾਰਾਤਮਕ ਪ੍ਰਵਿਰਤੀ ਦਿਖਾਉਣਾ ਉਨ੍ਹਾਂ ਲਈ ਨਵੀਂ ਗੱਲ ਨਹੀਂ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ੨੦ ਸਾਲ ਦੀ ਉਮਰ ਵਿਚ ਜਦੋਂ ਸਾਨੂੰ ਉਨ੍ਹਾਂ ਤੋਂ ਬਹੁਤ ਉੱਚ ਕਿਸਮ ਦੇ ਪਿਆਲ, ਦ੍ਰੂੜੂ ਅਤੇ ਸਪੱਸ਼ਟ - ਲੋਗਭਗ ਰੂੜ ਵਿਚਾਰ ਪਾਉਣ ਦਾ ਡਰ ਸੀ, ਉਹ ਸਾਡੇ 'ਤੇ ਕੋਈ ਵੀ ਵਿਚਾਰ ਠੋਸਦੇ ਨਹੀਂ ਹਨ, ਸਥਿਤੀਆਂ ਦਾ ਵਿਸ਼ਲੇਸ਼ਣ ਕਰਦੇ-ਕਰਦੇ ਉਹ ਅਚਾਨਕ ਆਪਣੀ ਦਿਸ਼ਾ ਮੇਝੇ ਦਿੰਦੇ ਹਨ ਅਤੇ ਪੂਰੀ ਦੇਸ਼ਟਾ ਦਾ ਅੰਤ ਇਕ ਪ੍ਰਸ਼ਨਿਚਿੰਨ੍ਹ ਤੇ ਹੁੰਦਾ ਹੈ। ਇਕ ਪ੍ਰਸਿੱਧ ਨਾਵਲਕਾਰ ਦਾ ਇਹ 'ਨੇਤਿਵਾਦ' ਸੱਚਿੱਤਰ ਹੀ ਤਾਜ਼ਰੀ ਡਰਪੂਰ ਹੈ ਅਤੇ ਨਾਵਲ ਨੂੰ ਇਕ ਸਿਧਾਂਤਪਰਕ ਪੇਥਾ ਨਾ ਬਣਾ ਕੇ ਉਸ ਨੂੰ ਆਪਣੀਆਂ ਸਮੱਸਿਆਪਰਕ ਜਾਇਲਤਾਵਾਂ ਦੇ ਬਾਬੂਜ਼ਦ, ਇਕ ਅਤਿਅੰਤ ਕੁੱਚੀ ਵਾਲਾ ਅਨੁਭਵ ਬਣਾ ਕੇ ਪੇਸ਼ ਕਰਦੇ ਹਨ। ਇਹ ਉਹੀ ਪ੍ਰਵਿਰਤੀ ਹੈ ਜਿਸ ਦੇ ਕਾਰਨ ਡਾ. ਪਰਮਵੀਰ ਭਾਰਤੀ ਨੇ ਵਰਮਾ ਜੀ ਨੂੰ ਇਕ ਪ੍ਰਸ਼ਨ ਘਾਤਰੀ ਦੀ ਸੰਗਿਆ ਦਿੱਤੀ ਹੈ।

ਇਸ ਵਿਚ ਸੰਦੇਹ ਨਹੀਂ ਕਿ ਰਾਜਨੀਤਕ - ਸਮਾਜਿਕ ਲੜੀ ਦੇ ਇਹ ਚਾਰ ਨਾਵਲ, ਜਿਨ੍ਹਾਂ ਵਿਚ ਕਾਲਕ੍ਰਮ ਨੂੰ ਛੱਡ ਕੇ ਕਥਾ ਦੀ ਦ੍ਰਿਸ਼ਟੀ ਤੋਂ ਕੋਈ ਨਿਰੰਤਰਤਾ ਨਹੀਂ ਹੈ ਅਤੇ ਸਭ ਨਾਵਲਾਂ ਦੇ ਕਥਾਨਕ ਸੁਤੰਤਰ ਹਨ, ਭਾਰਤੀ ਕਥਾ ਸਾਹਿਤ ਵਿਚ ਭਗਵਤੀ ਬਾਬੂ ਦਾ ਇਕ ਵਿਸ਼ੇਸ਼ ਸਥਾਨ ਹੈ।

'ਅਰਪਿਤ ਮੇਰੀ ਭਾਵਨਾ' ਵਿਚ ਸਾਮਲ 'ਇਕ ਪ੍ਰਸ਼ਨ ਘਾਤਰੀ' ਨਾਮਕ ਲੇਖ ਵਿਚ ਡਾ. ਪਰਮਵੀਰ ਭਾਰਤੀ ਨੇ ਇਤਿਹਾਸ ਦੇ ਸੰਦਰਭ ਵਿਚ ਕਥਾ ਸਾਹਿਤ ਦੀ ਤੁਮਿਕਾ ਦਾ ਜ਼ਿਕਰ ਕਰਦੇ ਹੋਏ ਲਿਖਿਆ ਹੈ :

"...ਦਿਨ ਪ੍ਰਤੀਦਿਨ ਅਨੇਕ ਸਾਮਾਜਿਕ ਸ਼ਕਤੀਆਂ ਦੇ ਅਤੇ ਮਨੁੱਖ ਦੇ ਅੰਦਰੂਨੀ ਚਿੱਤਨ ਦੇ ਘਾਡ-ਪ੍ਰਤਿਘਾਡ ਨਾਲ ਬਣਦਾ-ਬਿਗੜਦਾ ਸਾਧਾਰਨ ਮਾਨਵ ਦੇ ਜੀਵਨ ਦਾ ਸਾਮੂਹਿਕ ਅਤੇ ਵਿਅਕਤੀਗਤ ਘਟਨਾ-ਕ੍ਰਮ ਹੀ ਅਸਲੀ ਇਤਿਹਾਸ ਹੈ, ਜਿਸ ਨੂੰ ਜ਼ਿਆਦਾਤਰ ਇਤਿਹਾਸਕਾਰ ਲਿਖ ਹੀ ਨਹੀਂ ਸਕਦੇ। ਅਤੇ ਇਸ ਇਤਿਹਾਸ ਨੂੰ ਲਿਖਦਾ ਹੈ ਲੇਖਕ - ਕਥਾਕਾਰ...। ਪਰ ਕੁਝ ਅਸਾਧਾਰਨ ਸਮਰਥਾ ਵਾਲੇ ਕਲਾਕਾਰ ਹੁੰਦੇ ਹਨ, ਜੇ ਇਸ ਬਹੁਤ ਵੱਡੀ ਚਣੌਤੀ ਨੂੰ, ਸਵੀਕਾਰ ਕਰਦੇ ਹਨ, ਇਸ ਪ੍ਰਤੇ ਯੋਗ ਵਿਚ ਮਾਨਵ ਜੀਵਨ ਦੇ ਸਮੁੱਚੇ ਬਦਲਾਵ ਦੇ ਸਾਂਚੇ ਨੂੰ ਆਪਣੇ ਅਧਿਐਨ ਦਾ ਵਿਸ਼ਾ ਬਣਾਉਂਦੇ ਹਨ ਅਤੇ ਸੈਕੜੇ ਪਾਤਰਾਂ, ਸੈਕੜੇ ਬਣਦੇ-ਬਿਗੜਦੇ ਸੰਬੰਧ-ਸੂਤਰਾਂ, ਸੈਕੜੇ ਵੱਖ-ਵੱਖ ਬੇਤਰਾਂ ਵਿਚ ਵਾਪਰਦੀਆਂ ਘਟਨਾਵਾਂ ਨੂੰ, ਉਨ੍ਹਾਂ ਸਭ ਦੀ ਅਲਗ ਪਛਾਣ ਅਤੇ ਮਾਰਮਿਕਤਾ ਕਾਇਮ ਰੱਖਦੇ ਹੋਏ, ਉਨ੍ਹਾਂ ਦੇ ਮਾਪਿਆਮ ਨਾਲ ਉਸ ਪੂਰੇ ਯੋਗ ਦਾ ਇਕ ਜੀਉਦਾ-ਜਾਗਦਾ ਇਤਿਹਾਸ ਪੇਸ਼ ਕਰਦੇ ਹਨ - ਸਾਧਾਰਨ, ਅਗਿਆਨ ਚਰਿਤਰਾਂ ਦੇ ਮਾਪਿਆਮ ਨਾਲ ਇਕ ਅਜਿਹਾ ਇਤਿਹਾਸ ਜੇ ਇਤਿਹਾਸਕਾਰਾਂ ਦੁਆਰਾ ਲਿਖੇ ਗਏ ਇਤਿਹਾਸ ਨਾਲੋਂ ਜ਼ਿਆਦਾ ਜੀਵੰਤ, ਜ਼ਿਆਦਾ ਵਾਸਤਵਿਕ ਅਤੇ ਵੱਧ ਅਰਥ ਡਰਪੂਰ ਹੁੰਦਾ ਹੈ।"

ਇਥੇ ਭਗਵਤੀ ਬਾਬੂ ਦੇ 'ਤੁੱਲੇ ਵਿਸਰੇ ਚਿੰਜ੍ਹ, 'ਸਿੰਧੀਆਂ ਸੱਚੀਆਂ ਗੱਲਾਂ' ਅਤੇ 'ਪ੍ਰਸ਼ਨ ਅਤੇ ਮਰੀਚਿਕਾ' ਦੇ ਪ੍ਰਸੰਗ ਵਿਚ ਡਾ. ਪਰਮਵੀਰ ਭਾਰਤੀ ਦਾ ਵਿਸ਼ਲੇਸ਼ਣ ਅਤਿਅੰਤ ਮਹੱਤਵਪੂਰਣ ਹੈ :

"ਭਗਵਤੀਚਰਣ ਵਰਮਾ... ਹਿੰਦੀ ਦੇ ਇਕੱਲੇ ਕਲਾਕਾਰ ਹਨ, ਜਿਨ੍ਹਾਂ ਨੇ ਇਸ ਚਣੌਤੀ ਨੂੰ ਸਵੀਕਾਰ ਕੀਤਾ ਹੈ ਅਤੇ ਆਪਣੇ ਨਾਵਲਾਂ ਦੇ ਮਾਪਿਆਮ ਨਾਲ ਇਸ ਪੂਰੀ ਸ਼ਾਬਦੀ ਦੇ ਭਾਰਤੀ ਸਮਾਜਿਕ ਢਾਂਚੇ ਦੇ ਬਾਹਰੀ ਅਤੇ ਅੰਦਰੂਨੀ ਠਹਿਰਾਓ ਅਤੇ ਬਦਲਾਵਾਂ ਦਾ ਇਕ ਕੁਮਖੋਂ ਚਿੱਤਰਣ ਕੀਤਾ ਹੈ, ਅਤੇ ਨਾ ਕੇਵਲ ਸਮਾਜਿਕ ਅਤੇ ਪਰਿਵਾਰਕ ਟੁੱਟਦੇ-ਬਣਦੇ ਸੰਬੰਧਾਂ ਦਾ ਸਜੀਵ ਚਿੱਤਰਣ ਕੀਤਾ ਹੈ ਅਤੇ ਅੰਦਰੂਨੀ ਭਾਵਾਤਮਕ ਪਥਾਤਲ ਦੀ ਉਥਲ-ਪੁਥਲ ਝੂਬੀ ਨਾਲ ਆਂਕੀ ਹੈ, ਸਗੋਂ ਬਾਹਰੀ ਤਥਾਕਥਿਤ ਇਤਿਹਾਸਕ ਘਟਨਾਵਾਂ ਦੇ ਫਰੇਮ ਨੂੰ ਵੀ ਉਨ੍ਹੀਂ ਹੀ ਝੂਬੀ ਨਾਲ ਨਿਭਾਉਂਦੇ ਹਨ।"

ਉਨ੍ਹਾਂ ਦੇ ਦੂਜੇ ਨਾਵਲਾਂ ਵਿਚ 'ਸਮਰਥਾ ਅਤੇ ਸੀਮਾ' ਦਾ ਉਲੇਖ ਪਹਿਲਾਂ ਕੀਤਾ ਗਾ ਚੁੱਕਾ ਹੈ। ਦੂਜੇ ਵਰਨਣਗੇ ਨਾਵਲਾਂ ਵਿਚ ਇਸੇ ਰਾਜਨੀਤਕ ਉਥਲ-ਪੁਥਲ ਅਤੇ ਗਤੀਵਿਧੀਆਂ ਉਪਰ ਲਿਖੇ ਗਏ ਨਾਵਲ 'ਸਥਾਹਿ ਨਚਾਵਤ ਰਾਮ ਗੋਸ਼ਾਈ' ਦਾ ਉਲੇਖ ਵੀ ਅਸੰਗਤ ਨਹੀਂ ਹੋਵੇਗਾ। ਆਰੰਭ ਤੋਂ ਅੰਤ ਤੱਕ ਪ੍ਰਹਾਸ ਅਤੇ ਵਿਅੰਗ ਦੀ

ਮੁਦਰਾ ਵਿਚ ਲਿਖਿਆ ਗਿਆ ਇਹ ਨਾਵਲ ਅਤਿਅੰਤ ਰੋਚਿਕ ਹੁੰਦੇ ਹੋਏ ਵੀ ਅੱਜ ਦੀਆਂ ਸਾਮਾਜਿਕ ਵਿਸ਼ੇਗਤੀਆਂ ਨੂੰ ਨਿਪੜਕ ਹੋ ਕੇ ਉਘਾੜਦਾ ਹੈ। ਪੈਲੀ ਦੀ ਦਿਸ਼ਟੀ ਤੋਂ ਇਹ ਬਹੁਤ ਹੱਦ ਤੱਕ ਵਰਮਾ ਜੀ ਦੀਆਂ 'ਦੇ ਬਾਕੇ', ਪ੍ਰਸ਼ਾਸ਼ਿਤ' ਆਦਿ ਕਹਾਣੀਆਂ ਦੇ ਵਿਸਤਾਰ ਵਰਗ ਹੈ, ਜਿਸ ਨੂੰ ਨਾਵਲ ਦੇ ਤੰਤਰ ਵਿਚ ਇਕ ਮਹੱਤਵਪੂਰਣ ਪ੍ਰਾਪਤੀ ਮੰਨਿਆ ਜਾਣਾ ਚਾਹੀਦਾ ਹੈ।

## ਉਪਸੰਹਾਰ

ਭਗਵਤੀਚਰਣ ਵਰਮਾ ਦਾ ਵਿਅਕਤਿਤਵ ਅਤੇ ਕੁਠਿਤਵ ਕਈ ਮਾਨਿਆ ਵਿਚ ਜਾਣਿਆ ਹੈ ਅਤੇ ਉਸ ਨੂੰ ਵਿਸ਼ਲੇਸ਼ਤ ਕਰਨ ਦੇ ਜੋ ਯਤਨ ਖੁਦ ਉਨ੍ਹਾਂ ਨੇ ਕੀਤੇ ਹਨ, ਉਨ੍ਹਾਂ ਦਾ ਵਿਸ਼ਲੇਸ਼ਣ ਕਰਨਾ ਵੀ ਇਥੇ ਜ਼ਰੂਰੀ ਹੈ। ਇਸ ਨਿਬੰਧ ਦੀਆਂ ਸੀਮਾਵਾਂ ਨੂੰ ਦੇਖਦੇ ਹੋਏ ਇਥੇ ਉਸ ਤੋਂ ਵਿਸਤਾਰ ਨਾਲ ਵਿਚਾਰ ਨਹੀਂ ਹੈ ਸਕਦਾ, ਕੋਵਲ ਇਕ ਉਦਾਹਰਣ ਨਾਲ ਉਸ ਜਾਣਿਲਤਾ ਦਾ ਅਹਿਸਾਸ ਕੀਤਾ ਜਾ ਸਕਦਾ ਹੈ।

‘ਯੋ ਸਾਤ ਐਰ ਹਮ’ ਨਾਮਕ ਆਪਣੇ ਸੰਸਮਰਣ-ਸੰਗਹਿ ਪੱਤ੍ਰਕਾਰਿਤਾ ਵਿਚ ਪ੍ਰਚਲਤ ਪ੍ਰੰਪਰਾ ਦੇ ਅਨੁਸਾਰ ‘ਮੈਂ’ ਦੀ ਥਾਂ ‘ਅਸੀਂ’ ਦੀ ਵਰਤੋਂ ਕਰਦੇ ਹੋਏ ਉਹ ਆਪਣੇ ਥਾਰੇ ਲਿਖਦੇ ਹਨ :

“...ਇਸ ਪਲਾਇਨ ਵਿਚ ਇਕ ਪਾਸੇ ਤਾਂ ਸਾਡੇ ਜੀਵਨ ਵਿਚ ਨਿਯੇਜਨ ਦੇ ਅਭਾਵ ਨੇ ਅਤੇ ਦੂਜੇ ਪਾਸੇ ਸਾਡੀਆਂ ਪ੍ਰਸ਼ਾਸ਼ਿਤੀਆਂ ਨੇ ਬਹੁਤ ਯੋਗਦਾਨ ਪਾਇਆ ਹੈ। ਉੱਜ ਸਾਡਾ ਸੁਭਾਅ ਬਹੁਤ ਅੱਖੜ ਕਿਸਮ ਦਾ ਰਿਹਾ ਹੈ ਅਤੇ ਲੋਕਾਂ ਦੀ ਨਜ਼ਰ ਵਿਚ ਅਸੀਂ ਬਹੁਤ ਬੇਚੈਨ ਅਤੇ ਉਗਰ ਸੁਭਾਅ ਦੇ ਹਾਂ, ਪਰ ਜੀਵਨ ਦੇ ਭਿਆਨਕ ਸੰਘਰਸ਼ਾਂ ਵਿਚ ਪੈਰ-ਪੈਰ ਤੇ ਅਸਫਲਤਾ ਅਤੇ ਹਾਰ ਨਾ ਮੰਨ ਕੇ ਲਗਾਤਾਰ ਸੰਘਰਸ਼ ਕਰਨ ਵਾਲੀ ਆਪਣੀ ਜੀਵਨ-ਸਕਤੀ ਨੇ ਸਾਨੂੰ ਹਰ ਤਰ੍ਹਾਂ ਨਾਲ ਭਗਵਾਦੀ ਜ੍ਞਾਨ ਨਿਧਿਤਵਾਦੀ ਬਣਾ ਦਿੱਤਾ ਹੈ...”।

“...ਅਤੇ ਸ਼ਾਇਦ ਦੁੱਖ ਜਾਂ ਪਛਾਵਾ - ਨਿਧਿਤਵਾਦ ਦੇ ਸਾਡੇ ਦਾਰਸ਼ਨਿਕ ਦਿਸ਼ਟੀਕੋਣ ਵਿਚ ਇਸ ਦੀ ਕੋਈ ਗੁਜਾਇਸ਼ ਵੀ ਨਹੀਂ ਹੈ। “ਜੇ ਹੋਣਾ ਹੈ ਉਹ ਹੈ ਚੁੱਕਾ ਹੈ” - ਅਸੀਂ ਸਿਰਫ

ਏਨਾ ਜਾਣਦੇ ਹਾਂ, ਅਤੇ ਇਸ ਲਈ ਅਸੀਂ ਜੀਵਤ ਰਹਿਣ ਵਾਲੇ ਪਲਾਂ ਵਿਚ ਹੀ ਵਿਸ਼ਵਾਸ ਕਰਦੇ ਹਾਂ, ਜੋ ਹੋ ਚੁੱਕਾ ਹੈ, ਉਹ ਸੁਭਾਵਿਕ ਸੀ, ਕਿਉਂਕਿ ਉਹ ਵਪਨਨਾ ਹੀ ਸੀ, ਇਸ ਲਈ ਉਸ 'ਤੋਂ ਮਨੁਖ ਅਤੇ ਪਛਤਾਵਾ ਵਿਅਰਥ ਹੈ। ਜੇ ਹੋਣ ਵਾਲਾ ਹੈ, ਉਹ ਵੀ ਹੋ ਚੁੱਕਾ ਹੈ, ਇਸ ਲਈ ਉਸ ਦੀ ਚਿੰਤਾ ਕਰਨੀ ਵੀ ਵਿਅਰਥ ਹੈ। ਜੇ ਕੁਝ ਸਾਹਮਣੇ ਹੈ, ਉਹੀ ਸੱਚ ਹੈ, ਉਹੀ ਸੰਦੇਹੀ ਹੈ....।

ਇਹ ਪੰਕਤੀਆਂ ੧੯੯੩ ਦੇ ਬਾਅਦ ਦੀਆਂ ਹਨ। ਪ੍ਰੰਤੂ ਇਹ ਵਿਚਾਰ ਉਨ੍ਹਾਂ ਦੀ ਸ਼ੁਰੂ ਦੇ ਚਿੰਤਨ ਦੀ ਝਲਕ ਮਾਤਰ ਹਨ। 'ਚਿੰਤਰਲੇਖਾ' ਵਿਚ ਉਹ ਬੀਜਗੁਪਤ ਤੋਂ, ਜਿਸ ਨੂੰ ਪੁਰੇ ਨਾਵਲ ਵਿਚ ਰਚਨਾਕਾਰ ਦਾ ਬਰਾਬਰ ਅਨੁਮੇਦਨ ਮਿਲਦਾ ਦਿਖਾਈ ਦਿੰਦਾ ਹੈ, ਕਹਾਉਂਦੇ ਹਨ, "ਕੂਡਾ ਅਤੇ ਭਵਿੱਖ, ਇਹ ਦੇਵੇਂ ਹੀ ਕਲਪਨਾ ਦੀਆਂ ਚੀਜ਼ਾਂ ਹਨ, ਜਿਨ੍ਹਾਂ ਨਾਲ ਸਾਡਾ ਕੋਈ ਸਰੋਕਾਰ ਨਹੀਂ, ਵਰਤਮਾਨ ਸਾਡੇ ਸਾਹਮਣੇ ਹੈਂ..."।

'ਚਿੰਤਰਲੇਖਾ' ਦੇ ਅੰਤ ਵਿਚ ਪਾਪ ਦੀ ਵਿਆਖਿਆ ਕਰਦਿਆਂ ਰਤਨਾਬਰ ਕਹਿੰਦਾ ਹੈ :

"ਸੰਸਾਰ ਵਿਚ ਪਾਪ ਕੁਝ ਵੀ ਨਹੀਂ ਹੈ, ਇਹ ਕੇਵਲ ਮਨੁਖ ਦੇ ਦ੍ਰਿਸ਼ਟੀਕੋਣ ਦੀ ਚਿੰਨਤਾ ਦਾ ਢੂਜਾ ਨਾਮ ਹੈ। ਹਰੈਕ ਵਿਅਕਤੀ ਇਕ ਵਿਸ਼ੇਸ਼ ਪ੍ਰਕਾਰ ਦੀ ਮਨ: ਪ੍ਰਵਿਰਤੀ ਲੈ ਕੇ ਪੈਦਾ ਹੁੰਦਾ ਹੈ।...ਜੇ ਕੁਝ ਮਨੁਖ ਕਰਦਾ ਹੈ, ਉਹ ਉਸ ਦਾ ਕੁਦਰਤੀ ਸੁਭਾਅ ਹੈ। ਮਨੁਖ ਆਪਣਾ ਸਵਾਮੀ ਨਹੀਂ ਹੈ, ਉਹ ਪ੍ਰਸ਼ਾਸਿਤੀਆਂ ਦਾ ਗੁਲਾਮ ਹੈ, ਬੇਵਸ ਹੈ। ਉਹ ਕਰਤਾ ਨਹੀਂ ਹੈ, ਉਹ ਕੇਵਲ ਸਾਧਨ ਹੈ। ਫਿਰ ਪ੍ਰੀਨ ਕੀ ਅਤੇ ਪਾਪ ਕੀ ?"

'ਲੇਖਾ' ਨਾਵਲ ਵਿਚ ਦਰਸ਼ਨ-ਸ਼ਸਤਰ ਦੇ ਵਿਦਵਾਨ ਪ੍ਰਭਾਸ਼ਕਰ ਕਹਿੰਦੇ ਹਨ :

"...ਅਸੀਂ ਸਭ ਕਾਰਜ-ਕਾਰਨਾਂ ਦੀ ਲੜੀ ਦੀਆਂ ਕੜੀਆਂ ਦੇ ਰੂਪ ਵਿਚ ਹਾਂ, ਸਾਡੇ ਸੰਕਲਪ-ਵਿਕਲਪ ਅਤੇ ਸਾਡੀਆਂ ਗਤੀਵਿਧੀਆਂ ਵੀ ਇਸੇ ਕਾਰਜ-ਕਾਰਨ ਦੇ ਨਿਯਮ ਨਾਲ ਸ਼ਾਮਿਤ ਅਤੇ ਜਿੰਦਾ ਹਨ।...ਮੈਂ ਸਮਝਦਾ ਹਾਂ ਕਿ ਸਾਡੇ ਸੰਕਲਪ-ਵਿਕਲਪ ਦਾ ਰੂਪ ਬਦਲਦਾ ਰਹਿੰਦਾ ਹੈ, ਸਾਡੀਆਂ ਗਤੀਵਿਧੀਆਂ ਇਕ ਤਰ੍ਹਾਂ ਨਾਲ ਨਿਰਧਾਰਤ ਹਨ।"

ਉਸੇ ਤਰ੍ਹਾਂ 'ਸਮਰਥਾ ਅਤੇ ਸੀਮਾ' ਵਿਚ ਨਾਹਰ ਸਿੰਘ ਦਾ - ਗਰੀਬ ਨਾਟਕਾਂ ਦੇ ਤ੍ਰਿਕਾਲ-ਵਕਤਾ (ਓਹੇਕਿਲ) ਵਰਗਾ ਬਿਆਨ ਵੀ ਹੈ :

"ਨਿਯਤ ਦਾ ਚੱਕਰ ਚਲ ਰਿਹਾ ਹੈ ਅਤੇ ਨਿਯਤ ਦੇ ਚੱਕਰ ਦੀ ਗਤੀ ਬਦਲਣ ਵਿਚ ਮੈਂ ਅਸਮਰਥ ਹਾਂ, ਤੁਸੀਂ ਅਸਮਰਥ ਹੋ, ਹਰ ਇਕ ਆਦਮੀ ਅਸਮਰਥ ਹੈ। ਬਣਾਉਣ ਅਤੇ ਮਿਟਾਉਣ ਵਾਲਾ ਕੋਈ ਢੂਜਾ ਹੀ ਹੈ। ਅਸੀਂ ਤਾਂ ਖੁਦ ਬਣਾਏ-ਮਿਟਾਏ ਜਾਂਦੇ ਹਾਂ।"

ਇਸ ਨਾਵਲ ਵਿਚੋਂ ਕੋਈ ਹੋਰ ਉਦਾਹਰਣ ਦੇਣ ਦੀ ਜ਼ਰੂਰਤ ਨਹੀਂ ਹੈ, ਪੂਰਾ ਨਾਵਲ ਹੀ ਪ੍ਰਕਿਰਤੀ ਦੇ ਰੂਪ ਵਿਚ ਨਿਯਤ ਦੇ ਅੱਗੇ ਮਨੁਖ ਦੀ ਅਸਹਾਇਤਾ ਅਤੇ ਬੇਵਸੀ ਨੂੰ ਪੇਸ਼ ਕਰਦਾ ਹੈ।

ਉਪਰ ਦਿੱਤੀਆਂ ਕੁਝ ਉਦਾਹਰਣਾਂ ਤੋਂ, ਅਤੇ ਉਨ੍ਹਾਂ ਨਾਲ ਸੰਬੰਧਿਤ ਪੁਸਤਕਾਂ ਦੇ ਵਿਸਤਾਰ ਸਹਿਤ ਦਿੱਤੇ ਕਥਨਾਂ ਤੋਂ ਸੱਚਨਾਂ ਹੈ ਕਿ ਵਰਮਾ ਜੀ ਦੀ ਨਿਯਤਿਵਾਦੀ ਪ੍ਰਵਿਰਤੀ ਪੱਛਮੀ ਦਰਸ਼ਨ ਦੀ 'ਸੁਤੰਤਰ ਇੰਡਾ ਬਨਾਮ ਨਿਯਤਿਵਾਦ' (ਫਰੀ ਵਿਲ ਵਰਸਿਸ ਡਿਟਰਮਿਨਿਜ਼ਮ) ਦੀ ਬਹਿਸ ਦੇ ਅੰਤਰਗਤ ਨਿਯਤਿਵਾਦ ਨੂੰ ਪ੍ਰਤਿਸ਼ਠਤ ਕਰਨ ਦੀ ਨਹੀਂ ਹੈ। ਉਨ੍ਹਾਂ ਦੇ ਨਿਯਤਿਵਾਦ ਦਾ ਸ਼ਰੂਪ ਕੁਛ ਜ਼ਿਆਦਾ ਵਿਆਪਕ, ਪਰ ਕੁਝ ਜ਼ਿਆਦਾ ਅਸਪੱਸ਼ਟ ਹੈ। ਪਹਿਲੀ ਗੱਲ ਤਾਂ ਇਹ ਕਿ ਆਪਣੇ ਵਿਅਕਤੀਗਤ ਸੰਪਰਸ਼ਾਂ ਕਾਰਨ ਉਹ ਆਪਣੀ 'ਜੀਵਨੀ-ਸ਼ਕਤੀ' ਦੁਆਰਾ ਆਪਣੇ ਆਪ ਨੂੰ ਨਿਯਤਿਵਾਦੀ ਬਣਿਆ ਪਾਉਂਦੇ ਹਨ। ਨਿਯਤਿਵਾਦ ਦੇ ਪ੍ਰਸੰਗ ਵਿਚ ਇਸ 'ਜੀਵਨੀ-ਸ਼ਕਤੀ' ਦੀ ਤ੍ਰੂਮਿਕਾ ਸਪੱਸ਼ਟ ਨਹੀਂ ਹੈ। ਢੂਜਾ, ਉਹ ਮਨੁਖ ਨੂੰ 'ਕਾਰਜ-ਕਾਰਨਾਂ ਦੀ ਇਕ ਅ-ਸਹਾਈ ਕੜੀ' ਦੇ ਰੂਪ ਵਿਚ ਦੇਖਦੇ ਹਨ। ਇਥੋਂ ਇਹ ਕਾਰਜ-ਕਾਰਨ ਲੜੀ ਕਿਹੜੇ ਦਾਰਸ਼ਨਿਕ ਚਿੰਤਨ ਦਾ ਅੰਗ ਹੈ, ਇਹ ਵੀ ਸਪੱਸ਼ਟ ਨਹੀਂ ਹੈ। ਅਤੇ ਇਸੇ ਲੜੀ ਵਿਚ ਵਰਮਾ ਜੀ ਕੂਡਾ ਅਤੇ ਭਵਿੱਖ ਦਾ ਵਾਰ ਵਾਰ ਵਰਨਣ ਕਰਦੇ ਹੋਏ, ਖੁਦ ਆਪਣੇ ਕਥਨ ਵਿਚ (ਜੇ ਕਿਸੇ ਪਾਤਰ ਦੇ ਮੌਜੂਦੇ ਨਹੀਂ ਨਿਕਲਦਾ) ਜੋ ਕੁਛ ਸਾਹਮਣੇ ਹੈ, ਭਾਵ ਜੋ ਵਰਤਮਾਨ ਹੈ, ਉਸ ਨੂੰ ਹੀ ਸੱਚ ਅਤੇ ਸੰਦੇਹੀ ਮੰਨਦੇ ਹਨ। ਨਿਯਤਿਵਾਦੀ ਦਰਸ਼ਨ ਦੇ ਤੱਤਰ ਵਿਚ ਇਹ ਬੇਨੂਚਿਰੀ ਮਾਨਤਾ ਕਿਥੇ ਪ੍ਰਤਿਸ਼ਠਤ ਹੁੰਦੀ ਹੈ। ਇਹ ਵੀ ਸਪੱਸ਼ਟ ਨਹੀਂ ਹੈ।

ਵਰਮਾ ਜੀ ਜਿਸ ਨੂੰ ਆਪਣਾ ਦਾਰਸ਼ਨਿਕ ਦ੍ਰਿਸ਼ਟੀਕੋਣ ਕਹਿੰਦੇ ਹਨ, ਉਸ ਵਿਚ ਇਸ ਤਰ੍ਹਾਂ ਦੀਆਂ ਹੋਰ ਵੀ ਜਾਟਿਲਤਾਵਾਂ ਦੇਖਿਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਕੁਝ ਪੂਰੀ ਤਰ੍ਹਾਂ ਇਮਾਨਦਾਰ ਦਾਰਸ਼ਨਿਕ ਚਿੰਤਨਾਂ ਦੇ ਨਾਲ ਕਾਵਿਆਤਮਕ ਛੋਟ (ਪੋਇਟਕ ਲਾਇਸੈਂਸ) ਲੈ ਕੇ ਉਨ੍ਹਾਂ ਨੇ ਆਪਣਾ ਦਾਰਸ਼ਨਿਕ ਦ੍ਰਿਸ਼ਟੀਕੋਣ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਆਪਣੇ ਅੰਤਿਮ ਦਿਨਾਂ ਵਿੱਚ ਉਹ ਇਸ ਦ੍ਰਿਸ਼ਟੀਕੋਣ ਦੇ ਪ੍ਰਤਿ ਵੀ ਸ਼੍ਰੋਕਾਵਾਨ ਹੋ ਗਏ। ਆਪਣੇ ਆਖਰੀ ਵੱਡੇ ਨਾਵਲ 'ਪ੍ਰਸ਼ਨ ਅਤੇ ਮਰੀਚਿਕਾ' ਵਿਚ ਨਿਯਤਿਵਾਦ 'ਤੇ ਉਹ ਇਨ੍ਹਾਂ ਜੇਤੇ ਨਹੀਂ ਦਿੰਦੇ, ਭਾਵੇਂ ਅੰਤਮ ਸ਼ੇਖ੍ਤੇ ਤੋਂ ਇਕ ਵਾਰ ਉਹ ਆਪਣੇ ਕਥਨ ਨਾਈਕ ਦੇ ਮੌਜੂਦੇ ਇਹ ਕਹਾਉਂਦੇ ਹਨ, "ਅਸੀਂ ਭਾਵੇਂ ਇਹ ਸਮਝੀਏ ਕਿ ਅਸੀਂ ਉਸ ਨੂੰ ਪ੍ਰਾਪਤ ਕਰ ਲਿਆ ਹੈ, ਪਰ ਅਸੀਂ ਕਰਤਾ ਨਹੀਂ ਹਾਂ। ਅਸੀਂ ਤਾਂ ਕਰਮ ਹਾਂ, ਕਿਉਂਕਿ ਅਸੀਂ ਪੈਦਾ ਹੁੰਦੇ ਹਾਂ, ਅਸੀਂ ਮਰ ਜਾਂਦੇ ਹਾਂ।" ਅਖੀਰ ਵਿਚ ਪੂਰੇ ਚਿੰਤਨ ਦਾ ਅੰਤ ਇਨ੍ਹਾਂ ਅਣ-ਉਤਰ ਪ੍ਰਸ਼ਨੀਂ 'ਤੇ ਹੁੰਦਾ ਹੈ : ਇਹ ਯਾਤਰਾ ਮੈਂ ਕਿਉਂ ਕਰ ਰਿਹਾ ਹਾਂ? ਇਸ ਯਾਤਰਾ ਦਾ ਮੰਤਰ ਕੀ ਹੈ? ਇਸ ਯਾਤਰਾ ਦਾ ਅੰਜਾਮ ਕੀ ਹੈ? ਮੈਂ ਨਹੀਂ ਜਾਣਦਾ। ਪ੍ਰਸ਼ਨ ਹੀ ਪ੍ਰਸ਼ਨ ਹਨ ਮੇਰੇ ਸਾਹਮਣੇ, ਅਤੇ ਉਤਰ ਵਿਚ ਹੈ ਇਕ ਭਟਕਣਾ, ਸੀਮਾਹੀਣ ਅਤੇ ਅਨੰਤ।"

ਅਸਲ ਵਿਚ ਇਹ ਕੁਝ ਉਸ ਤਰ੍ਹਾਂ ਦਾ ਹੈ, ਜਿਸ ਤਰ੍ਹਾਂ ਕਿ ਡਾ. ਧਰਮਵੀਰ ਭਾਰਤੀ

ਨੇ 'ਅਰਪਿਤ ਮੇਰੀ ਭਾਵਨਾ' ਵਿਚ ਸ਼ਬਦ 'ਇਕ ਪ੍ਰਸ਼ਨ ਧਾਤਰੀ' ਸਿਰਲੇਖ ਵਿਚ ਉਨ੍ਹਾਂ ਨੂੰ  
ਇਕ ਪ੍ਰਸ਼ਨ ਧਾਤਰੀ' ਦੱਸਦੇ ਹੋਏ ਲਿਖਿਆ ਹੈ -

"ਉਨ੍ਹਾਂ ਦਾ ਨਿਯਤਿਵਾਦ ਇਕ ਉਹ ਉਦਾਸੀ ਦਾ ਦਰਸ਼ਨ ਹੈ, ਜੋ ਬਕਾਵਟ ਦੇ ਪਲਾਂ  
ਵਿਚ ਉਨ੍ਹਾਂ ਨੂੰ ਪੂਰੀ ਤਰ੍ਹਾਂ ਆਪਣੇ ਅਧੀਨ ਕਰ ਲੈਂਦਾ ਹੈ। ਉਸ ਦੇ ਲਈ ਜ਼ਿਆਦਾਤਰ  
ਉਹ ਇਕ ਲੰਬਾ-ਚੌਥਾ ਤਰਕਪੂਰਣ ਦਰਸ਼ਨ ਵੀ ਪੇਸ਼ ਕਰਦੇ ਹਨ, ਅਤੇ ਕਿਉਂਕਿ ਉਨ੍ਹਾਂ  
ਵਿਚ ਕਿੱਸਾਗੀਂ ਦਾ ਹੁਨਰ ਲਾਜਵਾਬ ਹੈ, ਇਸ ਕਰਕੇ ਉਸ ਨੂੰ ਸੁਣਨ ਵਿਚ ਬਹੁਤ ਮਜ਼ਾ  
ਵੀ ਆਉਂਦਾ ਹੈ। ਪਰ ਉਹ ਜਦੋਂ ਜੇਨ੍ਹਾਂ ਲੇਖਕ ਦੇ ਰੂਪ ਵਿਚ ਜਾਗ੍ਰਤ ਹੁੰਦੇ ਹਨ ਤਾਂ  
ਨਿਯਤਿਵਾਦ ਦੀ ਸੀਮਾ ਨੂੰ ਪਾਰ ਕਰ ਜਾਂਦੇ ਹਨ, ਤੇ ਪ੍ਰਤੇ ਤੇਵਰ ਨਾਲ ਦਿੱਲੀ ਅਤੇ  
ਉਸ ਮਰੀਚਿਕਾ-ਨਗਰੀ ਨਾਲ ਪੈਦਾ ਹੋਈ ਸਾਰੀ ਨੇਤਾਜ਼ਾਹੀ, ਅਫਸਰਸ਼ਾਹੀ, ਬਾਬਸ਼ਾਹੀ,  
ਬੈਲੀਜ਼ਾਹੀ ਅਤੇ ਸਫੈਦਪੇਸ਼ ਸੰਸਕ੍ਰਿਤੀ ਦੇ ਭੋਲੇ-ਭਾਲੇ ਪਾਖੰਡੀ ਚਿਹਰੇ ਦੇ ਸਾਹਮਣੇ  
ਚੁ-ਬਚੁ ਹੋ ਕੇ ਪੁੱਛਦੇ ਹਨ, "ਅਤੇ ਪਾਪ ? ਤੁਸੀਂ ਪੁੰਨ ਹੋ ਤਾਂ ਪਾਪ ਕੀ ਹੈ ?"

ਅਤੇ ਇਸ ਪ੍ਰਸ਼ਨ ਨੂੰ ਕਈ ਝੂਠੇ ਉਤਰਾਂ ਦੇ ਸਾਹਮਣੇ ਉਨ੍ਹਾਂ ਨੇ ਹਾਰਨ ਨਹੀਂ ਦਿੱਤਾ।"

'ਮੁੱਤੰਤਰ ਇੱਛਾ ਬਨਾਮ ਨਿਯਤਿਵਾਦ' ਦੀ ਸਮੱਸਿਆ ਪ੍ਰਚੀਨ ਕਾਲ ਤੋਂ ਦਾਰਸ਼ਨਿਕਾਂ  
ਅਤੇ ਧਰਮ-ਆਚਾਰੀਆਂ ਨੂੰ ਉਲਜਾਉਂਦੀ ਰਹੀ ਹੈ। ਪਰ ਇਸ ਤਰ੍ਹਾਂ ਨਹੀਂ ਲੱਗਦਾ ਕਿ  
ਭਗਵਤੀ ਬਾਬੂ ਕਦੀ ਉਸ ਦਾ ਤਾਤਕਿਵ ਵਿਵੇਚਨ ਕਰਦੇ ਹਨ। ਨਿਯਤਿਵਾਦ ਕੁਝ  
ਸਥਿਤੀਆਂ ਦੇ ਪ੍ਰਤਿ ਉਨ੍ਹਾਂ ਦੀ ਪ੍ਰਕਿਰਿਆ ਮਾਤਰ ਹੀ ਲੱਗਦਾ ਹੈ। ਉਜਾਂ ਆਪਣੇ ਨਿੱਜੀ ਜੀਵਨ  
ਵਿਚ ਉਹ ਖੁਦ, ਅਤੇ ਉਨ੍ਹਾਂ ਦੇ ਆਪਣੇ ਕਾਲਪਨਿਕ ਪਾਤਰ ਆਪਣੇ ਰੈਜ਼ਾਨਾ ਦਾ ਕਾਰਜ ਵਿਵੇ  
ਕ ਦੇ ਨਾਲ, ਪ੍ਰਵਾਨ ਪ੍ਰੇਪਰਾਵਾਂ ਦੇ ਆਧਾਰ 'ਤੇ, ਇਸ ਤਰ੍ਹਾਂ ਸੰਪਾਦਿਤ ਕਰਦੇ ਹਨ ਜਿਸ ਨਾਲ  
ਕਾਰਜ ਦੇ ਪ੍ਰਤਿ ਉਨ੍ਹਾਂ ਦੇ ਵਿਅਕਤੀਗਤ ਉਤਰਦਾਇਤਵ ਦਾ ਬੋਧ ਹੁੰਦਾ ਹੈ। ਅਤੇ  
ਉਤਰਦਾਇਤਵ ਮੰਨਣ ਦਾ ਅਰਥ ਹੈ ਵਿਕਲਪਾਂ ਦੇ ਵਿਚ ਚੇਣ ਕਰਨ ਦੀ ਸੁਤੰਤਰਤਾ,  
ਅਰਥਾਤ ਨਿਯਤਿਵਾਦ ਦਾ ਵਾਰ ਵਾਰ ਵਰਨਣ ।

ਰਾਜਨੀਤਕ-ਸਾਮਾਜਿਕ ਪ੍ਰਸੰਗਾਂ ਵਿਚ ਵਰਮਾ ਜੀ ਕਿਸੇ ਸਥਾਪਤ ਸਿਧਾਂਤ ਨਾਲ  
ਸੰਤੁਸ਼ਟ ਨਹੀਂ ਹੈ ਸਕੇ ਹਨ। ਉਹ ਭਾਵੇਂ ਮਾਰਕਸਵਾਦ ਹੋਵੇ ਜਾਂ ਗਾਂਧੀਵਾਦ, ਜਾਂ ਭਾਰਤੀ  
ਸਾਮਾਜਵਾਦ - ਉਹ ਕਿਸੇ ਨੂੰ ਵੀ ਪੂਰਨ ਰੂਪ ਵਿਚ ਸਵੀਕਾਰ ਨਹੀਂ ਕਰਦੇ। ਵਿਵਹਾਰ  
ਵਿਚ ਉਨ੍ਹਾਂ ਦੀਆਂ ਜੋ ਬੁਰਾਈਆਂ ਪ੍ਰਗਟ ਹੋਈਆਂ ਹਨ, ਉਨ੍ਹਾਂ ਤੋਂ ਉਹ ਹੋਰ ਵੀ ਦੁੱਖੀ ਹਨ।  
ਪੁਰਾਣੀ ਸਾਮੇਤਵਾਦੀ ਅਤੇ ਪੁੰਜੀਵਾਦੀ ਵਿਵਸਥਾ ਨੂੰ ਉਹ ਪੂਰਨ ਤੌਰ 'ਤੇ ਬਿਗੜੀ ਹੋਈ ਮੰਨਦੇ  
ਹਨ ਅਤੇ ਉਨ੍ਹਾਂ ਦੇ ਬਹੁਤੇ ਨਾਵਲ ਉਨ੍ਹਾਂ ਦੀਆਂ ਬੱਖੀਆਂ ਉਪੈੜਨ ਜਾਂ ਉਨ੍ਹਾਂ ਦਾ ਉਪਹਾਸ  
ਕਰਨ 'ਤੇ ਕੇਂਦ੍ਰਿਤ ਹਨ। ਇਸ ਤਰ੍ਹਾਂ ਜੀਵਨ ਦੇ ਸਭ ਮਹੱਤਵਪੂਰਣ ਪੱਖਾਂ 'ਤੇ ਉਹ ਇਕ ਦੇ  
ਬਾਅਦ ਇਕ ਸਭ ਸਿਧਾਂਤਾਂ ਦਾ ਵਾਰ ਵਾਰ ਵਰਨਣ ਕਰਦੇ ਹਨ ਅਤੇ ਵਰਨਣ ਦੇ ਇਸ

ਮਹਾ ਸੁਨਗ ਦਾ ਵਾਰ ਵਾਰ ਵਰਨਣ ਨਿਯਤਿਵਾਦ ਵਿਚ ਹੁੰਦਾ ਦਿਖਾਈ ਦਿੰਦਾ ਹੈ। ਪਰ 'ਪ੍ਰਸ਼ਨ  
ਅਤੇ ਮਰੀਚਿਕਾ' ਤੱਕ ਪਹੁੰਚਦੇ ਪਹੁੰਚਦੇ, ਭਾਵੇਂ ਉਸ ਨੂੰ ਖੁਲ੍ਹੇ ਤੌਰ 'ਤੇ ਖਾਰਜ ਨਾ ਕੀਤਾ  
ਗਿਆ ਹੋਵੇ, ਨਿਯਤਿਵਾਦ ਨੂੰ ਵੀ ਪ੍ਰਸ਼ਨਾਂ ਦਾ ਵਿਹੁ ਘੇਰਨਾ ਸ਼ੁਰੂ ਕਰ ਦਿੰਦਾ ਹੈ ।

ਵਰਮਾ ਜੀ ਦਾ ਸੰਪੂਰਨ ਸਾਹਿਤ, ਵਿਸ਼ੇਸ਼ ਤੌਰ ਤੇ ਕਥਾ-ਸਾਹਿਤ ਨਿਯਤਿਵਾਦ ਦੇ ਨਾਮ  
'ਤੇ ਮਿਲਣ ਵਾਲੀ ਦ੍ਰਿਸ਼ਟੀ ਦੇ ਕਾਰਨ ਮਹੱਤਵਪੂਰਣ ਨਹੀਂ ਹੈ, ਸਗੋਂ ਆਪਣੀ ਮੌਲਿਕਤਾ  
ਕਾਰਨ ਮਹੱਤਵਪੂਰਣ ਹੈ। ਨਾਲ ਹੀ ਇਹ ਮਹੱਤਵਪੂਰਣ ਹੈ ਧੁੱਗ ਦੇਤਨਾ ਨੂੰ ਕੌਸ਼ਲਤਾ ਨਾਲ  
ਆਪਣੇ ਵਿਚ ਪ੍ਰਗਟ ਕਰਨ ਦੇ ਕਾਰਨ, ਨਿਕਟ ਅਤੇ ਸਮਕਾਲੀਨ ਜੀਵਨ ਦੇ ਪ੍ਰਸ਼ਨਾਂ ਨਾਲ  
ਸਿਰਜਣਾਤਮਕ ਸਮਰਥਾ ਦੇ ਨਾਲ ਮੁੱਠਰੇੜ ਕਰਨ ਦੇ ਕਾਰਨ, ਆਪਣੇ ਅਨੇਕ ਸਮਕਾਲੀਨ  
ਲੇਖਕਾਂ ਦੇ ਉਲਟ ਉਨ੍ਹਾਂ ਪ੍ਰਸ਼ਨਾਂ ਦੇ ਸਤਰੀ ਅਤੇ ਫਾਰਮੂਲਾਬੰਦ ਉਤਰਾਂ 'ਤੇ ਬਚਣ ਦੇ  
ਕਾਰਨ - ਅਤੇ ਸਭ ਤੋਂ ਪਹਿਲਾਂ ਅਤੇ ਸਭ ਤੋਂ ਬਾਅਦ - ਆਪਣੀ ਆਸਾਪਾਰਨ ਪਠਨੀਆਤਾ  
(ਪੜ੍ਹੋ ਜਾਣ) ਦੇ ਕਾਰਨ। ਅਤੇ ਇਨ੍ਹਾਂ ਕਾਰਨਾਂ ਕਰਕੇ ਇਹ ਸਾਹਿਤ ਯਕੀਨਨ ਹੀ ਚਿਰਕਾਲ  
ਤੱਕ ਲੋਕਪਿਆਂ ਅਤੇ ਪ੍ਰਸੰਗਿਕ ਬਣਿਆ ਰਹੇਗਾ ।

## ਪਰਿਸ਼ਿਸ਼ਟ ।

## ਜੀਵਨ - ਵੇਰਵਾ

- ੧੯੦੩ (੩੦ ਅਗਸਤ) : ਸਫੀਪੁਰ, ਜਿਲ੍ਹਾ ਉਨਾਵ, ਉੱਤਰ ਪ੍ਰਦੇਸ਼ ਵਿਚ ਜਨਮ  
 ੧੯੦੮ : ਪਿਤਾ ਸ਼੍ਰੀ ਦੇਵੀਸਰਣ ਦੀ ਮੌਤ  
 ੧੯੨੧ : ਮੈਟ੍ਰਿਕ ਦੀ ਪ੍ਰੀਖਿਆ ਵਿਚੋਂ ਫੇਲ੍ਹ  
 ੧੯੨੩ : ਉਮਾ ਜੀ ਨਾਲ ਵਿਆਹ  
 ੧੯੨੪ : ਇੰਟਰਮੀਡੀਏਟ ਦੀ ਪ੍ਰੀਖਿਆ  
 ੧੯੨੬ : ਅਲਾਹਾਬਾਦ ਯੂਨੀਵਰਸਿਟੀ ਤੋਂ ਬੀ.ਐ.  
 ੧੯੨੮ : ਅਲਾਹਾਬਾਦ ਯੂਨੀਵਰਸਿਟੀ ਤੋਂ ਐਲ.ਐਲ.ਬੀ.  
 : ਪਹਿਲੇ ਨਾਵਲ 'ਪਤਨ' ਦਾ ਪ੍ਰਕਾਸ਼ਨ  
 : ਕਾਨਪੁਰ ਵਿਚ ਵਕਾਲਤ ਦਾ ਆਨੰਦ  
 . ੧੯੩੦ : ਹਨੀਰਪੁਰ ਵਿਚ ਵਕਾਲਤ  
 ੧੯੩੧ : ਪ੍ਰਤਾਪਗੜ੍ਹ ਵਿਚ ਵਕਾਲਤ ਦੇ ਬਹਾਨੇ ਨਿਵਾਸ  
 ੧੯੩੨ : ਡਦਰੀ ਰਾਜ ਵਿਚ ਪਹਿਲੇ ਕਾਵਿ-ਸੰਗ੍ਰਹੀ 'ਮਧੁਕਟ' ਦਾ ਪ੍ਰਕਾਸ਼ਨ  
 ੧੯੩੩ : ਪਹਿਲੀ ਪਤਨੀ ਉਮਾ ਦੀ ਮੌਤ  
 ੧੯੩੪ : ਪ੍ਰਸਿੱਧ ਨਾਵਲ 'ਚਿੱਤਰਲੇਖਾ' ਦਾ ਪ੍ਰਕਾਸ਼ਨ  
 : ਗਿਰਿਜਾ ਜੀ ਨਾਲ ਚੂਜਾ ਵਿਆਹ  
 ੧੯੩੫ : ਹਿੰਦੀ-ਸਾਹਿਤ ਸੰਮੇਲਨ ਦੇ ਸਾਹਿਤ-ਮੇਤਰੀ  
 ੧੯੩੬ : ਤੀਜਾ ਨਾਵਲ 'ਤੀਨ ਵਰਸ' ਪ੍ਰਕਾਸ਼ਤ

- ੧੯੩੭ : ਫਿਲਮ ਕਾਰਪੋਰੇਸ਼ਨ ਕਲਕੋਤਾ ਦੀ ਨੈਕਰੀ  
 ੧੯੪੦ : 'ਚਿੱਤਰਲੇਖਾ' ਤੇ ਫਿਲਮ ਬਣੀ  
 : ਹਿੰਦੀ-ਸਾਹਿਤ ਸੰਮੇਲਨ ਦੇ ਕਾਸੀ ਇਜ਼ਲਾਸ ਵਿਚ  
 ਸ਼ਾਮਲ ਹੋਏ  
 : ਉੱਤਰ-ਸਾਹਿਤ ਸੰਮੇਲਨ ਦੇ ਪ੍ਰਧਾਨ ਬਣੇ  
 : ਹਫ਼ਤਾਵਾਰੀ 'ਵਿਚਾਰ' ਦਾ ਪ੍ਰਕਾਸ਼ਨ  
 : ਚੂਜੀ ਪਤਨੀ ਗਿਰਿਜਾ ਦੀ ਮੌਤ  
 : ਬਾਬੇ ਟਾਕੀਜ਼ ਵਿਚ ਕੰਮ ਕਰਨ ਲਈ ਬੰਬਈ ਠਹਿਰਨਾ  
 : 'ਟੋਥੇ-ਮੇਥੇ ਰਸਤੇ' ਦਾ ਪ੍ਰਕਾਸ਼ਨ  
 : ਬੰਬਈ ਫਿਲਮ ਬੇਤਰ ਨਾਲੋਂ ਸੰਬੰਧ ਤੇਤਨਾ  
 : ਰੇਜ਼ਾਨਾ 'ਨਵਜੀਵਨ' ਦੇ ਸੰਪਾਦਕ  
 : ਆਕਾਸ਼ਬਾਣੀ, ਲਖਨਊ ਦੇ ਹਿੰਦੀ ਸਲਾਹਕਾਰ  
 : ਆਕਾਸ਼ਬਾਣੀ, ਦਿੱਲੀ ਨਾਲ ਸੰਬੰਧ  
 : ਦੁਬਾਰਾ ਆਕਾਸ਼ਬਾਣੀ, ਲਖਨਊ ਵਿਚ  
 : ਆਕਾਸ਼ਬਾਣੀ ਤੋਂ ਤਿਆਗ-ਪੱਤਰ  
 : ਨਾਵਲ 'ਭੁਲੇ ਵਿਸਰੇ ਚਿੰਤ੍ਰ' ਦਾ ਪ੍ਰਕਾਸ਼ਨ  
 : ਲਖਨਊ ਵਿਚ 'ਚਿੱਤਰਲੇਖਾ' ਨਾਮਕ ਨਿਵਾਸ ਦਾ  
 ਨਿਰਮਾਣ  
 : 'ਭੁਲੇ ਵਿਸਰੇ ਚਿੰਤ੍ਰ' ਤੇ ਸਾਹਿਤ ਅਕਾਦਮੀ ਪੁਰਸਕਾਰ  
 : ਹਿੰਦੀ ਸਾਹਿਤ ਸੰਮੇਲਨ ਦੀ 'ਸਾਹਿਤ ਵਾਚਸਪਤਿ'  
 ਉਪਾਧੀ  
 ੧੯੬੧ : 'ਪਦਮ ਤੁਸ਼ਟ' ਨਾਲ ਸਨਮਾਨਤ  
 ੧੯੬੮ : ਉੱਤਰ ਪ੍ਰਦੇਸ਼ ਹਿੰਦੀ ਸੰਸਤੀ ਦੇ ਪ੍ਰਧਾਨ  
 ੧੯੬੮ : ਰਾਜ ਸਭਾ ਦੇ ਮੈਬਰ (ਮਨੋਨੀਤ)  
 ੧੯੮੦ (੫ ਅਕਤੂਬਰ) : ਮੌਤ

## ਪਰਿਸ਼ਿਸ਼ਟ ॥

## ਭਗਵਤੀਚਰਣ ਵਰਮਾ ਦੀਆਂ ਰਚਨਾਵਾਂ

## ਕਵਿਤਾ-ਸੰਗ੍ਰਹਿ

੧. ਮਧੁਕਰਣ
੨. ਪ੍ਰਮ-ਸੰਗੀਤ
੩. ਇੱਕ ਦਿਨ
੪. ਮਾਨਵ
੫. ਰੰਗੋਂ ਸੇ ਮੋਹ
੬. ਆਧੁਨਿਕ ਕੰਢੀ (ਲੜੀ ਵਿਚ ਵਰਮਾ ਜੀ ਦਾ ਕਾਵਿ-ਸੰਕਲਨ)
੭. ਮੇਰੀ ਕਵਿਤਾਏਂ
੮. ਇੱਕ ਸਹਿਨਸ ਐਂਡ ਇੱਕ ਨਾਰਾਜ਼ ਕਵਿਤਾ

## ਨਾਟਕ

੧. ਬੁਝਤਾ ਦੀਪਕ
੨. ਤ੍ਰਿਪੁਸਗਾ (ਕਾਵਿ-ਨਾਟਕ)
੩. ਵਾਸਵਦੱਤਾ (ਪਟਕਥਾ)
੪. ਤੁਪਿਆ ਤੁਮਹੋਂ ਖਾ ਗਿਆ
੫. ਮੇਰਾ ਸ਼ੇਰਾ (ਬਾਲ ਨਾਟਕ)
੬. ਚਲਤੇ-ਚਲਤੇ (ਰੇਡੀਓ ਨਾਟਕ)
੭. ਮੇਰੇ ਨਾਟਕ
੮. ਵਸੀਅਤ

## ਕਹਾਣੀ-ਸੰਗ੍ਰਹਿ

੧. ਇਨਸਟਾਲਮੈਂਟ
੨. ਦੇ ਬਾਕੇ
੩. ਮੇਰਚਾਬੀਦੀ
੪. ਮੇਰੀਆਂ ਕਹਾਣੀਆਂ
੫. ਪ੍ਰਤਿਨਿਧ ਕਹਾਣੀਆਂ

## ਨਾਵਲ

੧. ਪਤਨ
੨. ਚਿੱਤਰਲੇਖਾ
੩. ਤੀਨ ਵਰਸ
੪. ਟੋਡੇ-ਮੇਡੇ ਰਾਸਤੇ
੫. ਆਖਰੀ ਦਾਵ
੬. ਅਪਨੇ ਖਿਲੌਨੇ
੭. ਭੁੱਲੇ ਵਿਸਰੇ ਚਿੜ੍ਹੇ
੮. ਵਹ ਫਿਰ ਨਹੀਂ ਆਈ
੯. ਸਾਮਰਥਧ ਐਂਡ ਸੀਮਾ
੧੦. ਥਕੇ ਪਾਂਵ
੧੧. ਰੇਖਾ
੧੨. ਸੀਧੀ ਸੱਚੀ ਬਾਤੇ
੧੩. ਸਚਹਿ ਨਚਾਵਤ ਰਾਮ ਗੋਸਾਈ
੧੪. ਪੁਸ਼ਨ ਐਂਡ ਮਰੀਚਿਕਾ
੧੫. ਯੁਵਰਾਜ ਚੂੜਾ
੧੬. ਪੁੱਲ (ਆਤਮਕਥਾਪਰਕ ਨਾਵਲ)
੧੭. ਚਾਣਕਯ

## ਨਿਬੰਧ, ਸੰਸਮਰਣ ਅਤੇ ਹੋਰ

੧. ਹਮਾਰੀ ਉਲਝਨ
੨. ਧੋ ਸਾਤ ਐਂਡ ਹਮ
੩. ਸਾਹਿਤਯ ਕੀ ਮਾਨਤਾਏਂ
੪. ਅਤੀਤ ਕੇ ਗਰਤ ਸੇ
੫. ਸਾਹਿਤਯ ਕੇ ਸਿਧਾਂਤ ਤਥਾ ਰੂਪ

ਆਪਣੀਆਂ ਲੀਲਾਵਾਂ ਨਾਲ ਹੈਰਾਨ ਤੇ ਆਚੰਭਤ ਹੋਇਆ,  
ਅਰਪਿਤ ਮੇਰੀ ਭਾਵਨਾ ਇਸ ਨੂੰ ਸਵੀਕਾਰ ਕਰੋ।

ਅਰਪਿਤ ਹੈ ਮੇਰਾ ਕਰਮ ਇਸ ਨੂੰ ਸਵੀਕਾਰ ਕਰੋ।  
ਕੀ ਪਾਪ ਤੇ ਕੀ ਪੁੰਨ ਇਸ ਨੂੰ ਤੁਸੀਂ ਹੀ ਜਾਣੋ,  
ਕਰਮ ਕਰਨਾ ਹੀ ਪੈਂਦਾ, ਸਿਰਫ ਇਹੋ ਜਾਣਦੇ ਹਾਂ ਅਸੀਂ।  
ਆਕਾਸ਼ ਤੁਹਾਡਾ ਤੇ ਇਹ ਸਾਰੀ ਧਰਤੀ ਵੀ ਤੁਹਾਡੀ,  
ਟਿਨਾਂ ਸਾਹਾਂ ਨੂੰ ਜੀਣ ਵਾਲੇ ਵੀ ਤੁਸੀਂ ਹੋ।

ਤੇਰੇ ਵਿਚ ਇਹੁਂ ਹੱਥਾਂ ਦੀ ਨਿਰਬਲਤਾ ਅਤੇ ਸ਼ਕਤੀ,  
ਪੈਰਾਂ ਦਾ ਗੁਣ ਚਲਣਾ ਸਮਝ ਕੇ ਮੈਂ ਚਲਿਆ,  
ਇਹ ਦਿਸ਼ ਰਚੇ, ਤੁਸੀਂ ਮੈਨੂੰ ਵੀ ਉਹੀ ਦਿਸ਼ਾਈ ਦਿੱਤੀ,  
ਮੈਂ ਕੀ ਜਾਣਾ ਸੱਚ ਅਤੇ ਛਲਨਾ ਕੀ ਹੈ।

ਉਪਜਾਊਣਾ ਅਤੇ ਬਿਨਸਾਊਣਾ ਤੁਹਾਡਾ ਹੀ ਗੁਣ ਹੈ,  
ਇਹੁਂ ਸੀਮਾਵਾਂ ਦੀ ਕੁਠਾ ਤੇਰੇ ਵਿਚ ਹੀ ਹੈ,  
ਨਿਜ, ਅਸਫਲਤਾ ਅਤੇ ਸਫਲਤਾ ਤੋਂ ਪ੍ਰੋਤੋਤ ਹੈ,  
ਅਰਪਿਤ ਹੈ ਮੇਰਾ ਕਰਮ ਇਸ ਨੂੰ ਸਵੀਕਾਰ ਕਰੋ।

ਅਰਪਿਤ ਮੇਰਾ ਅਸਤਿਤਵ ਇਸ ਨੂੰ ਸਵੀਕਾਰ ਕਰੋ।  
ਰੰਗਾਂ ਦੀ ਸੁਸ਼ਮਾ ਰੱਚ ਕੇ ਮਧੂ ਰੁੱਤ ਜਲ ਜਾਂਦੀ ਹੈ,  
ਖੁਸ਼ਬੂ ਬਿਖਰਾ ਕੇ ਫੁੱਲ ਮਿਟੀ ਵਿਚ ਮਿਲ ਜਾਂਦਾ ਹੈ,  
ਬੱਦਲ ਬਰਸ ਕੇ ਧਰਤੀ ਦੀ ਪਿਆਸ ਬੁਝ ਜਾਂਦਾ ਹੈ,  
ਚਟਾਨਾਂ ਨਾਲ ਟਕਰਾ ਕੇ ਵੀ ਨਿਰੰਤਰ ਗਾਉਂਦਾ ਹੈ।

ਤੂੰ ਹੀ ਤਾਂ ਪਾਗਲਪਨ ਦਾ ਸੰਗੀਤ ਦਿਤਾ,  
ਕਰੁਣਾ ਬਣਕੇ ਗਲਣਾ ਤੁਸੀਂ ਮੈਨੂੰ ਸਿਖਾਇਆ,  
ਤੁਸੀਂ ਹੀ ਮੈਨੂੰ ਇਥੇ ਮਿਟੀ ਚੇਂ ਮਮਤਾ ਦਿੱਤੀ,  
ਰੰਗਾਂ ਵਿਚ ਜਲਣਾ ਮੈਂ ਤੇਰੇ ਤੌਰੀਂ ਹੀ ਸਿੱਖਿਆ।

### ਪਰਿਸ਼ਿਸ਼ਟ III

## ਚੋਣਵੀਂ ਕਵਿਤਾ

(ਸ੍ਰੀ ਭਗਵਤੀਚਰਣ ਵਰਮਾ ਦੇ ਬਹੁਰੰਗੀ ਸਾਹਿੰਤ ਵਿਚੋਂ ਪ੍ਰਤਿਨਿਧ ਅੰਸ਼ਾਂ ਦਾ ਸੰਕਲਨ  
ਇਕ ਵੇਖਰੀ ਪੁਸਤਕ ਦਾ ਆਕਾਰ ਗ੍ਰਹਿਣ ਕਰ ਸਕਦਾ ਹੈ। "ਅਰਪਿਤ ਮੇਰੀ ਭਾਵਨਾ" ਨਾਮਕ  
ਪੁਸਤਕ ਵਿਚ ਅਜਿਹਾ ਸੰਕਲਨ ਪਹਿਲਾਂ ਹੀ ਉਪਲਬਧ ਹੈ।)

### ਸਮਰਪਣ

ਅਰਪਿਤ ਮੇਰੀ ਭਾਵਨਾ ਇਸਨੂੰ ਸਵੀਕਾਰ ਕਰੋ।

ਤੁਸੀਂ ਮੇਰੇ ਮਨ ਨੂੰ ਗਤੀ ਦਾ ਸੰਘਰਸ਼ ਦਿਤਾ,  
ਸੁਪਨਿਆਂ ਦੀ ਛਵੀਂ ਨੂੰ ਇੰਦਰਜਾਲ ਦਾ ਸੰਮੇਹਨ,  
ਤੁਸੀਂ ਅੱਖੀਆਂ ਵਿਚ ਅੱਖਤੁਆਂ ਕੀ ਸਿੱਖਾਈ ਰਚੀ,  
ਅਤੇ ਹੋਠਾਂ ਨੂੰ ਮਿੱਠੀ-ਮਿੱਠੀ ਮੁਸਕਾਨ ਦਿੱਤੀ ਹੈ।

ਮੁਸ਼ਕੀ ਅਤੇ ਆਸ ਤੁਹਾਡੇ ਹੀ ਅੰਗ ਹਨ,  
ਤੁਸੀਂ ਹੀ ਮਾਰੂਥਲ ਤੇ ਪਿਆਸ ਦੀ ਸਿਰਜਣਾ ਕੀਤੀ,  
ਤੁਸੀਂ ਮੇਰੀ ਸੱਤਾ ਨੂੰ ਸਰਾਪ ਬਣਾ ਕੇ,  
ਪੈਰ-ਪੈਰ ਤੇ ਮਿੱਟਣ ਦਾ ਵਰਦਾਨ ਦਿਤਾ।

ਮੈਂ ਹੱਸਿਆ ਤੁਹਾਡੇ ਹੱਸਣ ਦੇ ਇਸ਼ਾਰਿਆ 'ਤੇ,  
ਮੈਂ ਰੇਇਆ ਢਾਹੀ ਮਾਰ ਤਿਉੜੀਆਂ ਦੇ ਇਸ਼ਾਰਿਆ 'ਤੇ,

ਊਸ ਗਿਆਨ ਅਤੇ ਭਰਮ ਵਿਚ ਹੀ ਤਾਂ ਤੁਸੀਂ ਦੇਤੇਂਹੋ, ਜਿਨ੍ਹਾਂ ਵਿਚੋਂ ਮੈਂ ਉਠਦਾ-ਉਠਦਾ ਛਿੰਗਦਾ ਰਹਿੰਦਾ ਹਾ, ਮੇਰੇ ਰੋਮ-ਰੈਮ ਵਿਚ ਤੁਸੀਂ ਹੋ ਆਸੀਂ ਹੋ ਅਖੰਡ! ਅਰਪਿਤ ਮੇਰਾ ਅਸਤਿਤਵ ਇਸਨੂੰ ਸਵੀਕਾਰ ਕਰੋ।

### ਸਮਰਪਣ

(1)

ਤੂੰ ਅਪਾਰ ਜੋ ਮਾਨਸ ਵਿਚ ਲਹਿਰਾਉਂਦਾ, ਤੂੰ ਅਪਾਰ ਜੋ ਜਨਮ-ਮਰਨ ਤੋਂ ਉਪਰ, ਤੂੰ ਅਪਾਰ ਜਿਸ ਦੀ ਗਤੀ ਲੰਘ ਚੁੱਕੀ, ਹੁਣ ਤੱਕ ਕਿਨੇ ਯੁੱਗ ਕਲਪ ਅਤੇ ਮਨਵੰਤਰ, ਤੂੰ ਅਪਾਰ ਹੈ ਜਿਸ ਦਾ ਵਿਸਤਾਰ ਅਸੀਂਮਤ ਜਿਸ ਦੇ ਅੰਦਰ ਅਣਗਿਣਤ ਕਾਲ ਸੁੱਤੇ ਹਨ, ਤੂੰ ਅਪਾਰ ਹੈ ਜਿਸ ਵਿਚ ਅਸਤਿਤਵ ਸ਼ਾਮਲ ਤੇਰੇ ਉਸ ਅਪਾਰ ਦੋਂ ਮੇਰਾ ਸ੍ਰਵ ਨਿਕਲਿਆ, ਤੂੰ ਭਾਸ਼ਾ ਤੋਂ ਅਪਾਰ ਹੈ, ਤੂੰ ਬਾਣੀ ਤੋਂ ਅਪਾਰ, ਤੂੰ ਕਰੁਣਾਮਈ ਅਸੀਂਮ ਸਕਤੀ, ਤੂੰ ਕਲਿਆਣੀ ਸਿਰਜਣ ਸਕਤੀ।

(2)

ਤੂੰ ਅਪਾਰ ਹੈ ਜਿਸ ਤੋਂ ਅਣਗਿਣਤ ਗ੍ਰਹਿ-ਉਪਗ੍ਰਹਿ ਬਣ-ਬਣ ਕੇ ਫਿਰ ਉਸ ਵਿਚ ਵਿਲੀਨ ਹੋ ਜਾਂਦੇ, ਜਿਸ ਵਿਚ ਮਿਲਦੇ-ਸਾਰ ਹੀ ਇਕ ਰੂਪ ਹੋ ਜਾਂਦੇ ਜੀਵਨ ਦੇ ਸਭ ਵਿਸ਼ਵਾਸ ਅਤੇ ਸਭ ਸੰਸੇ ਇਸ ਸਕਤੀ ਅਤੇ ਸਾਹਸ ਦਾ ਸਰੋਤ ਉਥੇ ਹੀ ਹੈ, ਜਿਥੇ ਸੀਕਾ ਆਦਿ ਜਨਮ ਲੈਂਦੇ ਰਹਿੰਦੇ, ਉਸ ਤੂੰ ਅਪਾਰ ਵਿਚ ਅਹੰਕਾਰ ਹੈ ਮੇਰਾ ਦੇਤਨਾ ਅਤੇ ਨੀਦ ਜਿਸ ਦੇ ਆਯੋ, ਸਾਰੀ ਕਲਪਨਾ ਉਸ ਦੀ ਗਤੀ, ਸਾਰੀ ਭਾਵਨਾ ਉਸ ਦਾ ਸਤ, ਤੂੰ ਉਹ ਅਪਾਰ ਹੈ ਸ਼ਾਖਸਤ, ਤੂੰ ਉਹ ਅਪਾਰ ਹੈ ਅਪ੍ਰੱਤੱਖ।

(3)

ਮੇਰੇ ਅੰਦਰ ਜੋ ਸੰਘਣਾ ਹਨੌਰਾ ਹੈ, ਉਸ ਦੋਂ ਰੋਜ਼ਾਨਾ ਪ੍ਰਕਾਸ਼-ਰੋਧਾਵਾਂ ਪ੍ਰਸ਼ੁਟਿਤ ਹੁੰਦੀਆਂ ਹਨ ਇਹ ਅਨੇਕ ਰੰਗ, ਇਹ ਅਨੇਕ ਵਰਸ਼ ਜਿਨ੍ਹਾਂ ਤੋਂ ਮੇਰੇ ਸੈਕੜੇ ਮਿਠੇ ਦਰਦ ਤੈਰ-ਉਡਰਾ ਰਹੇ ਹਨ ਜੋ ਕੁਝ ਹੈ- ਉਸੇ ਸਮੇਂ ਤੱਕ ਸੌਚ ਕਿ ਜਦ ਤੱਕ ਸੌਂਹਾ- ਉਸ ਵਿਚ ਮੇਰੀ ਗਤੀ, ਮੇਰੀਆਂ ਸਭ ਆਸਥਾਵਾਂ, ਜੇਕਰ ਦ੍ਰਿਸ਼ਟੀ-ਦੇਸ਼ ਹੈ ਇਹ ਵਿਸ਼ਵਾਸ਼ਾਂ ਦਾ ਰਾਹ ਤਾਂ ਦ੍ਰਿਸ਼ਟੀ-ਥੇਥ ਹੈ, ਰਾਹ ਦੀਆਂ ਸਭ ਰੁਕਾਵਟਾਂ। ਮੇਰੀ ਸੀਮਾ ਹੈ, ਪਰ ਹਨੌਰਾ ਅਸੀਂਮਤ ਹੈ, ਅਸਫਲਤਾ ਅਤੇ ਸਫਲਤਾ, ਇਸ ਹਨੌਰੇ ਦਾ ਅਪਾਰ ਭਰਮ ਹੈ।

### ਬੱਦਲ

(1)

ਕਿਸ ਉਮੰਗ ਤੋਂ ਪ੍ਰੇਰਤ ਹੋ ਕੇ ਖਾਲੀ ਆਕਾਸ਼ ਤੇ ਪਿਰ ਆਈ ਹੋ ਕਾਲੀ ਘਟਾ ਤੂੰ ਗਰਜ-ਗਰਜ ਕੇ ? ਭੀਮ ਤੇਰਾ ਨਾਦ ਧੀਰ, ਗੰਭੀਰ, ਤਿਅੰਕਰ- ਹਿਲ ਜਾਂਦੇ ਹਨ ਪਰਬਤ, ਕੰਬ ਉਠਦੇ ਹਨ ਅੰਬਰ। ਹੋ ਹਵਾ ਦੇ ਪ੍ਰਕਲ ਬੁੱਲੇ, ਹੋ ਹਵਾ ਦੇ ਨਾਦ, ਪ੍ਰਕਿੜੀ ਦੇ ਵਿਅੰਗਮਈ ਅਵਸਾਦ। ਟੁਕੇ, ਬਰਸੇ ਬਰਸੇ ਦਿਨ - ਰਾਤ। ਢੱਕ ਲਵੇ ਨਿਰਦਈ ਆਕਾਸ਼। ਰੁਕੇ ਬਣ ਜਾਓ ਅੰਪਕਾਰ। ਮਿਟਾ ਦੇਵੇ ਪਲ ਵਿਚ ਸਾਰਾ ਪ੍ਰਕਾਸ਼। ਰੁਕੇ, ਹੈ ਅੱਜ ਕੈਰਵੀ ਨ੍ਹੂਤ, ਇਧਰ ਹੈਵੇ ਨਾਸ। ਇਸ ਵਿਨਾਸ ਦੇ ਮਹਾਂਗਰਤ ਵਿਚ ਝੁੱਬ ਜਾਏ ਸੰਸਾਰ ਅਤੇ ਲੇਪ ਹੋ ਜਾਵੇ ਉਸ ਵਿਚ ਸੋਗੀ ਹਾਹਕਾਰ। ਜਲ ਹੀ ਜਲ ਹੋਵੇ, ਉਥਲ ਪੁਥਲ ਹੋਵੇ, ਬਣੇ ਕਾਲ ਸਾਕਾਰ। ਬਰਸੇ! ਬਰਸੇ! ਘਣੇ ਬੱਦਲੇ, ਮਹਾ-ਪ੍ਰਲੇ ਦੀ ਧਾਰ।

(2)

ਹੋ ਅਸ਼ਾਂਤੀ ਦੇ ਵੇਗ ! ਸਮੁੰਦਰ ਦੇ ਦਿਲੋਂ ਉਠਕੇ  
ਕਿਥੇ ਚੱਲੇ ਤੁਸੀਂ ਅੱਜ ਪ੍ਰਕਿੜੀ ਦੇ ਪ੍ਰਭਲ ਬਾਵਰੇਲੇ ਬਣ ਕੇ ?  
ਤੁਰ ਜਾਂਦੇ ਹਨ ਨਦੀ ਨਾਲੇ ਅਤੇ ਛਿਗਦੇ ਹਨ ਦਰੱਖਤ,  
ਵਿਸ਼ਵ ਸਥਿਰ ਹੋ ਜਾਂਦਾ ਹੈ ਭਾਵੀ - ਭੈਂ ਤੋਂ ਡਰ ਕੇ।  
ਹੋ ਨਿਰੰਤਰ ਪ੍ਰਵਾਹ ? ਪ੍ਰਕਿੜੀ ਦੇ ਨਿਰਥਾਪ ਸੈਤ,  
ਹਨੋਰੇ ਦੇ ਕਾਲੇ ਅਭਿਸਾਰ !  
ਧੀਹੀ ਦੇਰ ਲਈ ਤੁਕੇ, ਅੱਜ ਤੁਸੀਂ ਸੁਣ ਲਵੇ  
ਪੜਕਦੀ ਹੋਈ ਧਾਰਾ ਦੀ ਗੱਲ।  
ਇਥੇ ਹੋ ਸਦਾ ਭਰਮ ਦਾ ਰਸ਼ਾ  
ਇਥੇ ਆਪਣੇ ਹੀ ਲਾਉਂਦੇ ਘਾਤ  
ਇਥੇ ਹੋਠਾਂ ਹੋਠਾਂ ਪ੍ਰਤਿਕਾਲ  
ਕੁਦਨ ਹੀ ਕੁਦਨ ਇਥੇ ਦਿਨ-ਰਾਤ।  
ਭਰੋ ਹੋਏ ਹੋ ਖੁਦ ਹੀ ਤੁਸੀਂ ਪ੍ਰਤਨ ਸਾਕਾਰ,  
ਪਰ ਅਸਹਾਈ ਕਾਇਰ ਜੋਗ ਨੂੰ ਆਪਣੇ ਦੁੱਖ ਦਾ ਤਾਰ।  
ਤੁਸੀਂ ਵਿਰੋਧ ਦੀ ਮੁਰਡੀ ਅਤੇ ਅਸੀਂ ਕਤੁਣਾ ਦੇ ਰੰਡਾਰ  
ਤੋਂ ਗਡੋਂ ਤਾਂ ਰੇ ਲੋਟਾ ਤੂੰ ਅਥਰੂ ਦੇ-ਚਾਰ,

(3)

ਕਿਸ ਵਿਰੋਧ ਦੀ ਅੱਗ ਲੈ ਕੇ ਪਾਣੀ ਦੇ ਦਿਲ ਵਿਚ  
ਚਲੇ ਜਾ ਰਹੇ ਹੋ ਪਾਗਲ ਜਿਹੇ ਬਣੇ ਦੇਵਤਿਆਂ ਦੀ ਨਗਰੀ ਚ ?  
ਜਗਾ ਠਹਿਰ ਕੇ, ਉਤਰ ਆਵੇ ਤੁਸੀਂ ਇਸ ਧਰਤੀ 'ਤੇ,  
ਤੁਰ ਦੇਵੇ ਆਪਣਾ ਵੇਗ ਸਾਡੇ ਕਠੋਰ ਹਿਰਦੇ ਵਿਚ।  
ਹੋ ਕੁਝੀ ਦੀ ਮੁਰਡੀ, ਕੁਝੀ ਦੀ ਜਲਦੀ ਲੋਅ !  
ਧਰਮ ਦੇ ਤੌਜ਼, ਕਰਮ ਦੀ ਚਾਲ !  
ਸਾਡਾ ਸੁਕਿਆ ਜਿਹਾ ਸੰਸਾਰ -  
ਨੀਦ ਦੀ ਇਕ ਪਰਲੇ ਅਪਾਰ,  
ਮੇਹ ਦਾ ਘੇਰਾ, ਸੁਪਹਿਲਾਂ ਦਾ ਜਾਲ  
ਸੂਨਪ-ਸੂਨਪ ਜਿਹਾ, ਪਤਨ ਦਾ ਅੰਤ,  
ਸਮੁੰਦਰ ਦੇ ਹਿਰਦੇ ਵਿਚ ਵਿਆਪਤ

ਬੁਲਭੁਲੇ ਵਾਂਗ ਇਹ-ਪਲ ਤਰ ਦਾ ਉਤਾਰ।  
ਇਹ ਵਿਚ ਮਿਲ ਕੇ ਤੜਫ ਉਠੇ ਤੁਸੀਂ ਬਗਾਵਤ ਦੇ ਤੁਹਾਲ,  
ਹਿਲ ਜਾਵੇ ਆਕਾਸ਼ ਪਲਕ ਵਿਚ ਪਲਟ ਜਾਏ ਪਾਤਾਲ।  
ਉਠੇ ਆਕਾਸ਼ 'ਤੇ, ਹੋ ਘਣੇ ਬੱਦਲੇ ਬਣ ਕੇ ਰੂਪ ਵਿਸ਼ਾਲ।  
ਸ਼ਾਂਤ ਵਾਤਾਵਰਣ ਵਿਚ ਫੈਲ ਫੈਲ ਕੇ ਬਣੇ ਵਿਜੈ ਦੀ ਮਾਲਾ।

(4)

ਹੋਰ ਬਰਸੇ ! ਪਿਆਸ ਪੈਛੀ ਕਹੋ ਹੈ ਕੇ ਪ੍ਰੇਸ਼ਾਨ  
ਤੜਫ ਰਿਹੈ ਇਥੇ ਪਿਆਸ ਮਾਰੂਬਲ,  
ਤੁਕੋ ! ਅਰੇ ਓ ਤੁਕੋ ਹਵਾ ਦੇ ਚੰਚਲ ਬੁੱਲੇ !  
ਤੁਕੇ, ਤੁਮ ਕੇ ਕੁਕੇ ਤੁਸੀਂ ਦੇ ਉਪਰ ਕਾਲੇ ਬੱਦਲੇ !  
ਦੁੱਖ ਹਰਨ ਲਈ ਆਵੇ ਤੁਸੀਂ ਬਣ ਕੇ ਉਲਕਾਪਾਤ,  
ਬਣੈ ਪ੍ਰਤਿਹਿਸਾ ਦੇ ਪ੍ਰਤਿਘਾਤ।  
ਆਕਾਸ਼ 'ਤੇ ਘਿਰ ਘਿਰ ਕੇ ਮੰਡਲਾਓ  
ਸਾਡੇ ਉਪਰ ਅੱਜ ਜੇਰ ਨਾਲ ਬਰਸੇ  
ਛੁੱਖੀ ਹਿਰਦੇ ਨੂੰ ਕਰੋ ਸ਼ਾਂਤ ।  
ਨਾਸ ਦਾ ਸਾਜ਼ ਬਣਕੈ  
ਅੱਜ ਫਿਰ ਤਾਂਡਵ ਨ੍ਹੂਤ ਹੋਵੇ  
ਅਤੇ ਮਹਾਂਕਾਲ ਅਪਣਾ ਵਿਆਜ ਚੁਕਾ ਲਵੇ ।  
ਨਸਟ-ਕੁਸਟ ਪ੍ਰਸਾਦ ਪਵੇ ਅਤੇ ਸੰਸਾਰ ਚ ਪਾਣੀ ਹੀ ਪਾਣੀ ਹੋਵੇ  
ਸੂਨਯ ਕਰ ਦਿਹਾ ਹੈ ਪਾਗਲ-ਜਿਹੀਆਂ ਲਹਿਰਾਂ ਦਾ ਅਭਿਸਾਰ।  
ਹੋਠਾਂ ਉਪਰ ਜਲ ਹੀ ਜਲ ਹੋਵੇ, ਐ ਜਲ ਦੇ ਉਦਮਾਰ!  
ਬਰਸੇ! ਬਰਸੇ ਘਣੇ ਬੱਦਲੇ, ਮਹਾਂ-ਪ੍ਰਲੇ ਦੀ ਧਾਰ!

ਦੇਸਤ ਵਕਤ ਹੈ ਬਹੁਤ ਬੁਰਾ

ਦੇਸਤ ਵਕਤ ਹੈ ਬਹੁਤ ਬੁਰਾ  
ਤੁਸੀਂ ਕੱਟਪਟ ਘਰ ਹੀ ਰੱਖ ਆਵੇ  
ਜੇ ਬਗਲ ਚ ਲਈ ਫਿਰਦੇ ਹੋ ਛੁਗਾ।  
ਦੇਸਤ ਵਕਤ ਹੈ ਬਹੁਤ ਬੁਰਾ।

ਇਹ ਸਾਨੂੰ ਪਤਾ ਹੈ ਕਿ ਮੈਂਹ ਚ  
ਰਾਮ ਨਾਮ ਹੈ ਬਹੁਤ ਭਲਾ,  
ਰਾਮ ਨਾਮ ਤੇ ਕੱਟਦਾ ਰਹਿੰਦਾ  
ਹੈ ਭਗਤਾਂ ਦਾ ਰੋਜ਼ ਗਲਾ।

ਪਰ ਇਹ ਸੱਕ ਦਾ ਦਾਨਵ  
ਫੈਲ ਗਿਆ ਹੈ ਜਗਾ ਜਗਾ  
ਹਰਿਦੁਆਰ ਹੋਵੇ ਜਾਂ ਪ੍ਰਯਾਗ  
ਭਾਵੋਂ ਕਾਸ਼ੀ ਹੋਵੇ, ਜਾਂ ਮਥੁਰਾ।

ਮੇਰੀ ਮੰਨੇ ਛੱਲ-ਪ੍ਰੰਪਚ ਦਾ  
ਟੁੱਟ ਰਿਹਾ ਹੈ ਤਾਲਮੇਲ  
ਕਿਤੇ ਤੁਹਾਡੀਆਂ ਹੀ ਆਂਤੜੀਆਂ ਵਿੱਚ  
ਉਤਰ ਨਾ ਜਾਏ ਇਹੀ ਛੁਠਾ?  
ਦੇਸਤ ਵਕਤ ਹੈ ਬਹੁਤ ਬੁਰਾ।

ਮੈਂ ਮਹਾਨ ਹਾਂ - ਰਾਮ ਕਹੋ

ਮੈਂ ਮਹਾਨ ਹਾਂ - ਰਾਮ ਕਹੋ।  
ਅਟਕ ਰਿਹੈ ਕਿਉਂ, ਕਿਸ ਨਾਲ, ਕਿਸ ਤਰ੍ਹਾਂ,  
ਕੀ ਤੁਹਾਡਾ ਕੰਮ ? ਕਹੋ,  
ਮੈਂ ਮਹਾਨ ਹਾਂ - ਰਾਮ ਕਹੋ।

ਉੱਜ ਤਾਂ ਪੂਰੇ ਦਾਅ-ਪੇਚ ਵਿੱਚ  
ਤੁਸੀਂ ਤਾਂ ਭੁਸ਼ਲ ਖਿਡਾਰੀ ਹੋ।  
ਤੁਸੀਂ ਸੱਚ ਪਹਿਲਾਂ ਹੀ ਦੇਖ ਲੈਂਦੇ ਹੋ,  
ਲੈਂਦੇ ਦੇਖ ਪਿਛਾੜੀ ਹੋ।  
ਚਾਰ ਦਿਨਾਂ ਦਾ ਅਨੁਭਵ ਲੈ ਕੇ  
ਕੈਣ ਬਣਿਆ ਹੁਸ਼ਿਆਰ ਇਥੇ,  
ਜੀਵਨ ਦੀ ਮੇਜ਼-ਮਸਤੀ ਵਿਚ  
ਤੁਸੀਂ ਤਾਂ ਬਹੁਤ ਅਨਾਜੀ ਹੋ।

ਕਿਤੇ ਫਸ ਗਏ ਹੋਵੇਗੇ ਆਖਿਜ਼,  
ਜੁਥਾ ਕਹੋ ਜਾਂ ਸ਼ਾਮ ਕਹੋ,  
ਮੈਂ ਮਹਾਨ ਹਾਂ ਰਾਮ ਕਹੋ।

ਉਤਰਿਆ ਹੋਇਆ ਤੁਹਾਡਾ ਚਿਹਰਾ,  
ਅੱਖਾਂ ਵੀ ਨੇ ਭਰੀਆਂ-ਭਰੀਆਂ,  
ਕੁਝ ਤਾਰੀ ਹੈ ਰਾਈ ਤੁਹਾਡੀ  
ਤਿਗੜਮ ਵਾਲੀ ਇਹ ਗੰਠੜੀ।

ਰਗੜ ਦਿੱਤਾ ਹੈ ਤੁਹਾਨੂੰ ਕਿਸ ਨੇ?  
ਮੈਨੂੰ ਉਸ ਦਾ ਨਾਮ ਦੱਸੋ-  
ਮੈਨੂੰ ਤੁਹਾਡੇ ਨਾਲ ਹਮਦਰਦੀ ਹੈ,  
ਝੱਟਪਟ ਆਪਣਾ ਕੰਮ ਕਹੈ।

ਬਗਲੇ ਬਣਕੇ ਤੁਸੀਂ ਨਾ  
ਦੇਸਤ ਮੈਨੂੰ ਪ੍ਰਣਾਮ ਕਰੋ।  
ਮੈਂ ਮਹਾਨ ਹਾਂ - ਰਾਮ ਕਹੋ

ਬੈਲਗੱਡੀ

(੧)

ਚਰਮਰ-ਚਰਮਰ-ਚੂੰ-ਚਰਰ-ਮਰਰ  
ਚਲਦੀ ਜਾ ਰਤੀ ਬੈਲਗੱਡੀ।  
ਗਡੀ ਦੇ ਪਾਗਲਪਨ ਤੋਂ ਪੇਰਤ  
ਚਲਦੀ ਰਹਿੰਦੀ ਸ਼੍ਰਿਸ਼ਟੀ ਮਹਾਨ,  
ਜਾਵਾਰ ਤੇ ਚਲਦੇ ਹਨ ਜਹਾਜ਼,  
ਅੰਖਰ ਤੇ ਚਲਦੇ ਹਵਾਈ ਜਹਾਜ਼  
ਧਰਡੀ ਦੇ ਕੈਨੇ-ਕੈਨੇ ਤੇ  
ਰੇਲਾਂ-ਟ੍ਰਾਮਾਂ ਦਾ ਵਿਛਿਆ ਜਾਲ,  
ਦੌੜ ਰਹੀਆਂ ਹਨ ਮੇਟਰਾਂ ਬੱਸਾ  
ਲੈ ਕੇ ਮਾਨਵ ਦਾ ਵਿਸ਼ਾਲ ਗਿਆਨ।

ਪਰ ਇਸ ਪੁਦੇਸ਼ ਵਿਚ ਇਥੇ ਨਹੀਂ  
ਲੰਬੀਆਂ ਉਮੀਦਾਂ, ਤਾਵਨਾਵਾਂ, ਚਾਹਾ,  
ਉਹ ਨੁਥੇ, ਅੱਪਖਾਏ ਕਿਸਾਨ  
ਭਰ ਰਹੇ ਇਥੇ ਖਾਲੀ ਆਹਾ,  
ਨੰਗੇ ਬੱਚੇ, ਚਿਥੜੇ ਪਹਿਨੀ  
ਮਾਤਾਵਾਂ ਜਰਜਰ ਡੇਲ ਰਹੀਆਂ,  
ਹੈ ਇਥੇ ਮਜ਼ਬੂਰੀ ਨਾਚ ਕਰ ਰਹੀ,  
ਮਿਟੀ ਉਡਾਉਂਦੀਆਂ ਹਨ ਰਾਹਵਾਂ।

ਬੀਤੇ ਹੁੰਗ ਦੀ ਪਰਛਾਈ ਜਿਹੀ  
ਬੀਤੇ ਹੁੰਗ ਦਾ ਇਤਿਹਾਸ ਲਈ  
ਕੌਲ੍ਹ ਦੇ ਉਨ੍ਹਾਂ ਉਣੀਂਦੇ ਸੁਪਹਿਆਂ ਵਿਚ  
‘ਅਜ’ ਦਾ ਨਿਰਦਈ ਉਪਹਾਸ ਲਈ,  
ਗੜੀ ਵਿਚ ਕਿਨ੍ਹਾਂ ਸਹੀਆਂ ਦੀ ਜੜ੍ਹਤਾ ?  
ਮਾਨੁਹਿਤ ਕਿਸ ਸਥਿਰਤਾ ਦੀ ਮਾਤਾ ?  
ਆਪਣੀ ਜਰਜਰ ਜਿਹੀ ਛਾਡੀ ਵਿਚ  
ਆਪਣਾ ਜਰਜਰ ਵਿਸ਼ਵਾਸ ਲਈ,  
ਭਰ-ਭਰ ਕੇ ਫਿਰ ਮਿਟਣ ਦਾ ਸੁਰ.  
ਕੰਬ-ਕੰਬ ਜਾਂਦੀ ਜਿਸ ਦੀ ਸਤੰਤ-ਮਤਰ,  
ਹਿੱਲਦੀ-ਡੇਲਦੀ, ਹੋਸਦੀ-ਕੰਬਦੀ,  
ਕੁਛ ਤੁਕ-ਤੁਕ ਕੇ, ਕੁਛ ਕੇਵ ਕੇਵ ਕੇ  
ਚਰਮਰ-ਚਰਮਰ-ਚੂੰ-ਚਰਚ-ਮਰਮ  
ਚਲਦੀ ਜਾ ਰਹੀ ਏਲਗੋਡੀ।

(੨)

ਉਸ ਪਾਸੇ ਦਿਸਹੱਦੇ ਤੋਂ ਬੜ੍ਹਾ ਅੱਗੇ  
ਪੰਜ ਕੇਹ ਦੀ ਦੂਰੀ ਤੇ,  
ਪਰਡੀ ਦੀ ਛਾਡੀ ਤੇ ਫੋਝਿਆਂ ਵਰਗੀ  
ਉਠੇ ਹੋਏ ਹਨ ਕੁਝ ਕੌਚੇ ਘਰ।  
ਮੈਂ ਕਹਿਦਾ ਹਾਂ ਉਨ੍ਹਾਂ ਨੂੰ ਬੇਡਰ,  
ਪਰ ਉਹ ਕਹਿੰਦੇ ਹਨ ਗ੍ਰਾਮ.

ਜਿਸ ਵਿਚ ਹਰ ਰੇਜ਼ ਭਰ ਦਿੰਦੀ ਆਪਣਾ ਮੁੰਦਲਾਪਨ  
ਅਮਛਲਤਾ ਦੀ ਸਵੇਰ-ਸ਼ਾਮ,  
ਪਸੂ ਬਣ ਕੇ ਨਰ ਪਿਸ ਰਹੇ ਇਥੇ,  
ਨਾਰੀਆਂ ਜਣ ਰਹੀਆਂ ਹਨ ਗੁਲਾਮ,  
ਪੇਦਾ ਹੋਣਾ, ਫਿਰ ਮਰ ਜਾਣਾ,  
ਬਸ ਇਹ ਲੋਕਾਂ ਦਾ ਇਕ ਕੇਮ,

ਦੇ ਦਿਨ ਪਹਿਲਾਂ ਇਥੇ ਹੀ ਕੱਟਿਆ ਸੀ  
ਕਣਕ ਦਾ ਇਕ ਛੋਟਾ ਜਿਹਾ ਬੇਤ।  
ਤੁਸੀਂ ਸੁਖੀ ਜਿੰਦਗੀ ਬਿਤਾਉਣ ਵਾਲੇ ਲਾਲ  
ਤੁਹਾਡੀ ਹੈ ਵਿਸ਼ਾਲ ਸਾਨ ਸੈਕਤ- ਵਿਵੇਕ  
ਤੁਸੀਂ ਦੇਖੀਆਂ ਹਨ ਮਾਣ ਭਰੀਆਂ,  
ਮਚਲਦੀਆਂ ਹੋਈਆਂ ਸ੍ਰੀਦਰੀਆਂ ਅਨੈਕ,  
ਤੁਸੀਂ ਭਰੈ-ਪੁਰੇ, ਤੁਸੀਂ ਰਿਸ਼ਟ-ਪੁਸ਼ਟ  
ਹੈ ਤੁਸੀਂ ਸਮਾਂਦਰ ਕਰਤਾ-ਹਰਤਾ,  
ਕੀ ਤੁਸੀਂ ਦੇਖਿਆ ਹੈ ਬੇਲੇ  
ਹਿਲਦਾ-ਡੋਲਦਾ ਇਕ ਪਿੰਜਰ ?

ਉਹ ਉਸ ਦਾ ਹੀ ਬੇਤ ਸੀ, ਜਿਸਨੂੰ  
ਉਸ ਨੇ ਉਨ੍ਹਾਂ ਪਿਛਲੇ ਚਾਰ ਮਹੀਨਿਆਂ ਵਿਚ,  
ਆਪਣੇ ਖੂਨ ਨੂੰ ਸੁਕਾ-ਸੁਕਾ,  
ਭਰ-ਭਰ ਕੇ ਆਪਣੀ ਬੇਵਸ ਆਹ,  
ਤਿਆਰ ਕੀਤਾ ਸੀ, ਅਤੇ ਘਰ ਵਿਚ  
ਵੈਗਣ ਪਤਨੀ ਰਹੀ ਸੀ ਕਰਾਹ।

ਉਸ ਦੇ ਉਹ ਤਿੰਨ ਬੱਚੇ, ਜਿਨ੍ਹਾਂ ਨੂੰ  
ਮਾ-ਬਾਪ ਦਾ ਪਿਆਰ ਨਹੀਂ ਮਿਲਿਆ ਸੀ,  
ਜੇ ਸਨ ਜੀਵਨ ਦੇ ਵਿਅੰਗ, ਪਰ ਉਨ੍ਹਾਂ ਨੂੰ  
ਮਰਨ ਦਾ ਵੀ ਹੱਕ ਨਹੀਂ ਸੀ,  
ਉਹ ਕੁੱਖ ਨਾਲ ਸਨ ਤੜਡ ਰਹੇ  
ਜਿਵੇਂ ਉਹ ਹੋਣ ਨਾਲੀ ਦੇ ਕੀੜੇ,

ਉਹ ਬਿਲਕੁਲ ਘਿਣਾਉਣੇ, ਮਹਾਪਿਤਤ  
ਬੈਨੇ ਕਰੂਪ ਟੇਢੇ-ਮੇਢੇ ।  
ਉਸ ਦਾ ਭੁਟੰਬ ਸੀ ਭਰਿਆ-ਰਤਿਆ  
ਆਹਾਂ ਨਾਲ, ਹਾਹਕਾਰਾਂ ਨਾਲ।  
ਫਾਕਿਆਂ ਨਾਲ ਲੜ-ਲੜ ਕੇ ਹਰ ਦਿਨ,  
ਘੁੱਟ-ਘੁੱਟ ਕੇ ਅੱਤਿਆਚਾਰਾਂ ਨਾਲ,  
ਤਿਆਰ ਕੀਤਾ ਸੀ ਉਸ ਨੇ ਹੀ  
ਅਪਣਾ ਛੋਟਾ ਜਿਹਾ ਇਕ ਖੇਤ ।

ਬੀਬੀ-ਬੱਚਿਆਂ ਤੋਂ ਪੇਹ ਕੇ,  
ਦਾਣਾ-ਦਾਣਾ, ਆਪਣੇ ਵਿਚ ਭਰ  
ਕੁਥੇ ਤੜਫਣ ਜਾਂ ਮਰਨ, ਭਰਿਆਂ  
ਦਾ ਹੀ ਤਾਂ ਭਰਨਾ ਹੈ ਉਸ ਨੇ ਘਰ  
ਧਨ ਦੀ ਦਾਨਵਤਾ ਨਾਲ ਪੀੜਤ  
ਬੇੜਾ ਫਟਿਆ ਹੋਇਆ, ਕਠੇਰ ਸੂਰ  
ਚਰਮਰ-ਚਰਮਰ-ਯੂ-ਚਰਰ-ਮਰਰ  
ਚਲਦੀ ਜਾ ਰਹੀ ਬੇਲਗੱਡੀ ।

(੩)

ਹੈ ਪੰਜ ਕੇਹਾਂ ਤੇ ਇਕ ਨਗਰ,  
ਉਸ ਨਗਰ ਵਿਚ ਇਕ ਹੱਟੀ,  
ਜਿਸ ਵਿਚ ਮਾਨਵ ਦੀ ਦਾਨਵਤਾ  
ਨੇ ਫੈਲਾਇਆ ਹੈ ਆਪਣਾ ਰਾਜ-ਪਾਟ,  
ਸ਼ਾਹੂਕਾਰਾਂ ਦਾ ਭੇਸ ਧਾਰ ਕੇ  
ਉਥੇ ਰਹਿੰਦੇ ਹਨ ਚੋਰ ਅਤੇ ਲੁਟੇਰੇ  
ਹੈ ਸਰਧਾਂ ਨਾਲ ਘਿਰਿਆ ਹੋਇਆ  
ਪਸੂਤਾ ਦਾ ਕਾਲਾ ਠਾਠ-ਬਾਠ ।

ਉਸ ਵਿਚ ਚਾਂਦੀ ਦੇ ਟੁੱਕੜਿਆਂ ਦੇ  
ਬਦਲੇ ਵਿਚ ਲੁੱਟਦਾ ਹੈ ਅਨਜਾ,  
ਉਨ੍ਹਾਂ ਚਾਂਦੀ ਦੇ ਹੀ ਟੁੱਕੜਿਆਂ ਨਾਲ

ਚਲਦਾ ਹੈ ਸਤ ਰਾਜ-ਕਾਜ ।  
ਉਹ ਰਾਜ-ਕਾਜ, ਜੋ ਟਿਕਿਆ ਹੈ  
ਉਨ੍ਹਾਂ ਕੁਥੇ ਕੰਗਾਲਾਂ ਤੇ,  
ਇਨ੍ਹਾਂ ਸਾਮਰਾਜਾਂ ਦੀ ਨੀਂਹ ਉਸਰੀ  
ਹੈ ਤਿਲ ਤਿਲ ਮਿਟਣੇ ਵਾਲਿਆਂ ਤੇ ।

ਉਹ ਵਪਾਰੀ ਉਹ ਜ਼ਿੰਮੀਦਾਰ,  
ਉਹ ਹਨ ਲੱਛਮੀ ਦੇ ਪਰਮ ਭਗਤ,  
ਉਹ ਹਨ ਮਾਸਾਹਾਰੀ ਸੂਦਕੇਰ,  
ਪੀਂਦੇ ਮਨੁੱਖ ਦਾ ਗਰਮ ਰਕਤ ।

ਇਸ ਰਾਜ-ਕਾਜ ਦੇ ਉਹੀ ਸਤੰਤ,  
ਉਨ੍ਹਾਂ ਦੀ ਧਰਤੀ, ਉਨ੍ਹਾਂ ਦਾ ਹੀ ਧਨ,  
ਐਸ ਅਤੇ ਆਰਾਮ ਉਨ੍ਹਾਂ ਦੇ,  
ਅਤੇ ਉਨ੍ਹਾਂ ਦੇ ਸਵਰਗ ਘਰ ।

ਉਸ ਵੱਡੇ ਨਗਰ ਦਾ ਰਾਗ-ਰੰਗ  
ਹੱਸ ਰਿਹਾ ਨਿਰੰਤਰ ਪਾਗਲ-ਵਾਂਗ,

ਉਸ ਪਾਗਲਪਨ ਨਾਲ ਹੀ ਪੀੜਤ  
ਨਿਰੰਤਰ ਹੋ ਰਹੇ ਹਨ ਸਾਰੇ ਪਿੰਡ

ਚਾਂਦੀ ਦੇ ਟੁੱਕੜਿਆਂ ਵਿਚ ਵਿਲਾਸ  
ਚਾਂਦੀ ਦੇ ਟੁੱਕੜਿਆਂ ਵਿਚ ਹੈ ਬਲ,  
ਇਨ੍ਹਾਂ ਚਾਂਦੀ ਦੇ ਹੀ ਟੁੱਕੜਿਆਂ ਵਿਚ  
ਸਭ ਧਰਮ-ਕਰਮ, ਸਭ ਚਹਿਲ-ਪਹਿਲ ।  
ਇਨ੍ਹਾਂ ਚਾਂਦੀ ਦੇ ਹੀ ਟੁੱਕੜਿਆਂ ਵਿਚ  
ਹੈ ਮਾਨਵ ਦਾ ਅਸਤਿਤਵ ਵਿਡਲ ।

ਚਾਂਦੀ ਦੇ ਟੁੱਕੜਿਆਂ ਨੂੰ ਲੈਣ  
ਹਰ ਰੇਜਾ ਪਿਸ ਕੇ, ਕੁਥੇ ਮਰ ਕੇ  
ਬੇਲਗੱਡੀ ਤੇ ਲੱਦਿਆ ਹੋਇਆ

ਚਲਿਆ ਜਾ ਰਿਹਾ ਮਾਨਵ ਜਰਜਰ,  
ਹੈ ਉਸ ਨੇ ਚੁਕਾਉਣਾ ਸੂਦ ਕਰਜ਼,  
ਹੈ ਉਸ ਨੇ ਚੁਕਾਉਣਾ ਆਪਣਾ ਕਰ,  
ਸਿੰਨਾ ਖਾਲੀ ਹੈ ਉਸ ਦਾ ਘਰ  
ਓਨਾ ਖਾਲੀ ਉਸ ਦਾ ਅੰਦਰ।

ਹੇਠਾਂ ਜਲਣ ਵਾਲੀ ਪ੍ਰਿਥਮੀ  
ਉਪਰ ਜਲਣ ਵਾਲਾ ਅੰਬਰ,  
ਅੇਹ ਕਠਨ ਕੁਖ ਦੀ ਜਲਣ ਲਈ  
ਨਰ ਬੈਠਾ ਹੈ ਬਣ ਕੇ ਪੱਥਰ।  
ਪਿੜ੍ਹੇ ਹੈ ਪਸੂਡਾ ਦਾ ਥੰਡਰ  
ਦਾਨਵਤਾ ਦਾ ਸਾਹਮਣੇ ਨਗਰ,  
ਮਾਨਵ ਦਾ ਕਮਜ਼ੋਰ ਪਿੰਜਰ ਲਈ।

ਚਰਮਰ-ਚਰਮਣ-ਚੁੰ-ਚਰਰ-ਮਰਰ  
ਚਲਦੀ ਜਾ ਰਹੀ ਬੈਲਗੋਡੀ।

### ਕਰਣ

**ਸਮੂਹ ਗਾਨਾ :** ਵੀਰ ਅਤੇ ਯਸ਼ਸਵੀ ਕਰਣ ਪੂਜਾ ਤੋਂ ਉਠਿਆ ਹੈ  
ਬ੍ਰਾਹਮਣੇ ਆਓ, ਤੁਸੀਂ ਦਾਨ ਲਉ, ਦਾਨ ਲਉ।  
ਆਓ ਹੈ ਨਿਰਥਲ ਆਓ ਹੈ ਬੈਸਹਾਰਾ

ਅਪਣੇ ਦੁੱਖ ਦਰਦ ਤੋਂ ਇਥੇ ਤੁਸੀਂ ਮੁਕਤੀ ਲਓ।

**ਕਰਣ :** ਕੈਣ ! ਅਜੇ ਤਕ ਖੜੀ ਹੋਈ ਤੂੰ ਕੈਣ ਹੈ ?  
ਤੂੰ ਬੁੱਢੀ, ਛਾਇਆ ਬਣ ਕੇ, ਪ੍ਰਿਘਟ ਲਈ ਹੋਈ,  
ਸੁੱਕੀ ਜਿਹੀ, ਕੰਬਦਾ ਸਰੀਰ, ਡਰ ਨਾਲ, ਭਰੀ,  
ਮੌਰੀ ਆਪਣਾ ਦਾਨ, ਕਿਉਂ ਹੈ ਮੈਨ ਖੜੀ ?

**ਵਾਚਕ :** ਬੁੱਢੀ ਦਾ ਪ੍ਰਿਘਟ ਹੱਟ ਗਿਆ ਖੁਦ ਹੀ  
ਬੈਰੰਗ ਦਿਹਗ, ਬਰਫ ਵਾਂਗ ਮੁਰਝਾਇਆ ਰੋਇਆ |  
ਭਰੀਆਂ ਹੋਈਆਂ ਸਨ ਅੱਖੀਆਂ ਅਤੇ ਬੇਸੁਧ  
ਦੇਖ ਰਹੀ ਸੀ ਰਿਤ ਤੇਜਸਵੀ ਕਰਣ ਨੂੰ।

**ਕਰਣ :** ਹੇ ਰਾਜਾਮਤਾ, ਸਮਰਥ ਕੁੰਤੀ ਇਥੋ  
ਸੂਤ ਪੁੱਤਰ ਤੋਂ ਲੈਣ ਆਈ ਦਾਨ ਹੈ  
ਮਹਾਸਮਰ ਤੋਂ ਪਹਿਲਾਂ ! ਮੌਰੀ ਦੇਵੀ, ਤੁਸੀਂ  
ਹਾਜ਼ਰ ਹੈ ਇਹ ਕਰਣ ! ਅੱਜ ਉਹ ਥੇਨ ਹੈ ।

**ਕੁੰਤੀ :** ਮਹਾਸਮਰ ਤੋਂ ਪਹਿਲਾਂ ਇਹ ਮਾਂ ਦਾ ਦਿਲ

ਅਚਾਨਕ ਤਰ ਆਇਆ ਹੈ ਦਾਨੀ ਕਰਣ,  
ਮੈਂ ਪੇਜ ਪਾਂਡਵਾਂ ਦੇ ਪ੍ਰਾਣਾਂ ਦੀ ਭੀਖ ਹੀ ਸੰਗਾਂਗੀ,  
ਬਸ ਮੈਨੂੰ ਦੇ ਦਿਓ ਏਨਾ ਦਾਨ ਤੁਸੀਂ।

**ਕਰਣ :** ਦੇ ਸਕਦਾ ਹਾਂ ਦਾਨ ਦੇਵੀ ਉਸ ਵਸੂਲੂ ਦਾ  
ਜੇ ਸੇਰੀ ਹੈ, ਜਾਂ ਜਿਸ ਤੇ ਮੇਰਾ ਅਧਿਕਾਰ ਹੋਵੇ,  
ਪਰ ਪਾਂਡਵਾਂ ਦੇ ਪ੍ਰਾਣਾਂ ਤੋਂ ਵਸ ਨਹੀਂ,  
ਲੈ ਲਓ ਮੇਰੇ ਪ੍ਰਾਣ ਮੈਨੂੰ ਸਵੀਕਾਰ ਹੈ ।

**ਕੁੰਤੀ :** ਹਾਏ ਕਹਾ ਮੈਂ ਕਿਵੇਂ ਤੈਨੂੰ ਸੌਚ ਇਹ  
ਜੇ ਕਰੂਪ ਹੈ ਜੇ ਕੇਤ੍ਤਾ ਹੈ ਪਰ ਸੌਚ ਹੈ  
ਅੱਜ ਦਾਅ ਜਦ ਪ੍ਰਾਣਾਂ ਦੇ ਹੀ ਲੱਗ ਕਰੋ  
ਕਹਿਣਾ ਹੋਵੇਗਾ ਮੈਨੂੰ, ਕਰਣ ਤੂੰ ਪੁੱਤਰ ਮੇਰਾ।

ਇਕ ਵਾਰ, ਜਦ ਮੈਂ ਬੁਆਰੀ ਸੀ, ਤਦ  
ਅਚਾਨਕ ਰੀ ਪਿੱਚ ਸੂਰਜ ਪ੍ਰਤਿ ਜਾਰੀ,  
ਜਿਸਨੂੰ ਮੇਤਰ ਸ਼ਕਤੀ ਨਾਲ ਸੀ ਬੁਲਾਇਆ ਗਿਆ  
ਸੁਣੈ ਕਰਣ ਤੁਸੀਂ ਉਸ ਹੀ ਸੂਰਜ ਦੇ ਪੁੱਤਰ ਹੈ।

ਲੋਕ-ਲੋਜ ਕਾਰਨ ਫਿਰ ਤੈਨੂੰ ਛੱਡਣਾ ਪਿਆ  
ਸਰਮਿਦੀ ਹੈ ਮੈਂ, ਕਰਣ ਤੋਤੇ ਸਾਹਮਣੇ।  
ਪਰ ਮੈਂ ਮਾਤਾ ਤਾਂ ਹਾਂ, ਭਰਾ ਹਨ ਸਾਰੇ ਪਾਂਡਵ,  
ਜਿਸ ਦੇ ਅੱਜ ਬਣੋ ਹੈ ਦੁਸ਼ਮਣ ਤੁਸੀਂ।

ਕਿਉਂ ਪੀਲੇ ਪੇ ਗਏ ਅਚਾਨਕ ਸਹਿਮ ਕੇ ?  
ਹੈਸਲੇ ਵਾਲੇ ਬਹਾਦਰ ਕਰਣ ਤੁਸੀਂ ਕੁਝ ਕਰੋ  
ਮਾਤਾ ਆਈ ਹੈ ਭਿਖਾਰਨ ਬਣਕੇ ਇਥੇ  
ਮੌਰੀ ਰਹੀ ਉਹ ਦਾਨ, ਪੁੱਤਰ ਨਾ ਚੁੱਪ ਰਹੇ।

**ਕਰਣ :** ਮਾਤਾ ! ਪਹਿੱਤਰ ਮਮਤਾ ਦੀ ਸੰਗਿਆ ਪਰਮ ਪ੍ਰਾਂਥੀ ਹਾਂ ਤੁਸੀਂ ਵਿਅੰਗ ਨਾ ਉਸ ਨਾਲ ਕਰੋ, ਮੈਂ ਹਾਂ ਇਕ ਕਲੰਕ ਮਾਡਰ ਜੋ ਤਿਆਗ ਦਿਤਾ ਹੈ ਉਸ ਨੂੰ ਪੁੱਤਰ ਕਹਿ ਕੇ ਸੰਬੋਧਨ ਨਾ ਕਰੋ ।

ਅਰਜਨ, ਭੀਮ, ਯੁਧਿਸ਼ਟਿਰ ਦੀ ਮਾਤਾ ਸੁਣ,  
ਪੁੱਤਰਾਂ ਦਾ ਹੈ ਰਿਆ ਮੇਹੇ ਬਹੁਤ ਹੀ ਤੈਨੂੰ  
ਨਿਰਲੱਜ ਨਿਜਕਲੰਕ ਇਸ ਕਰਣ ਨੂੰ,  
ਭਿਖਾਰਨ ਬਣਕੇ ਕਰਨ ਆਈ ਸਵੀਕਾਰ ਹੋ ?

ਹੈ ਭਿਖਹੂਆਂ ਦੀ ਮਾਂ ਭੀਖ ਮੰਗਣ ਨੂੰ  
ਦੌੜੀ ਆਈ ਹੈ ਤੂੰ ਡਰ ਕੇ ਆਪਣੇ ਪਾਪ ਤੋਂ।  
ਭੀਮ, ਯੁਧਿਸ਼ਟਿਰ, ਨਕੁਲ ਅਤੇ ਸਹਿਦੇਵ ਦੇ  
ਪ੍ਰਾਣਾਂ ਦੀ ਮੈਂ ਭੀਖ ਦਿੰਦਾ ਹਾਂ ਤੈਨੂੰ ।

ਇਕ ਪਾਰਥ - ਉਹ ਪਾਰਥ ਕਿ ਜੇ ਹੈ ਦੌਪਤੀ  
ਉਸ ਦੀ ਹਿੱਸਾ ਦਾ ਮੂਰਤੀਮਾਨ ਪ੍ਰਤਿਵਿ਷ਟ ਸਿਹਾ।  
ਜਿਸਦੇ ਕਾਰਨ ਇਹ ਪ੍ਰਾਂਥ ਰਚਿਆ ਗਿਆ,  
ਉਸ ਨੂੰ ਨਸ਼ਟ ਕਰਨਾ ਹੀ ਮੇਰਾ ਘਰਮ ਹੈ।

**ਸਲਾਹ :** ਹੈ ਕਰਣ, ਅੱਜ ਮੈਂ ਸਮਝ ਸਕਿਆ ਹਾਂ ਤੈਨੂੰ,  
ਇਹ ਧੂਮਕੇਡੂ ਜਿਹੀ ਗਾਰਮ ਤੇਰੀ ਦੁਸ਼ਮਣੀ  
ਸਵੀਕਾਰ ਕਰੇ ਮੇਰਾ ਸੈਂਸੇ ਨਮਸਕਾਰ  
ਕਿੰਨੀ ਮਹਾਨਤਾ ਭਰੀ ਹੈ ਤੇਰੀ ਨਿਮਰਤਾ।

ਤੁਸੀਂ ਮਾਫ ਕਰੋ ਜੋ ਤਿੱਖੇ ਵਿਅੰਗਾਂ ਨਾਲ  
ਤੇਜ਼-ਰਹਿਤ ਬਣਾਉਣਾ ਚਾਹਿਆ ਸੈਂ ਤੈਨੂੰ,  
ਲੈ ਲਿਆ ਸੀ ਬਚਨ ਪਰਮਰਾਜ ਨੇ ਮੇਰੇ ਤੋਂ  
ਸਾਰਥੀ ਬਣਾਓ ਤੁਸੀਂ ਆਪਣਾ ਜੇਕਰ ਮੈਨੂੰ ।

ਮਾਰਗ-ਦਰਸ਼ਨ ਕਰਦਾ ਰਹਾਂਗਾ ਨਿਜੰਤਰ ਤੇਰਾ  
ਤੁਸੀਂ ਚਲੋ ਪ੍ਰਾਂਥ ਵਿਚ ਜਾਂਦੇ ਅਰਜਨ ਦੇ ਸਾਹਮਣੇ,

ਉਡ ਜਾਣ-ਬੁਡ ਕੇ ਅਪਮਾਨ ਮਹਾਯੋਧ ਦਾ  
ਜੋ ਕੀਤਾ, ਇਸ ਸਾਂਝੇ ਹੈ ਮੈਨੂੰ ਉਸਦਾ ਢੋਖ ।  
ਇਹ ਤੇਜ਼ ਤੇਰਾ ਵਧੇ ਕਿ ਮਿਵੇਂ ਵੱਧਦਾ  
ਦੁਪਹਿਰ ਵੇਲੇ ਦਾ ਸੂਰਜ ਆਕਾਸ਼ ਦੇ ਉਪਰ ?  
ਲੈ ਚਲਦਾ ਹਾਂ ਮੈਂ ਰੱਖ ਅਰਜਨ ਦੇ ਮੌਗੇ  
ਅਪਣੇ ਧਨੁਸ਼ ਤੇ ਆਪਣੇ ਤੀਰ ਲਗਾ ਕੇ।  
(ਦੂਰ ਤੱਕ ਸੰਖਨਾਦ ਦਾ ਸੂਰ ਅਤੇ ਰੱਖ ਚਲਣ ਦੀ ਆਵਾਜ਼)

**ਸਲਾਹ :** ਬਹੁਤ ਦੂਰ ਸੌਨੇ ਦੇ ਕਲਸ ਈਡਿਆਂ ਨਾਲ ਸਜੇ ਹੋਏ,  
ਜੇ ਵੱਖ ਰਹੋ ਹੋ, ਉਹ ਰੱਖ ਹੈ ਅਰਜਨ ਦਾ।  
ਪੀਲੇ ਵਸਤਰ ਪਹਿਨੇ, ਮਧੁਰ ਮੁਸਕਰਾਹਟ ਦੇ ਨਾਲ,  
ਕਿਸ਼ਨ ਖੁਦ ਕਰ ਰਹੇ ਹਨ ਮਾਰਗ-ਦਰਸ਼ਨ ਉਸਦਾ।

ਉਹ ਕਵਚ ਅਤੇ ਕੁੰਡਲ ਨਾਲ ਸੈਡ ਰਿਹਾ ਅਰਜਨ,  
ਹੈ ਦੇਖ ਰਿਹਾ ਇਸ ਪਾਸੇ ਕਿਸ਼ਨ ਦੇ ਵਿਸ਼ਾਰੇ ਤੋਂ,  
ਆ ਗਿਆ ਉਹ ਸਮਾਂ ਕਰਣ, ਜਿਸਦਾ ਤੂੰ  
ਕੀਤਾ ਅੰਖੇ ਹੋ ਕੇ ਜੀਵਨ ਭਰ ਇੰਤਜ਼ਾਰ

ਅਮਰਤਵ ਪ੍ਰਾਪਤ ਸੀ ਤੈਨੂੰ ਜਿਸਦੇ ਕਾਰਨ  
ਹਨ ਕਿਥੇ ਤੇਰੇ ਕਵਚ ਅਤੇ ਉਹ ਕੁੰਡਲ।  
ਕੀ ਬੋਹ ਕੇ ਲੈ ਗਿਆ ਉਸਨੂੰ ਵੀ ਤੇਰੇ ਤੋਂ  
ਛੱਲਣ ਵਿਚ ਚਲਾਕ ਉਹ ਵਾਸੂਦੇਵ ਦਾ ਕੌਸਲ ?

**ਕਰਣ :** ਅਮਰਤਵ ਪ੍ਰਾਪਤ ਕਰਕੇ ਜੋ ਪ੍ਰਾਂਥ ਵਿਚ ਆਈ  
ਉਹ ਕਦੇ ਸ਼ਕਤੀਸ਼ਾਲੀ ? ਕਦੇ ਬਹਾਦਰ ? ਉਹ ਕਾਇਰ ਹਨ,  
ਮਾਣ ਮੈਨੂੰ ਸਦਾ ਧਨੁਸ਼ ਦਾ, ਤੀਰਾਂ ਦਾ,  
ਮੈਂ ਕਵਚ ਅਤੇ ਕੁੰਡਲ ਤੇ ਹਾਂ ਕਦ ਨਿਰਰਠ।

ਅਮਰਤਵ ! ਸੂਰਜ ਨੇ ਮਮਤਾਵੱਸ ਆਪਣੇ ਪੁੱਤਰ ਨੂੰ  
ਆਪਣਾ ਪ੍ਰਾਣ ਕਰ ਦਿਤਾ ਕਵਚ ਤੇ ਕੁੰਡਲ  
ਇਸ ਤਰ੍ਹਾਂ ਦਿਤਾ ਦੇਵਤਵ ਉਨ੍ਹਾਂ ਮੈਨੂੰ  
ਗੁੜੀ ਹੈ ਕੇ ਕੰਖ ਉਠੀਆਂ ਸਤ ਦਿਸ਼ਾਵੈ।

ਡਰਦੇ ਸਨ ਮੇਰੇ ਤੋਂ ਮਾਨਵ ਤੇ ਦਾਨਵ,  
ਡਰਦੇ ਸਨ ਮੇਰੇ ਤੋਂ ਈਤ ਅਸੁਰ ਤੇ ਬੂਤ-ਪੁਤ।  
ਪਰ ਇਨ੍ਹਾਂ ਸਤ ਤੋਂ ਵੱਧ ਭੈ-ਭੀਤ ਸੀ ਮੈਥੇ  
ਉਹ ਦੇਵਰਾਜ਼, ਉਹ ਇੰਦਰ ਅਤੇ ਉਹ ਡਰਪੋਕ

ਮੈਂ ਕਰਣ, ਚੱਕਰਵਰਤੀ ਜੋ ਬਣ ਸਕਦਾ ਸੀ,  
ਜੋ ਬਣ ਸਕਦਾ ਸੀ ਭੈਗੀ ਤੇ ਵਿਲਸੀ,  
ਉਹ ਕਾਮੁਕ ਇੰਦਰ, ਉਸਨੂੰ ਚਿੰਤਾ ਸੀ  
ਮੈਂ ਧਰਮਵਾਨ ਕਿਉਂ, ਮੈਂ ਕਿਉਂ ਬਣਿਆ ਉਦਾਸੀ ?

ਉਸ ਨੂੰ ਮਾਨਵ ਦੇ ਧਰਮ ਕਰਮ ਤੋਂ ਭੈਅ ਹੈ,  
ਭੈ-ਭੀਤ ਉਸ ਨੂੰ ਕਰ ਦਿੰਦੀ ਪ੍ਰਸਾ-ਅਰਚਨਾ।  
ਭਗਤੀ ਭਾਵ ਨਾਲ ਡਰਪੂਰ ਹਰ ਯੋਗ ਤੋਂ ਤੱਪ ਤੋਂ  
ਫੈਲ ਜਾਂਦਾ ਉਸ ਦਾ ਇੰਦਰਾਸਨ।

ਅਮਰਤਵ ਅਤੇ ਦੇਵਤਵ ਇਹ ਸਭ ਧਿਰਗ ਹਨ  
ਹੋਏ ਸਦਾ ਵਿਸੈ ਰਹਿਣ ਵਾਲਾ ਇੰਦਰ ਜਿਸਦਾ ਸਵਾਮੀ।  
ਛੱਲ, ਕਪਟ, ਤੋਗ, ਭਿਸ਼ਨਾ, ਦੇਵਤਿਆਂ ਦੇ ਗੁਣ ਹਨ  
ਮੈਂ ਸੌਚ ਦਾ, ਅਭਿਲਾਸੀ ਸੰਜਮ ਦਾ ਪਹਿਰੇਦਾਰ।

ਉਹ ਇੰਦਰ ਬਿਖਾਰੀ ਬਣ ਕੇ ਮੇਰੇ ਸਾਹਮਣੇ  
ਆਇਆ ਸੀ ਜਦੋਂ ਅਮਰਤਵ ਮੰਗਣ ਮੇਰਾ,  
ਮੈਂ ਕਰ ਦਿੜੀ ਸੀ ਉਸਦੀ ਇੰਛਾ ਪੂਰੀ,  
ਕਦੋਂ ਦਾਨ ਧਰਮ ਤੋਂ ਮਾਨਵ ਨੇ ਮੁੱਖ ਫੇਰਿਆ ?

ਉਹ ਹਥਿਆਰ ਕਿ ਜਿਸ ਤੇ ਮਾਣ ਇੰਦਰ ਨੂੰ ਏਨਾ  
ਮਾਨਵ ਦੁਧੀਜੀ ਦੀਆਂ ਹੱਡੀਆਂ ਦੇ ਦਾਨ ਤੋਂ ਬਣਿਆ।  
ਦੇਵਤਵ ਸਜ਼ਿਆ, ਬਦਬੂ ਭਰਿਆ ਸਰੋਵਰ ਹੈ,  
ਮਾਨਵਤਾ ਵੀ ਕਮਜ਼ੋਰ ਜਿਹੀ ਪਈ ਹੈ।

### ਦੇਸਤ ਇਕ ਵੀ ਨਹੀਂ ਹੈ ਇਥੇ

ਦੇਸਤ ਇਕ ਵੀ ਨਹੀਂ ਹੈ ਜਿਥੇ, ਸੈ-ਸੈ ਦੁਸ਼ਮਣ ਜਾਨ ਦੇ,  
ਉਸ ਦੁਨੀਆਂ ਵਿਚ ਬਹੁਤ ਕਠਨ ਹੈ ਚਲਣਾ ਸੀਨਾ ਤਾਣ ਕੇ।

ਉਖੜੇ-ਉਖੜੇ ਅੱਜ ਦਿਸ ਰਹੇ ਹਾਂ ਤੈਨੂੰ ਜੋ ਯਾਰ ਅਸੀਂ,  
ਇਹ ਨਾ ਸਮਝ ਲੈਣਾ ਜੀਵਨ ਦਾ ਦਾਅ ਗਾਏ ਹਾਂ ਹਾਰ ਅਸੀਂ।  
ਅੱਕੀਆਂ ਵਿਚ ਉਹੀ ਸੁਪਨੇ, ਮਨ ਵਿਚ ਉਹੀ ਅਟਲ ਵਿਸ਼ਵਾਸ ਹੈ,  
ਥੇ ਬੈਠੇ ਹਾਂ ਪਰ ਅਚਾਨਕ ਆਪਣਾ ਹੀ ਆਧਾਰ ਅਸੀਂ।  
ਇਸ ਦੁਨੀਆਂ ਦੇ ਲੋਕ ਬਹੁਤ ਹੀ ਆਨ ਦੇ ਬਾਨ ਦੇ,  
ਅਸੀਂ ਤਾਂ ਦੇਖ ਰਹੇ ਹਾਂ ਤੇਵਰ ਦੇ ਦਿਨ ਦੇ ਮਹਿਮਾਨ ਦੇ।  
ਸਾਡੇ ਪੈਰ ਨੇ ਡਗਮਗ ਕਰਦੇ, ਏਨਾ ਸਾਨੂੰ ਗਿਆਨ ਹੈ,  
ਆਪਣੀ ਕਿਸਮਤ ਦੇ ਬਾਰੇ ਵੀ ਸਾਡੀ ਕੁਛ ਪਹਿਚਾਣ ਹੈ।  
ਪਰ ਇਥੇ ਕੌਣ ਯੋਗ ਹੈ ? ਜਾਂ ਕਿਸ ਵਿਚ ਸਮਰਥਾ ਹੈ ?  
ਹੌਝਾਂ ਨਾਲ ਭਿੰਜੀ ਮਿਲੀ ਸਾਨੂੰ ਤਾਂ ਹਰ ਮੁਸਕਾਨ ਹੈ।

ਮੇਤ ਚਣੈਤੀ ਇਥੇ ਦੇ ਰਹੀ ਹੈ ਜੀਵਨ ਨੂੰ ਹਰ ਪਾਸੇ,  
ਕੁਝ ਅਜੀਬ ਜਿਹੇ ਖੋਲ ਨੇ ਇਥੇ ਮਾਣ ਅਤੇ ਅਪਮਾਨ ਦੇ  
ਇਹ ਮਾਨਵ ਵੈਸਾ ਹੀ ਭੋਲਾ, ਵੈਸਾ ਹੀ ਕਮਜ਼ੋਰ ਹੈ,  
ਅਤੇ ਨਿਯਤ ਦੀ ਅਨਜਾਣੀ ਜਿਹੀ ਵੈਸੀ ਕਠਿਨ ਹਿਲੋਰ ਹੈ।  
ਪੰਡੂ ਮਿਟਾਉਣ ਦਾ, ਮਿਟਣ ਦਾ ਸਿਲਮਿਲਾ ਹੈ ਬੇਹਦ ਵੱਧ ਗਿਆ,  
ਅਤੇ ਵੱਧ ਗਿਆ ਧਾਰੇ ਬੇਹੋਦ ਇਸ ਦੁਨੀਆਂ ਦਾ ਸ਼ੇਰ ਹੈ।

ਸਾਨੂੰ ਲੱਗਦਾ ਆ ਪਹੁੰਚੇ ਹਾਂ ਅਸੀਂ ਮਰਘਟ ਦੇ ਦੇਸ਼ ਵਿਚ  
ਲੋਕ ਇਥੇ ਪਾਗਲ ਬਣਕੇ ਆਈ ਨੇ ਵਿਸ਼ਵਾਨ ਦੇ।  
ਧੋਂਗਾ-ਧੋਂਗਾਂ ਤੋਂ ਇਹ ਮਾਨਵ ਹੈ ਉਠਦਾ-ਛਿੱਗਦਾ ਚਲ ਰਿਹਾ,  
ਪਰ ਪ੍ਰਾਣਾਂ ਦਾ ਦੀਪ ਇਥੇ ਬੁੱਡ-ਬੁੱਡ ਕੇ ਫਿਰ ਜਲ ਰਿਹਾ,  
ਇਥੇ ਚੇਤਨਾ ਅਮਰ, ਭਾਵਨਾ ਅਮਰ, ਆਰ ਵਿਸ਼ਵਾਸ ਹੈ,  
ਇਸ ਅਮਰਤਾ ਦੀ ਛਾਇਆ ਵਿਚ ਪ੍ਰੇਮ ਨਿਰੰਤਰ ਪਲ ਰਿਹਾ।

ਪਰ ਪਿ੍ਲਾ ਨਾਲ ਢੁਕਿਤ, ਹਿੰਸਾ ਨਾਲ ਸਹਿਮੀ ਹਰ ਜਾਨ ਹੈ,  
ਅਤੇ ਅਸੀਂ ਸਤ ਨੇ ਪਹਿਨ ਰੱਖੇ ਹਨ ਜਾਮੇ ਸੋਤਾਨ ਦੇ।

ਇਹ ਵੀ ਕੀ ਹੈ ਗੋਲ ਕਿ ਇਸ ਤੇ ਸਿਰ ਪਟਕੀਏ ਵਿਅਰਥ ਹੀ ?  
ਅਤੇ ਦੇਖਦੇ ਰਹੀਏ ਚੂਸਿਆਂ ਦਾ ਅਸੀਂ ਸਦਾ ਅਨਰਥ ਹੀ ? ”  
ਇਕ ਦਰਦ ਜੇ ਉਠ ਜਾਂਦਾ ਹੈ ਕਦੀ-ਕਦੀ, ਇਹ ਤੁੱਲ ਹੈ,  
ਸੱਚ ਤਾਂ ਇਹ, ਅਸੀਂ ਨਹੀਂ ਜਾਣਦੇ ਹਾਰ-ਜਿੱਤ ਦਾ ਅਰਥ ਹੀ ।

ਵੈਸੇ ਸ਼ਾਨ-ਸੋਕਤ ਅਤੇ ਸਫਲਤਾ ਨਾਲ ਅਸਾਨੂੰ ਵੀ ਮੇਹ ਹੈ,  
ਪਰ ਜੀ ਕਰੀਏ ? ਅਸੀਂ ਕਾਇਲ ਹਾਂ ਪਰਮ ਅਤੇ ਈਮਾਨ ਦੇ,  
ਸਾਨੂੰ ਤੌ ਚਲਣਾ ਆਉਂਦਾ ਹੈ ਕੇਵਲ ਸੀਨਾ ਤਾਣ ਕੇ ।

### ਸਾਡੀ ਦੀਵਾਨਿਆਂ ਦੀ ਕੀ ਹਸਤੀ

ਸਾਡੀ ਦੀਵਾਨਿਆਂ ਦੀ ਕੀ ਹਸਤੀ  
ਅੱਜ ਇਥੇ ਹਾਂ, ਕੱਲ੍ਹ ਉਥੇ ਜਾਵਾਂਗੀ,  
ਮਸਤੀ ਦਾ ਆਲਮ ਸਾਡੇ ਨਾਲ ਹੁੰਦੇ  
ਅਸੀਂ ਪੂੜ ਉਡਾਉਂਦੇ ਜਿਥੇ ਵੀ ਗਏ ।

ਉਲਾਸ ਬਣ ਕੇ ਆਏ ਹੁਣੇ,  
ਐਬਰੂ ਬਣ ਕੇ ਵਹਿ ਚਲੇ ਹੁਣੇ,

ਸਰ ਕਹਿੰਦੇ ਹੀ ਰਹਿ ਗਏ, ਅਰੋ  
ਤੁਸੀਂ ਕਿਵੇਂ ਆਏ ਤੇ ਕਿਥੇ ਚਲੇ ।

ਅਸੀਂ ਕਿਧਰ ਚਲੇ ? ਇਹ ਨਾ ਪੁੱਛੋ  
ਚਲਣਾ ਹੈ, ਬਸ ਇਸ ਕਲਕੈ ਚਲੋ,  
ਜੱਗ ਤੋਂ ਉਸ ਦਾ ਕੁਝ ਲੈ ਚਲੋ,  
ਜੱਗ ਨੂੰ ਆਪਣਾ ਕੁਝ ਦੇ ਚਲੋ;

ਦੇ ਗੱਲਾਂ ਕਹੀਆਂ, ਦੇ ਸੁਣ ਲਈਆਂ,  
ਥੋੜਾ ਹੌਸੇ ਅਤੇ ਫਿਰ ਥੋੜਾ ਰੋਏ ।

ਛੱਕ ਕੇ ਦੁੱਖ-ਸੁਖ ਦੇ ਘੁੱਟਾਂ ਨੂੰ  
ਅਸੀਂ ਇਕੋ ਛੀਕੇ ਹੀ ਪੀ ਚਲੋ ।

ਆਸੀਂ ਟਿੱਥ-ਮੰਗਿਆਂ ਦੀ ਦੁਟੀਆਂ ਵਿਚ  
ਸੁਤੇਰ ਹੋ ਕੇ ਪਿਆਰ ਲੁਟਾ ਚਲੋ  
ਅਸੀਂ ਇਕ ਨਿਸ਼ਾਨੀ-ਜਿਹੀ ਦਿਲ ਤੇ.  
ਅਸਫਲਤਾ ਦਾ ਲੈ ਕੇ ਭਾਰ ਚਲੋ,

ਅਸੀਂ ਮਾਣ-ਰਹਿਤ, ਅਪਮਾਣ-ਰਹਿਤ  
ਜੀ ਭਰ ਕੇ ਖੁਲ੍ਹ ਕੇ ਖੇਲ੍ਹ ਚੁੱਕੋ,

ਅਸੀਂ ਹੱਸਦੇ ਹੱਸਦੇ ਅੱਜ ਇਥੇ  
ਪ੍ਰਾਣ ਦੀ ਬਾਜੀ ਹਾਰ ਚਲੋ ।  
ਅਸੀਂ ਭਲਾ-ਭਲਾ ਸਭ ਤੁੱਲ ਚੁੱਕੋ  
ਸਿਰ ਛੁਕਾ ਕੇ ਮੁੱਖ ਮੇਡ ਚਲੋ,  
ਸਰਘ ਉਠਾ ਕੇ ਹੋਠਾਂ ਤੇ  
ਵਰਦਾਨ ਅੱਖੀਆਂ ਵਿਚ ਛੱਡ ਚਲੋ ।

ਹੁਣ ਆਪਣਾ ਅਤੇ ਪਰਾਇਆ ਕੀ ?  
ਆਚਾਦ ਰਹਿਣ ਕੁਕਣ ਵਾਲੇ ।  
ਅਸੀਂ ਖੁਦ ਬੱਡੇ ਸੀ, ਅਤੇ ਖੁਦ ਹੀ  
ਅਸੀਂ ਆਪਣੇ ਬੰਧਨ ਤੌੜ ਚਲੋ ।